

ਸ਼ਹਿਰ ਮੇਰੇ ਦੀ ਪਾਰਾਲ ਅੰਤ

(ਯਾਂ ਜਿਗਾਦੂ ਦੇ ਨਾਟਕ ਸੇਡ ਵੁਮਨ ਆਫ ਸ਼ਹੀਜ਼ ਦਾ ਪੰਜਾਬੀ ਰੂਪ)



ਸੁਰਜੀਤ ਪਾਤਰ

WWW.SIKHBOOKCLUB.COM

Page 1

ਸ਼ਹਿਰ ਮੇਰੇ ਦੀ ਪਾਗਲ ਅੰਰਤ

SIKHBOOKCLUB.COM

ਸ਼ਹਿਰ ਮੇਰੇ ਦੀ ਪਾਗਲ ਅੰਰਤ

(ਯਾਂ ਜਿਗਾਈ ਦੇ ਨਾਟਕ- “ਮੈਡ ਛੁਮਨ ਆਫ ਸ਼ਈਚ” ਦਾ ਪੰਜਾਬੀ ਰੂਪ)

ਸੁਰਜੀਤ ਪਾਤਰ

SIKHBOOKCLUB.COM



Imprint owned by Unistar Books Pvt. Ltd.

All rights are reserved. No Part of this publication may be reproduced,
stored in a retrieval system or transmitted, in any form or by any
means, mechanical, photocopying, recording or otherwise, without
prior written permission of Publisher & Author

© 2002

ਟਾਈਟਲ ਦੀ ਤਸਵੀਰ ਨੀਲਮ ਮਾਨ ਸਿੰਘ ਚੌਧਰੀ ਦੇ ਨਿਰਦੇਸ਼ਨ
ਵਿਚ ਖੋਲ੍ਹੇ ਇਸ ਨਾਟਕ ਵਿਚੋਂ ਲਈ ਗਈ ਹੈ।

Shaher Mere Di Pagal Aurat
(An Adapted Play) by Surjit Patar

Edition	:	2002
Price	:	60/-
Published by	:	Lokgeet Parkashan S.C.O. 2427-28, Sector 22-C, Chandigarh - 160022 Ph. 714237, 712969
Type Setting	:	PCIS, Chandigarh
Printed at	:	Jai Offset Printers, Chandigarh

ਇਹ ਨਾਟਕ

ਮੈਨੂੰ ਇਸ ਨਾਟਕ ਦੇ ਨਾਮ ਨੋ ਗੀ ਮੋਹ ਲਿਆ ਸੀ। ਪਾਗਲਪਨ ਨੇ ਹਮੇਸ਼ਾ ਮੇਰੇ ਮਨ ਵਿਚ ਉਤਸੁਕਤਾ ਜਗਾਈ ਹੈ। ਪਾਗਲਪਨ ਇਕ ਬਦਲ ਹੈ, ਅੰਦਰੂਨੀ ਸਥਲ 'ਤੇ ਦੂਜੇ ਪਾਸੇ ਵੱਲ ਜਾਂਦਾ ਪੁਲ। ਇਹ ਅਜਿਹੀਆਂ ਨਾਟਕੀ ਸੰਭਾਵਨਾਵਾਂ ਪੇਦਾ ਕਰਦਾ ਹੈ ਜੋ ਅਲੱਗ ਅਲੱਗ ਵਿਆਖਿਆਵਾਂ ਦਾ ਸੋਮਾ ਬਣਦੀਆਂ ਹਨ।

ਇਹ ਰਚਨਾ ਮੇਰੇ ਲਈ ਰੰਗਮੰਚੀ ਵੇਗਾਰ ਅਤੇ ਉਤੇਜਨਾ ਨਾਲ ਭਰਪੂਰ ਸੀ। ਇਸ ਨੇ ਮੇਰੇ ਸਾਹਮਣੇ ਬਹੁਤ ਸਾਦਾ ਪਰ ਹੈਰਾਨੀਜਨਕ ਸੱਚ ਪ੍ਰਗਟ ਕੀਤੇ, ਜਿਨ੍ਹਾਂ ਨੂੰ ਕਦੇ ਵੀ ਪੂਰਨ ਤੌਰ 'ਤੇ ਪਰਤੀਤ ਨਹੀਂ ਕੀਤਾ ਜਾ ਸਕਦਾ ਜਿਵੇਂ ਕਿ ਜੀਵਨ ਅਤੇ ਮੈਤ ਦੀ ਅਟੱਲਤਾ, ਖੁਸ਼ੀ ਅਤੇ ਤਬਾਹੀ ਦਾ ਅਰਥ, ਤੇ ਉਹ ਸਮਾਂ ਜਦੋਂ ਜਿੰਦਗੀ ਯਥਾਰਥ ਅਤੇ ਫੈਂਟਸੀ ਵਿਚਕਾਰ ਝੂਲਦੀ ਹੈ।

ਇਸ ਨਾਟਕ ਦੇ ਦੁਆਂਤਰ ਨਾਇਕ ਤੇ ਨਾਇਕਾਵਾਂ ਉਹ ਕਿਰਦਾਰ ਹਨ ਜੋ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਜਿੰਦਗੀ ਦੇ ਆਮ ਢੋਰੇ ਨਾਲੋਂ ਦੂਰ ਕਰ ਲੈਂਦੇ ਹਨ, ਜੋ ਦੁਨੀਆਂ ਦੀ ਮੌਜੂਦ ਤਰਤੀਬ ਨੂੰ ਨਾਮਨਜ਼ੂਰ ਕਰ ਦੇਂਦੇ ਹਨ। ਨਾਮਨਜ਼ੂਰੀ ਦੇ ਇਹ ਦਸਤੂਰ ਸਮਾਜਕ ਵਿਅੰਗ ਦੇ ਬਿਰਤਾਂਤ ਦੇ ਅੰਤਰਗਤ ਰੂਪ ਅਖੰਡਿਆਰ ਕਰਦੇ ਹਨ।

ਪਾਗਲ ਐਰਤ ਮੇਰੇ ਲਈ ਇਕ ਖੀਣ ਹੋ ਚੁੱਕੀ ਆਦਰਸ਼ਵਾਦੀ ਹਸਤੀ ਹੈ ਜੋ ਪਰਤੀ ਨੂੰ ਲੁੱਟਣ ਵਾਲਿਆਂ ਦੇ ਮਿਲਾਫ ਧਰਮ-ਯੁੱਧ ਛੋੜਦੀ ਹੈ। ਇਸ ਨਾਟਕ ਵਿਚ ਸੰਗਾਰ ਨੂੰ ਨੌਕੀ ਅਤੇ ਬਦੀ ਵਿਚਕਾਰ ਵੈਡਿਆ ਹੋਇਆ ਹੈ। ਓਪਰੀ ਨਜ਼ਰੇ ਇਹ ਵੈਡ ਐਵੇਂ ਖੇਡ ਜਿਹੀ ਲਗਦੀ ਹੈ, ਇਕ ਤੁੱਛ ਜਿਹਾ ਸਰਲੀਕਰਣ। ਪਰ ਇਕ ਨਿਰਦੇਸ਼ਕ ਦੇ ਤੌਰ 'ਤੇ ਇਹ ਮੇਰੇ ਲਈ ਸੁਪਨਸਾਜ਼ੀ ਬਨਾਮ ਪਦਾਰਥਵਾਦ ਦਾ ਨਾਟਕ ਬਣ ਗਿਆ। ਇਕ ਪਾਸੇ ਸੁਪਨਸਾਜ਼ੀ ਹੈ ਤੇ ਦੂਜੇ ਪਾਸੇ ਉਹ ਸਮਾਜਕ ਦਰਸ਼ਨ ਹੈ ਜੋ ਦੁਨੀਆਂ ਨੂੰ ਹੜੱਪ ਕਰਨ ਵਾਲਿਆਂ ਨੂੰ ਸਥਾਪਿਤ ਕਰਦਾ ਹੈ, ਆਪਣੀਆਂ ਉਪਬੋਗਤਾਵਾਦੀ ਤਰਕੀਬਾਂ ਦੁਆਰਾ ਆਸ਼ਲੀਲਤਾ ਫੈਲਾਉਂਦਾ ਹੈ, ਤੇ ਮਾਸੂਮੀਅਤ ਅਤੇ ਸਦਾਚਾਰ ਦੀ ਖੁਬਸੂਰਤੀ ਨੂੰ ਮਿਟਾਉਂਦਾ ਹੈ।

ਪਾਗਲ ਐਰਤ ਆਪਣੀ ਵਿਚਰਗੀ ਅਗਨ ਤੇ ਜਗਮਗਾਊਂਦੀ ਸੁਹਿਦਰਤਾ ਸਦਕਾ ਨਾਂਹ-ਮੁਖਤਾ ਅਤੇ ਹਨੁਰੇ ਦੇ ਖਿਲਾਫ ਲੜਦੀ ਹੈ।

ਇਸ ਨਾਟਕ ਦੇ ਕਿਰਦਾਰ ਰੂਪਕ ਵੀ ਹਨ ਤੇ ਸਿੰਘ ਵੀ। ਉਹ, ਇਕ ਪੱਧਰ 'ਤੇ ਯਥਾਰਥਕ ਹਨ ਤੇ ਦੂਜੀ ਪੱਧਰ ਤੇ ਪੜ-ਯਥਾਰਥਕ।

ਇਹ ਨਾਟਕ ਸੁਪਨਾ ਲੈ ਸਕਣ ਵਾਲੇ ਲੋਕਾਂ ਦੀ ਫੈਂਟਸੀ ਹੈ

ਨੀਲਮ ਮਾਨ ਸਿੰਘ ਚੌਧਰੀ

ਲੇਖਕ ਬਾਰੇ

ਇਸ ਨਾਟਕ ਦੇ ਲੇਪਕ ਯਾਂ ਜਿਗਾਦੂ ਦਾ ਜਨਮ ਫਰਾਂਸ ਦੇ ਇਕ ਛੋਟੇ ਜਿਹੇ ਨਗਰ ਬਿੱਲਾਕ ਵਿਚ 1882 ਨੂੰ ਹੋਇਆ। ਬਿੱਲਾਕ ਦੇ ਇਕ ਪਾਸੇ ਛੋਟਾ ਜਿਹਾ ਗੇਲਾਵੇ ਸਟੋਨਸ਼ਨ ਸੀ, ਦੂਜੇ ਪਾਸੇ ਤਿਗਜਾ, ਤੀਜੇ ਪਾਸੇ ਠਾਣਾ ਤੇ ਚੌਥੇ ਪਾਸੇ ਖੁੱਲ੍ਹੇ ਖੇਤ। ਭਾਵੇਂ ਜਵਾਨੀ ਵਿਚ ਹੀ ਜਿਗਾਦੂ ਨੂੰ ਇਸ ਨਗਰ ਤੋਂ ਦੂਰ ਜਾਣਾ ਪੈਂਗਿਆ ਤੇ ਉਹ ਜਗਮਨੀ, ਅਮਰੀਕਾ, ਯੂਨਾਨ, ਅਫਗਾਨਿਸ਼ਾਨ ਅਤੇ ਟਰਕੀ ਆਗਿਆ ਦੇਸ਼ਾਂ ਵਿਚ ਵਸਦਾ ਹਿਆ। ਪਰ ਉਹ ਛੋਟਾ ਜਿਹਾ ਨਗਰ ਉਸ ਦੇ ਮਨ ਵਿਚ ਹੋਸ਼ਾ ਵਸਦਾ ਰਿਹਾ ਤੇ ਜਿੰਦਗੀ ਦੇ ਅਨੇਕਾਂ ਮਸ਼ਿਲਿਆਂ ਨੂੰ ਉਹ ਇਸ ਨਗਰ ਦੇ ਹਵਾਲੇ ਨਾਲ ਹੀ ਸਮਝਦਾ ਰਿਹਾ। ਜਗਮਨੀ ਵਿਚ ਉਸ ਨੇ ਉੱਚੀ ਸਿੱਖਿਆ ਹਾਸਲ ਕੀਤੀ ਤੇ ਉਸ ਦੀ ਮਾਨਸਿਕਤਾ ਉਤੇ ਜਗਮਨੀ ਦਾ ਛੂਪਾ ਪ੍ਰਭਾਵ ਹੈ। ਜਗਮਨੀ ਦੀਆਂ ਕਈ ਗੱਲਾਂ ਉਹਨੂੰ ਬਹੁਤ ਬੁਰੀਆਂ ਵੀ ਲਗਦੀਆਂ ਸਨ ਪਰ ਕਈ ਗੱਲਾਂ ਬਹੁਤ ਖਿੱਚ ਪਾਉਂਦੀਆਂ ਸਨ। ਜਿੱਥੇ ਫਰਾਂਸ ਆਪਣੀ ਸਪਸ਼ਟਤਾ, ਤਰਕ ਅਤੇ ਤਰਤੀਬ ਲਈ ਮਸ਼ਹੂਰ ਹੋ ਇਥੇ ਜਗਮਨੀ ਨਾਇਤਕਵਾਵ, ਵਿਦਰੋਹ, ਹੋਮਾਲੀਅਤ ਅਤੇ ਅਗਿਆਤ ਵਿਚ ਵਿਸ਼ਵਾਸ ਰੱਖਣ ਲਈ ਮਸ਼ਹੂਰ ਹੈ। ਜਿਗਾਦੂ ਦੀ ਕਲਪਨਾ ਇਨ੍ਹਾਂ ਦੋਹਾਂ ਸਿਰਿਆਂ ਵਿਚਕਾਰ ਝੁਲਦੀ ਹੈ।

ਉਹ ਮੇਟੇ ਸ਼੍ਰੀਸਿਆਂ ਪਿੱਛੇ ਚਮਕਦੀਆਂ ਨੀਲੀਆਂ ਅੱਖਾਂ ਵਾਲਾ, ਸਾਂਤੁ-ਚਿੱਤ, ਹਾਜ਼ਰਜਵਾਬ, ਹਸ਼ਮੁਖ ਤੇ ਸਹਿਜ ਬਿਰਤੀ ਵਾਲਾ ਵਿਅਕਤੀ ਸੀ। ਉਹ ਬਿਨਾਂ ਸੋਰ ਕੀਤਿਆਂ ਬੜੇ ਠਕ੍ਕੇ ਨਾਲ ਬੋਲਦਾ ਸੀ। ਉਹਨੂੰ ਵਹਿਸ਼ੀਪਨ, ਕਾਹਲੀ, ਸਿੱਧੇ ਸਵਾਲਾਂ ਅਤੇ ਸਿਗਰਟਾਂ ਨਾਲ ਨਫਰਤ ਸੀ। ਉਹ ਇੱਕਲਵਾਂਝੀ ਜਿੰਦਗੀ ਜੀ ਕੇ ਰਾਜੀ ਸੀ।

ਉਹ ਰਹੱਸਵਾਦੀ ਤਾਂ ਨਹੀਂ ਸੀ ਪਰ ਉਹ ਸਿਸ਼ਟੀ, ਪੇਦਿਆਂ, ਪਸੂਆਂ ਤੇ ਪੰਡੀਆਂ ਦੀ ਹਾਜ਼ਰੀ ਨੂੰ ਵੀ ਮਨੁੱਖਾਂ ਦੀ ਹਾਜ਼ਰੀ ਵਾਂਗ ਹੀ ਸਮਝਦਾ ਸੀ। ਇਨ੍ਹਾਂ ਨਾਲ ਇਨਸਾਨਾਂ ਦੀ ਰਿਸ਼ਤੇਦਾਰੀ ਉਹ ਗੈਮਾਟਿਕ ਕਵੀਆਂ ਵਾਂਗ ਮਹਿਸੂਸ ਕਰਦਾ ਸੀ।

ਉਸ ਦੇ ਨਾਟਕਾਂ ਦਾ ਵਹਾਂਅ ਬੜਾ ਪੀਮਾ ਹੁੰਦਾ ਹੈ। ਉਨ੍ਹਾਂ ਵਿਚ ਕੋਈ ਅਚਾਨਕ ਮੌਜੂ ਜਾਂ ਸਿਮਰਾਂ ਨਹੀਂ ਹੁੰਦੀਆਂ। ਜਿਗਾਦੂ ਦਾ ਆਪਣਾ ਕਥਨ ਹੈ— ਨਾਟਕ ਕੋਈ ਹਿੱਸਕ ਕਾਰਜ ਨਹੀਂ, ਇਹ ਇਕ ਮੁਕੱਦਮਾ ਹੈ। ਉਸ ਦੇ ਨਾਟਕਾਂ ਵਿਚ ਵਿਸਫੇਟ ਨਹੀਂ ਹੁੰਦਾ, ਉਹ ਬੜੀ ਸ਼ਾਲੀਨਤਾ ਨਾਲ ਸਾਡੇ ਜਜ਼ਬਿਆਂ ਨੂੰ ਜਗਾਉਂਦੇ ਹਨ। ਉਹ ਸੁਪਨੇ ਤੇ ਤੱਥ ਦੇ ਮੇਲ ਨਾਲ ਇਕ ਅਦਬੁਤ ਵਾਤਾਵਰਣ ਸਿਰਜਦਾ ਹੈ ਜੋ ਕਿ ਮਾਨਵੀ ਸੋਚ ਦੇ ਕਈ ਥੰਦ ਦਰਵਾਜ਼ੇ ਖੋਲ੍ਹਦਾ ਹੈ।

(ਮੌਰਿਸ ਵੈਲੇਸੀ ਦੇ ਇਕ ਲੇਖ ਦੇ ਆਧਾਰ 'ਤੇ)

ਸ਼ਹਿਰ ਮੇਰੇ ਦੀ ਪਾਗਲ ਅੰਰਤ

ਸ਼ਹਿਰ ਮੇਰੇ ਦੀ ਪਾਗਲ ਅੰਰਤ

ਵਾਲਾਂ ਦੇ ਵਿਚ ਤਾਰੇ ਲਾ ਕੇ
ਮੱਥੇ ਉੜੇ ਚਨ ਸਜਾ ਕੇ

ਗਲ ਰਾਡਾਂ ਦੇ ਬਸਤਰ ਪਾ ਕੇ
ਪੈਂਦ ਆਂ ਨੂੰ ਪਾਚੋਬ ਬਣਾ ਕੇ

ਫਿਰਦੀ ਏ ਇਕ ਬਿਹਬਲ ਅੰਰਤ
ਖਹਿਰ ਮੇਰੇ ਦੀ ਪਾਗਲ ਅੰਰਤ

ਜਦ ਉਹ ਹੱਸਦੀ ਤਾਰੇ ਛਟਕਣ
ਜਦ ਉਹ ਰੌਦੀ ਮੋਤੀ ਟਪਕਣ

ਪਾਗਲ ਉਸਨੂੰ ਪਾਗਲ ਸਮਝਣ
ਉਹ ਹੈ ਸਦੀਆਂ ਦੀ ਵੈਰਾਗਣ

ਜੋਗਣ ਅੰਰਤ ਰਾਵਲ ਅੰਰਤ
ਸ਼ਹਿਰ ਮੇਰੇ ਦੀ ਪਾਗਲ ਅੰਰਤ

ਪੰਛੀਆਂ ਸੰਗ ਉਹ ਗੱਲਾਂ ਕਰਦੀ
ਬਿਰਖਾਂ ਨੂੰ ਹੁੰਗਾਰੇ ਭਰਦੀ

ਮੇਇਆਂ ਵਿਛਕਿਆਂ ਸੰਗ ਹਮਦਰਦੀ
ਉਹ ਨਾ ਬੂਤ ਪਰੇਤੋਂ ਭਰਦੀ

ਉੱਜ ਕਲੀਆਂ ਤੋਂ ਕੋਮਲ ਅੰਰਤ
ਸ਼ਹਿਰ ਮੇਰੇ ਦੀ ਪਾਗਲ ਅੰਰਤ

ਅੰਕ-ਪਹਿਲਾ

ਪ੍ਰਧਾਨ	ਸ਼ਹਿਰ ਦੀ ਪਾਰਕ ਪ੍ਰਧਾਨ ਤੇ ਜੈਲਦਾਰ ਪ੍ਰਵੇਸ਼ ਕਰਦੇ ਹਨ
ਜੈਲਦਾਰ	ਜੈਲਦਾਰ ਸਾਹਿਬ, ਆਉ ਉਸ ਬੈਚ ਤੇ ਬੈਠਦੇ ਅਂ। ਇਹ ਟਿੱਜ ਤਾਰੀਖੀ ਮੌਕਾ ਹੈ। ਇਸਦਾ ਜਸ਼ਨ ਅੱਜ ਸ਼ਾਮ ਨੂੰ ਸ਼ਾਨ ਸੋਕਤ ਨਾਲ ਮਨਾਵਾਂਗੇ, ਫਿਲਹਾਲ ਪੁੱਪੇ ਬੈਠ ਕੇ ਜਾਂਲਾਂ ਕਰਦੇ ਹਨ।
ਪ੍ਰਧਾਨ	ਇਸ ਪਾਰਕ ਦਾ ਮਾਹੌਲ ਬੜਾ ਝੁਥਸੂਰਡ ਹੈ, ਅਲੁਡ ਲੈਲਾ ਦੀਆਂ ਕਹਾਣੀਆਂ ਵਰਗਾ। ਜਾਦਮਈ ਸਵੇਰੇ ਤੇ ਖੁੱਲ੍ਹੇ ਬਾਜ਼ਾਰ, ਜਿਨ੍ਹਾਂ ਵਿਚ ਚੋਰ ਤੇ ਪਾਸੇ ਇਕੱਠੇ ਪੁੰਮਦੇ ਨੇ।
ਜੈਲਦਾਰ	(ਗੁਟਕਦਾ ਹੈ) ਚੌਕਾਂ ਤੇ ਪਾਸਿਆਂ ਦੀ ਗੱਲ ਛੱਡੇ। ਤੁਸੀਂ ਕੁਝ ਆਪਣੀ ਜਿੰਦਗੀ ਬਾਰੇ ਦੱਸੋ ਠੀਕ ਹੈ, ਕਿੱਥੋਂ ਸ਼ੁਰੂ ਕਰਾਂ ? (ਇਕ ਗਲੀ ਗਵੱਈਆ ਗਾਊਂਦਾ ਹੋਇਆ ਪ੍ਰਵੇਸ਼ ਕਰਦਾ ਹੈ।) ਸੁਣ ਮੇਰੇ ਮਾਲਕ, ਸੁਣ ਮੇਰੀ ਮਈਆ ਮੈਂ ਨਹਕਾਂ ਦਾ ਖਾਸ ਗਵੱਈਆ ਸੁਣ ਰੈਪਾਈ, ਛੱਡ ਸਵੱਈਆ

ਪ੍ਰਧਾਨ	ਵੀਰ ਮੇਰਿਆ ਵੇ ਚੁਗਨੀ ਕਹਿੰਦੀ ਆ ਜਿਹੜੀ ਨਾਮ ਅਲੀ ਦਾ ਲੈਂਦੀ ਆ
ਰੱਦੀ ਵਾਲਾ	(ਰੱਦੀ ਬੱਠੀ ਕਰਨ ਵਾਲੇ ਨੂੰ) ਉਦੇ ਇਹਨੂੰ ਗਵੱਈਏ ਨੂੰ ਕਹਿ ਜਹਾਂ ਢੂਰ ਹੀ ਰਵੇ।
ਪ੍ਰਧਾਨ	ਜਨਾਬ, ਇਹ ਚੁਗਨੀ ਬੜੀ ਵਧੀਆ ਗਾਊਂਦਾ ਮੈਂ ਤੈਨੂੰ ਇਹ ਨਹੀਂ ਪੁੱਛਿਆ ਕਿ ਇਹ ਕੀ ਗਾਊਂਦਾ। ਮੈਂ ਤੈਨੂੰ ਕਿਹਾ ਸਾਡਾ ਇਸ ਤੋਂ ਪਹਿੜਾ ਛੁਡਾ। (ਰੱਦੀ ਵਾਲਾ ਹਿਲਦਾ ਨਹੀਂ, ਗਵੱਈਆ ਆਪੇ ਹੀ ਚਲਾ ਜਾਂਦਾ ਹੈ)
ਪ੍ਰਧਾਨ	ਜੈਲਦਾਰ ਸਾਹਿਬ, ਤੁਸੀਂ ਆਪਣੀ ਜਿੰਦਗੀ ਬਾਰੇ ਦੱਸਣ ਲੱਗੇ ਸੀ।
ਜੈਲਦਾਰ	ਹਾਂ, ਜਦ ਮੇਰੀ ਉਮਰ ਪੰਜਾਹਾਂ ਤੋਂ ਘੱਟ ਸੀ (ਇਕ ਛੁੱਲ ਵੇਚਣ ਵਾਲੀ ਦਾਖਲ ਹੁੰਦੀ ਹੈ) ਮੇਰੀ ਜਿੰਦਗੀ ਵਿਚ ਕੋਈ ਉਲਛਣ ਨਹੀਂ ਸੀ। ਮੈਂ ਆਪਣੇ ਵਿਹਸੇ ਵਿਚ ਮਿਲੀ ਬਾਪ ਦਾਦੇ ਦੀ ਜਾਗੀਰ ਪੇਤ ਪੇਤ ਕਰਕੇ ਵੇਚੀ ਜਾ ਰਿਹਾ ਸਾਂ। ਤਿਨ ਸਾਲ ਪਹਿਲਾਂ ਮੈਂ ਆਪਣਾ ਆਖਰੀ ਕਿੱਲਾ ਵੇਚ ਦਿੱਤਾ ਤੇ ਦੋ ਸਾਲ ਪਹਿਲਾਂ ਮੇਰੀ ਆਖਰੀ ਰਖੋਲ ਚਲੀ ਗਈ ਤੇ ਹੁਣ ਸਿਰਫ ਮੇਰੇ ਕੋਲ ਬਚਿਆ ਏ...

- ਛੁੱਲਾਂ ਵਾਲੀ ਪ੍ਰਧਾਨ : (ਜੈਲਦਾਰ ਨੂੰ) ਗੁਲਦਸਤਾ ਹਜ਼ੂਰ
 ਭੌਜ ਜਾ, ਏਥੋਂ
 (ਛੁੱਲਾਂ ਵਾਲੀ ਚਲੀ ਜਾਂਦੀ ਹੈ)
- ਜੈਲਦਾਰ ਪ੍ਰਧਾਨ : (ਜਾਂਦੀ ਹੋਈ ਛੁੱਲਾਂ ਵਾਲੀ ਵੱਲ ਦੇਖਦਾ ਹੋਇਆ) ਹਾਂ ਮੈਂ ਕਹਿ
 ਰਿਹਾ ਸਾਂ, ਮੇਰੇ ਕੋਨ ਬਚਿਆ ਸਿਰਫ ਮੇਰਾ ਨਾਮ
- ਜੈਲਦਾਰ ਪ੍ਰਧਾਨ : ਤੁਹਾਡਾ ਨਾਮ ਹੀ ਤਾਂ ਸਾਨੂੰ ਚਾਹੀਦਾ ਏ ਜੈਲਦਾਰ ਸਾਹਿਬ,
 ਬੋਰਡ ਆਫ ਫਾਇਰਕਟਰਜ਼ ਵਿਚ ਸ਼ਾਮਲ ਕਰਨ ਲਈ
- ਜੈਲਦਾਰ ਪ੍ਰਧਾਨ : ਮੈਂ ਬਹੁਤ ਖੁਸ਼ ਹੋਇਆਂ ਇਹ ਗੱਲ ਸੁਣ ਕੇ
- ਜੈਲਦਾਰ ਪ੍ਰਧਾਨ : ਮੇਰੀ ਜਿੰਦਗੀ ਤੁਹਾਡੇ ਤੋਂ ਬਿਲਕੁਲ ਵੱਖਗੇ ਹੋ। ਮੈਂ ਬਹੁਤ ਹੇਠੋਂ
 ਉਠਿਆ ਹਾਂ। ਮੇਰੀ ਮਾਂ ਨੇ ਲੋਕਾਂ ਦੇ ਕੱਪੜੇ ਪੈ ਪੈ ਕੇ ਮੈਨੂੰ
 ਪੜ੍ਹਾਇਆ। ਮੈਂ ਉਹਦਾ ਕੀਤਾ ਕਦੀ ਨਹੀਂ ਭੁੱਲ ਸਕਦਾ।
 ਪਰ ਇਕ ਗੱਲ ਦਾ ਮੈਂ ਇਕਥਾਲ ਕਰਦਾ ਕਿ ਮੈਨੂੰ ਆਪਣੀ
 ਮਾਂ ਦਾ ਚਿਹਰਾ ਬਿਲਕੁਲ ਯਾਦ ਨਹੀਂ। ਇਸ ਵਿਚ ਕੋਈ
 ਸੱਕ ਨਹੀਂ ਕਿ ਬਹੁਤ ਸੁਹਣਾ ਸੀ ਉਹਦਾ ਚਿਹਰਾ। ਪਰ ਜਦ
 ਵੀ ਉਹਨੂੰ ਯਾਦ ਕਰਨ ਦੀ ਕੋਸ਼ਿਸ਼ ਕਰਦਾ ਹਾਂ ਤਾਂ ਇਕ
 ਪਿੱਠ ਦਿਖਾਈ ਦਿੰਦੀ ਹੈ ਕੱਪੜਿਆਂ 'ਤੇ ਝੂਕੀ ਹੋਈ।
- ਜੈਲਦਾਰ ਪ੍ਰਧਾਨ : ਬਹੁਤ ਦਿਲ ਨੂੰ ਛੁਹਣ ਵਾਲੀ ਗੱਲ ਕਹੀ ਏ ਤੁਸਾਂ
 ਜਦੋਂ ਮੈਨੂੰ ਪੰਜਵੀਂ ਵਾਰ ਯਾਨੀ ਆਖਰੀ ਵਾਰ ਸਕਲ ਵਿਚੋਂ
 ਕੱਢਿਆ ਗਿਆ ਤਾਂ ਮੈਂ ਆਪਣੇ ਲਈ ਕੋਈ ਐਸੀ ਚੀਜ਼
 ਲੱਭਣ ਦੀ ਕੋਸ਼ਿਸ਼ ਕੀਤੀ ਜਿਸ ਦੁਆਲੇ ਦੁਨੀਆਂਘੁੰਮਦੀ
 ਹੋਵੇ— ਅੰਡੀਟਰ, ਫਿਲਮ ਸਟਾਰ, ਕੋਈ ਸਾਹੂਕਾਰ ਫਿਨਾਸਰ।
 ਮੈਨੂੰ ਕੁਝ ਕੁਝ ਸਮਝ ਪੈਣ ਲੱਗੀ ਕਿ ਜਿੰਦਗੀ ਕੀ ਹੈ। ਫਿਰ
 ਇਕ ਦਿਨ ਮੈਂ ਇਕ ਪੁਲ ਤੋਂ ਲੰਘਦਿਆਂ ਇਕ ਚਿਹਰਾ
 ਦੇਖਿਆ। ਜਿੰਦਗੀ ਵਿਚ ਮੇਰੇ ਵਾਰੇ-ਨਿਆਰੇ ਉਸੇ ਦਿਨ ਤੋਂ
 ਬਹੁਤ ਹੋਏ।
- ਜੈਲਦਾਰ ਪ੍ਰਧਾਨ : ਵਾਕਈ ਇਸ ਤਰ੍ਹਾਂ ਹੋਇਆ ?
 ਉਸਦੇ ਚਿਹਰੇ ਤੇ ਇਕ ਝਾਤ ਪਾ ਕੇ ਮੈਂ ਜਾਣ ਗਿਆ। ਤੇ
 ਮੇਰੇ ਚਿਹਰੇ 'ਤੇ ਇਕ ਨਜ਼ਰ ਪਾ ਕੇ ਉਹ ਸਮਝ ਗਿਆ। ਇਸ
 ਤਰ੍ਹਾਂ ਮੈਂ ਆਪਣਾ ਪਹਿਲਾ ਇਕ ਹਜ਼ਾਰ ਬਣਾਇਆ ਜਾਲੀ
 ਨੋਟਾਂ ਦਾ ਭਰਿਆ ਇਕ ਬ੍ਰੀਫ ਕੋਸ ਅੱਗੇ ਤੱਤ ਕੇ। ਇਕ
 ਸਾਲ ਬਾਅਦ ਮੈਂ ਇਕ ਹੋਰ ਉਹੋ ਜਿਹਾ ਚਿਹਰਾ ਦੇਖਿਆ।
 ਉਸਨੇ ਮੈਨੂੰ ਨਸ਼ੀਲੀਆਂ ਦੁਆਈਆਂ ਦੇ ਧੰਡੇ ਵਿਚ ਚੰਗੀ
 ਥਾਂ ਦੁਆਂ ਦਿੱਤੀ। ਉਸ ਤੋਂ ਬਾਅਦ ਮੈਂ ਸਿਰਫ ਏਹੀ ਕਰਦਾਂ—
 ਉਹੋ ਜਿਹੇ ਚਿਹਰਿਆਂ ਦੀ ਤਲਾਬ। ਤੇ ਹੁਣ ਮੈਂ ਅਹਿ ਬੈਠਾਂ
 ਤੁਹਾਡੇ ਸਾਹਮਣੇ-ਗਿਆਰਾਂ ਕਾਰਪੋਰੇਸ਼ਨਾਂ ਦਾ ਪ੍ਰਧਾਨ,

- ਬਵੰਜਾ ਕੰਪਨੀਆਂ ਦਾ ਡਾਇਰੈਕਟਰ ਤੇ ਅੱਜ ਤੋਂ ਉਸ ਬੋਰਡ ਆਫ ਇੰਟਰਨੈਸ਼ਨਲ ਕੈਬਾਈਨ ਦਾ ਚੇਅਰਮੈਨ, ਜਿਸ ਵਿਚ ਇਕ ਅਹੁਦਾ ਤੁਸਾਂ ਵੀ ਮਨਜ਼ੂਰ ਕੀਤਾ ਏ। (ਇਕ ਰੱਦੀ ਇਕੱਠੀ ਕਰਨ ਵਾਲਾ ਲੰਘਦਾ ਏ ਪ੍ਰਧਾਨ ਦੇ ਪੈਰਾਂ ਕੋਲ ਭੁਲ ਦੇਖਦਾ ਏ ਤੇ ਉਸਨੂੰ ਚੁੱਕਣ ਲਈ ਕੁਕਦਾ ਹੈ।) ਕੀ ਲੱਭ ਰਿਹਾਂ ਹੈਂ?
- | | |
|-----------|--|
| ਰੱਦੀ ਵਾਲਾ | : ਅਹਿ ਤੁਸੀਂ ਸੁੱਟਿਆ ਹਜ਼ੂਰ ? |
| ਪ੍ਰਧਾਨ | : ਮੈਂ ਕਦੀ ਕਿਸ ਨਹੀਂ ਸੁੱਟਦਾ |
| ਰੱਦੀ ਵਾਲਾ | : ਤਾਂ ਫਿਰ ਇਹ ਸੌ ਦਾ ਨੋਟ ਤੁਹਾਡਾ ਨਹੀਂ ? |
| ਪ੍ਰਧਾਨ | : ਏਧਰ ਕਰ
(ਰੱਦੀ ਵਾਲਾ ਉਸ ਨੂੰ ਸੌ ਦਾ ਨੋਟ ਫਜ਼ਾਊਂਦਾ ਚਲਾ ਜਾਂਦਾ ਹੈ) |
| ਜੈਲਦਾਰ | : ਤੁਹਾਨੂੰ ਪੱਕਾ ਪਤਾ, ਇਹ ਤੁਹਾਡਾ ਈ ਏ ? |
| ਪ੍ਰਧਾਨ | : ਜੈਲਦਾਰ ਸਾਹਿਬ, ਸਾਰੇ ਸੌ ਦੇ ਨੋਟ ਮੇਰੇ ਹੀ ਨੇ। |
| ਜੈਲਦਾਰ | : ਪ੍ਰਧਾਨ ਜੀ, ਇਕ ਗੱਲ ਤੁਹਾਨੂੰ ਪੁੱਛਣ ਪੁੱਛਣ ਕਰ ਰਿਹਾ ਹੈ। ਜੇ ਮੇਰਾ ਸਵਾਲ ਬਹੁਤਾ ਹੀ ਬੇਤਕਾ। ਨਹੀਂ ਤਾਂ ਮੈਂ ਪੁੱਛਣਾ ਚਾਹੁੰਦਾ ਪਈ ਇਹ ਜਿਹੜੀ ਕੰਪਨੀ ਆਪਾਂ ਬਣਾਈ ਏਂ, ਇਹਦਾ ਮਕਸਦ ਕੀ ਏ ? |
| ਪ੍ਰਧਾਨ | : ਤੁਹਾਡਾ ਸਵਾਲ ਬੇਤਕਾ ਬਿਲਕੁਲ ਨਹੀਂ, ਗੈਰ ਮਾਮੂਲੀ ਜ਼ਰੂਰ ਹੈ। ਜਿੱਥੋਂ ਤੱਕ ਮੈਂ ਜਾਣਦਾਂ ਕਿਸੇ ਵੀ ਬੋਰਡ ਆਫ ਡਾਇਰੈਕਟਰਜ਼ ਦੇ ਤੁਸੀਂ ਪਹਿਲੇ ਮੈਂਬਰ ਹੋ ਜਿਨ੍ਹਾਂ ਨੇ ਇਹ ਸਵਾਲ ਪੁੱਛਿਆ। |
| ਜੈਲਦਾਰ | : ਕੀ ਅਸੀਂ ਕਿਸੇ ਸੌ ਤੋਂ ਡਾਇਦਾ ਉਠਾਉਣਾ ਚਾਹੁੰਦੇ ਹਾਂ ? |
| ਪ੍ਰਧਾਨ | : ਮੇਰਾ ਮਤਲਬ ਉਸਦਾ ਇਸਤੇਮਾਲ ਕਰਨਾ ਚਾਹੁੰਦੇ ਅਂ ? |
| ਜੈਲਦਾਰ | : ਹਜ਼ੂਰ ਮੈਨੂੰ ਇਸ ਥਾਰੇ ਉਕਾ ਹੀ ਨਹੀਂ ਪਤਾ |
| ਪ੍ਰਧਾਨ | : ਪਰ ਜਨਾਬ ਜੇ ਤੁਹਾਨੂੰ ਵੀ ਪਤਾ ਨਹੀਂ ਤਾਂ ਕਿਸ ਨੂੰ ਪਤਾ ਹੋਵੇਗਾ ? |
| ਜੈਲਦਾਰ | : ਕਿਸੇ ਨੂੰ ਵੀ ਨਹੀਂ। ਇਸ ਸਮੇਂ ਅਸੀਂ ਥੜ੍ਹੀ ਜਿਹੀ ਪਰੋਸ਼ਾਨੀ ਵਿਚ ਹੋ ਅਂ ਜੈਲਦਾਰ ਸਾਹਿਬ ਕਿਉਂ ਕਿ ਅਸੀਂ ਹੁਣ ਵਣਜ ਵਹਾਰ ਵਿਚ ਬਹੁਤ ਨੇੜੇ ਦੇ ਭਾਈਵਾਲ ਹਾਂ, ਮੈਂ ਤੁਹਾਡੇ ਕੋਲ ਇਸ ਗੱਲ ਦਾ ਇਕਬਾਲ ਕਰਨਾ ਚਾਹੁੰਦਾ ਹਾਂ ਕਿ ਅਸੀਂ ਥੜ੍ਹੀ ਜਿਹੀ ਮੁਸ਼ਕਿਲ ਵਿਚ ਹਾਂ। |
| ਪ੍ਰਧਾਨ | : ਮੈਨੂੰ ਵੀ ਇਹੋ ਡਰ ਸੀ। ਕੀ ਗੱਲ ਸਟੈਕ ਇਸੂ ਠੀਕ ਨਹੀਂ ਚੱਲ ਰਿਹਾ। |
| | : ਨਹੀਂ ਨਹੀਂ ਸਗੋਂ ਇਸ ਦੇ ਉਲਟ। ਕੱਲ੍ਹ ਸਵੇਰੇ ਅਸੀਂ ਪੰਜ ਲੱਖ ਸ਼ਿਅਰ ਆਮ ਜਨਤਾ ਲਈ ਥੋਲੇ। ਸਵਾ ਦਸ ਵਜੇ ਤੱਕ |

ਉਹ ਸਾਰੇ ਦੇ ਸਾਰੇ ਬਚੇ ਗਈ। ਦਸ ਵੱਜ ਕੇ ਵੀਹ ਮਿੰਟ ਤੇ
ਜਦੋਂ ਪੁਲੀਸ ਪਹੁੰਚੀ ਸਾਡੇ ਦਫ਼ਤਰ ਦੀਆਂ ਖਿੜਕੀਆਂ
ਟੁੱਟੀਆਂ ਪਈਆਂ ਸਨ। ਬੂਹੇ ਕਬਜ਼ਿਆਂ ਤੋਂ ਉਖਾੜੇ ਪਏ
ਸਨ—ਤੁਸੀਂ ਜਿੰਦਗੀ ਵਿਚ ਏਨਾ ਖਬਸਰਤ ਕੁਝ ਵੀ ਨਹੀਂ
ਦੇਖਿਆ ਹੋਵੇਗਾ। ਅੱਜ ਸਵੇਰੇ ਸਾਡੇ ਸੋਅਰ ਦਾ ਮੁੱਲ 124
ਸੀ ਪਰ ਵੇਚਣ ਵਾਲਾ ਕੋਈ ਨਹੀਂ ਸੀ ਤੇ ਸਾਨੂੰ ਹੋਰ ਆਡਰ
ਆ ਰਹੇ ਸਨ।

- | | |
|--------|---|
| ਜੈਲਦਾਰ | : ਜੇ ਇਹ ਗੱਲ ਐਂਡਾਂ ਫਿਰ ਪਰੋਸ਼ਾਨੀ ਕੀ ਐਂ ? |
| ਪ੍ਰਧਾਨ | : ਪਰੋਸ਼ਾਨੀ ਇਹ ਐਂ, ਜੈਲਦਾਰ ਸਾਹਿਬ ਕਿ ਸਾਡੇ ਕੌਲ ਬਹੁਤ
ਸੱਭਾਇਆ ਇਕੱਠਾ ਹੋ ਗਿਆ—ਪਰ ਉਸ ਸਰਗਾਏ ਦਾ
ਅਸੀਂ ਕਰੀਏ ਕੀ, ਇਹ ਸਮਝ ਨਹੀਂ ਆਉਂਦੀ। |
| ਜੈਲਦਾਰ | : ਤੁਹਾਡਾ ਮਤਲਬ ਇਹ ਸਾਰੇ ਲੋਕ ਇਕ ਓਸ ਕੰਪਨੀ ਦੇ
ਸੱਭਾਰ ਖ਼ਰੀਦਣ ਲਈ ਤਰਲੋਮੱਛੀ ਹੋ ਰਹੇ ਨੇ ਜਿਸ ਕੌਲ
ਨਿਸ਼ਾਨਾ ਹੀ ਕੋਈ ਨਹੀਂ। |
| ਪ੍ਰਧਾਨ | : ਪਿਆਰੇ ਜੈਲਦਾਰ ਸਾਹਿਬ, ਜਦੋਂ ਕੋਈ ਥੰਦਾ ਸੋਅਰ
ਖਰੀਦਦਾ, ਉਸਦਾ ਕਿਸੇ ਕਾਊਂਟਰ ਦੇ ਪਿੱਛੇ ਬੈਠਣ ਦਾ ਜਾਂ
ਕੋਈ ਟੋਆ ਪੁੱਟਣ ਦਾ ਇਹਾਦਾ ਨਹੀਂ ਹੁੰਦਾ। ਸਟਾਬ
ਸਰਟੀਫਿਕੇਟ ਕੋਈ ਔਜ਼ਾਰ ਨਹੀਂ ਹੁੰਦਾ ਗੈਂਤੀ ਵਰਗਾ। ਨਾ
ਇਹ ਕੋਈ ਸ਼ੋਅ ਹੁੰਦੀ ਏ ਕਿੱਲੇ ਪਨੀਰ ਵਰਗੀ। ਅਸੀਂ ਇਕ
ਗਾਹਕ ਨੂੰ ਜੋ ਵੇਚਦੇ ਅਤੇ ਉਹ ਕਿਸੇ ਬਿਜਨਸ ਦੀ
ਭਾਈਵਾਲੀ ਨਹੀਂ ਹੁੰਦੀ। ਉਹ ਸਿਵਾਲਕ ਦੀਆਂ ਪਹਾੜੀਆਂ
ਦਾ ਦ੍ਰਿਸ਼ ਹੁੰਦਾ ਹੈ। ਇਕ ਫਿਨਾਂਸਰ ਵੀ ਇਕ ਕ੍ਰੀਏਟਵ
ਆਰਟਿਸਟ ਹੁੰਦਾ। ਸਾਡਾ ਕੰਮ ਹੈ ਕਲਪਨਾ ਨੂੰ ਟੁੰਬਣਾ।
ਅਸੀਂ ਵੀ ਸ਼ਾਇਰ ਹਾਂ, ਭਾਵੇਂ ਸਾਡੇ ਸੋਅਰ ਬੋੜੀ ਵੱਖਰੀ ਟੈਪ
ਦੇ ਹੁੰਦੇ ਆਂ। |
| ਜੈਲਦਾਰ | : ਪਰ ਕਲਪਨਾ ਨੂੰ ਟੁੰਬਣ ਲਈ ਤੁਹਾਨੂੰ ਕਿਸੇ ਪ੍ਰਾਸ
ਸਰਗਰਮੀ ਦੇ ਖਿੱਤੇ ਦੀ ਜ਼ਰੂਰਤ ਨਹੀਂ ਹੁੰਦੀ ? |
| ਪ੍ਰਧਾਨ | : ਬਿਲਕੁਲ ਨਹੀਂ। ਉਸ ਲਈ ਚਾਹੀਦਾ ਏ ਇਕ ਨਾਮ ਜਿਹੜਾ
ਸ਼ਹਿਨਾਈ ਦੀ ਆਵਾਜ਼ ਵਾਂਗ ਤੁਹਾਡੀ ਪੜਕਣ ਤੇਜ਼ ਕਰ
ਦੇਵੇ, ਕਿਸੇ ਫਿਲਮ ਸਟਾਰ ਵਾਂਗ ਤੁਹਾਡਾ ਦਿਮਾਗ ਘੁਮਾ
ਦੇਵੇ, ਕਿਸੇ ਮੰਦਰ ਵਾਂਗ ਤੁਹਾਡੇ ਮਨ ਵਿਚ ਸ਼ਰਧਾ ਪੈਦਾ
ਕਰ ਦੇਵੇ। ਯੂਨਾਈਟਿਡ ਇੰਡੋਨੈਸ਼ਨਲ ਕਨਸੈਲੀਡੇਟਿਡ।
ਇਹ ਨਾਮ ਅਲਵੱਤਾ ਇਸਤੋਮਾਲ ਹੋ ਚੁੱਕਾ ਏ। ਇਕ
ਕਾਰਪੋਰੇਸ਼ਨ ਨੂੰ ਏਹੀ ਚਾਹੀਦਾ ਏ। |
| ਜੈਲਦਾਰ | : ਸਾਡੇ ਕੌਲ ਕੋਈ ਇਹੋ ਜਿਹਾ ਨਾਮ ਹੈ ? |

- ਪ੍ਰਧਾਨ** : ਫਿਲਹਾਲ ਸਾਡੇ ਕੋਲ ਸਿਰਫ ਮਾਲੀ ਥਾਂ ਹੈ। ਉਸ ਮਾਲੀ ਥਾਂ ਵਿਚ ਇਕ ਨਾਮ ਜ਼ਰੂਰ ਛਾਪਣਾ ਚਾਹੀਦਾ। ਇਹ ਨਾਮ ਕੋਈ ਸ਼ਾਹਕਾਰ ਨਾਮ ਹੋਣਾ ਚਾਹੀਦਾ। ਜੇ ਮੈਂ ਅੱਜ ਬੜ੍ਹਾ ਜਿਹਾ ਪਰੇਸ਼ਾਨ ਲੱਗ ਰਿਹਾਂ ਜੈਲਦਾਰ ਸਾਹਿਬ, ਤਾਂ ਉਸ ਦਾ ਕਾਰਣ ਏਹੀ ਐਂਕ ਮੈਂ ਆਪਣੇ ਦਿਮਾਗ ਨੂੰ ਕਾਢੀ ਭਸੀਹੇ ਦਿੱਤੇ ਨੇ ਪਰ ਅਜੇ ਤੱਕ ਨਾਮ ਨਹੀਂ ਅਹੁਕਿਆ। ਓਹ! ਦੇਖੋ। ਜਿਵੇਂ ਕਿਸੇ ਦੁਆ ਦਾ ਅਸਰ ਹੋਵੇ। (ਜੈਲਦਾਰ ਪਿੱਛੇ ਮੁੜ ਕੇ ਦੇਖਦਾ ਹੈ) ਦੇਖਿਆ? ਹੈ ਨਾ ਕਮਾਲ?
- ਜੈਲਦਾਰ** : ਤੁਹਾਡਾ ਮਤਲਬ ਉਹ ਕੁਝੀ?
- ਪ੍ਰਧਾਨ** : ਨਹੀਂ ਨਹੀਂ ਕੁਝੀ ਨਹੀਂ। ਉਹ ਚਿਹਰਾ। ਦੇਖਦੇ ਹੋ? ਉਹ ਜਿਹੜਾ ਪਾਣੀ ਪੀ ਰਿਹਾ।
- ਜੈਲਦਾਰ** : ਤੁਸੀਂ ਉਸ ਨੂੰ ਚਿਹਰਾ ਆਖਦੇ ਹੋ, ਉਹ ਤਾਂ ਕਿਸੇ ਮਕਬਰੇ ਦਾ ਪੱਥਰ ਹੈ।
- ਪ੍ਰਧਾਨ** : ਮਕਬਰੇ ਦਾ ਪੱਥਰ ਨਹੀਂ, ਮੀਲ ਪੱਥਰ ਐਂ। ਰਸਤੇ ਦਾ ਨਿਸ਼ਾਨ। ਪਰ ਇਸ ਨਿਸ਼ਾਨ ਦਾ ਇਸ਼ਾਰਾ ਲੋਹ ਵੱਲ ਹੈ ਕਿ ਕਣਕ ਵੱਲ ਕਿ ਫਾਸਫੇਟ ਵੱਲ? ਬੱਸ ਏਹੀ ਆਪਾਂ ਲੱਭਣਾ। ਆਹ! ਉਹ ਮੌਰੇ ਵੱਲ ਦੇਖ ਰਿਹਾ ਹੈ। ਉਹ ਸਭ ਸਮਝਦਾ ਹੈ। ਉਹ ਏਥੇ ਆਵੇਗਾ।
- ਜੈਲਦਾਰ** : ਜਦੋਂ ਉਹ ਆ ਗਿਆ.....?
- ਪ੍ਰਧਾਨ** : ਉਹ ਸਾਨੂੰ ਦੱਸੇਗਾ ਅਸੀਂ ਕੀ ਕਰਨਾ ਹੈ।
- ਜੈਲਦਾਰ** : ਤੁਹਾਡਾ ਮਤਲਬ ਬਿਜਨਸ ਇਸ ਤਰ੍ਹਾਂ ਹੁੰਦੇ ਨੇ? ਇਕ ਏਨੀ ਅਹਿਮ ਗੱਲ ਥਾਰੇ ਅਸੀਂ ਇਕ ਅਜਨਬੀ ਤੇ ਮੁਨੱਸਰ ਕਰਾਂਗੇ।
- ਪ੍ਰਧਾਨ** : ਜੈਲਦਾਰ ਸਾਹਿਬ ਮੈਂ ਆਪਣੀ ਘਰ ਵਾਲੀ ਤੇ ਇਤਥਾਰ ਨਹੀਂ ਕਰਦਾ, ਨ ਆਪਣੇ ਜਿਗਰੀ ਯਾਰ ਤੇ। ਮੇਰੇ ਗੁਪਤ ਸਕੱਤਰ ਨੂੰ ਵੀ ਨਹੀਂ ਪਤਾ ਮੈਂ ਕਿਸੇ ਗਹਿਰਾ ਹਾਂ। ਪਰ ਇਹੋ ਜਿਹੇ ਚਿਹਰੇ ਨੂੰ ਮੈਂ ਆਪਣੇ ਸਭ ਤੋਂ ਛੁੰਘੇ ਰਾਜ਼ ਸੌਂਪ ਸਕਦਾਂ। ਭਾਵੇਂ ਅਸੀਂ ਅਜੇ ਨਜ਼ਰ ਭਰ ਕੇ ਦੇਖਿਆ ਵੀ ਨਹੀਂ, ਤਾਂ ਵੀ ਇਕ ਦੂਜੇ ਨੂੰ ਰੂਹ ਦੀਆਂ ਗਹਿਰਾਈਆਂ ਤੱਕ ਜਾਣ ਲਿਆ ਏ। ਉਹ ਕੋਈ ਅਜਨਬੀ ਨਹੀਂ, ਉਹ ਮੇਰਾ ਭਰਾ ਹੈ, ਉਹ ਮੇਰਾ ਆਪਣਾ ਆਪ ਹੀ ਹੈ। ਤੁਸੀਂ ਆਪ ਦੇਖੋਗੋ, ਉਹ ਇਕ ਮਿੰਟ ਵਿਚ ਆਵੇਦਾ (ਗੁੰਗਾ ਥੋਲਾ ਆਉਂਦਾ ਹੈ। ਬੋਚਾਂ ਦੇ ਵਿਚਕਾਰ ਦੀ ਲੰਪਦਾ ਹੈ। ਹਰ ਇਕ ਦੇ ਅੱਗੇ ਇਕ ਇਕ ਲਫਾਡਾ ਰੱਖੀ ਜਾਂਦਾ ਹੈ, ਪ੍ਰਧਾਨ ਦੇ ਕੋਲ ਆਉਂਦਾ ਹੈ) ਬਹਰਹਾਲ ਇਹ ਹੈ ਕੀ? ਕੋਈ ਸਾਜ਼ਿਸ਼ ਲਗਦੀ ਹੋ। ਸਾਨੂੰ ਨਹੀਂ ਤੇਰੇ ਲਫਾਡੇ ਚਾਹੀਦੇ। ਚੁੱਕ ਲੋ। (ਗੁੰਗਾ ਥੋਲਾ ਸੇਕੇਤ-

	ਭਾਸ਼ਾ ਵਿਚ ਛੋਟਾ ਜਿਹਾ ਭਾਸ਼ਨ ਦੇਂਦਾ ਹੈ) (ਰੱਦੀ ਵਾਲੇ ਨੂੰ)
ਰੱਦੀ ਵਾਲਾ	ਉਦੇ ਚੀਬੜੇ ਚੁੱਕਾ, ਕੀ ਕਹਿੰਦਾ ਇਹ ਸੈਤਾਨ ?
ਪ੍ਰਾਨ	ਹਜੂਰ ਸਿਰਫ਼ ਈਸ਼ਾ ਜਾਣਦੀ ਏ ਇਹਦੀ ਭਾਸ਼ਾ।
ਰੱਦੀ ਵਾਲਾ	(ਬੁਲਾਉਂਦਾ ਹੈ) ਈਸ਼ਾ ! ਹਜੂਰ, ਖਿਡਾਊਂਲਿਆਂ ਵਾਲੀ ਅੈ।
	ਈਸ਼ਾ !
	(ਈਸ਼ਾ ਆਉਂਦੀ ਹੈ। ਉਹ ਵੀਹ ਸਾਲਾਂ ਦੀ ਹੈ। ਉਸਦਾ
	ਚਿਹਰਾ ਤੇ ਨੁਹਾਰ ਫਰਿਸ਼ਤਿਆਂ ਵਾਲੀ ਹੈ)
ਈਸ਼ਾ	ਜੀ, ਦੱਸ
ਰੱਦੀ ਵਾਲਾ	ਈਸ਼ਾ, ਇਹ ਬਾਬੂ ਜੀ....
ਪ੍ਰਾਨ	ਇਸ ਬੈਦੇ ਨੂੰ ਕਹੋ ਏਥੋਂ ਚਲਾ ਜਾਵੇ
	(ਗੁੰਗਾ ਬੋਲਾ ਇਕ ਵਾਰ ਫੇਰ ਹੱਥ ਦੀ ਭਾਸ਼ਾ ਵਿਚ ਕੁਝ
	ਕਹਿੰਦਾ ਹੈ) ਬਹਰਗਾਲ, ਇਹ ਕਹਿਣਾ ਕੀ ਚਾਹੁੰਦਾ ?
ਈਸ਼ਾ	ਹਜੂਰ ਇਹ ਕਹਿ ਰਿਹਾ ਏਂਕਿ ਅੱਜ ਦੀ ਪਰਭਾਤ ਕੁਝ
	ਜ਼ਿਆਦਾ ਹੀ ਮੁਬਾਰਤ ਦੇ।
ਪ੍ਰਾਨ	ਪਰ ਇਸ ਨੂੰ ਪੂੰਛਿਆ ਕਿਸਨੇ ਏ ?
ਈਸ਼ਾ	ਪਰ ਇਹ ਕਹਿ ਰਿਹਾ ਏ-ਇਹ ਪਰਭਾਤ ਹੋਰ ਵੀ ਸੁਹਣੀ
	ਸੀ ਜਦੋਂ ਤੱਕ (ਪ੍ਰਾਨ ਵੱਲ ਇਸ਼ਾਰਾ ਕਰ ਕੇ) ਇਸ
ਪ੍ਰਾਨ	ਭੱਦਰ ਪੁਰਸ਼ ਨੇ ਆਪਣਾ ਮੁਪੜਾ ਨਹੀਂ ਸੀ ਦਿਖਾਇਆ।
	ਸਿਪਾਹੀ ਨੂੰ ਬੁਲਾਓ
	(ਈਸ਼ਾ ਮੌਢੇ ਸੰਗੋਕਦੀ ਹੈ ਤੇ ਵਾਪਸ ਚਲੀ ਜਾਂਦੀ ਹੈ। ਗੁੰਗਾ
ਪਾਲਿਸ਼ ਵਾਲਾ	ਬੋਲਾ ਵੀ ਚਲਾ ਜਾਂਦਾ ਹੈ। ਬੁਟ ਪਾਲਿਸ਼ ਵਾਲਾ ਆਉਂਦਾ ਹੈ।)
ਜੈਲਦਾਰ	ਬੁਟ ਪਾਲਿਸ਼
ਪ੍ਰਾਨ	ਮੇਰਾ ਖਿਆਲ ਐ ਮੈ ਇਕ ਤਸਮਿਆਂ ਦੀ ਜੜੀ ਖਰੀਦ ਲਵਾਂ
ਪਾਲਿਸ਼ ਵਾਲਾ	ਨਹੀਂ ਨਹੀਂ
ਜੈਲਦਾਰ	ਕਾਲੇ ਕਿ ਨਸਵਾਰੀ ?
	(ਆਪਣੇ ਬੁਟ ਦਿਖਾਉਂਦਾ ਹੈ) ਇਹਨਾਂ ਨਾਲ ਕਿਹੜੇ
ਪਾਲਿਸ਼ ਵਾਲਾ	ਚੱਲਣਗੇ ?
ਜੈਲਦਾਰ	ਕੋਈ ਵੀ ਚੱਲ ਜਾਵੇਗਾ
ਪ੍ਰਾਨ	ਦੇਵੇਂ ਦੇ ਦੇ
	(ਜੈਲਦਾਰ ਦੀ ਬਾਂਹ 'ਤੇ ਹੱਥ ਰੱਖਦਾ ਹੋਇਆ) ਜੈਲਦਾਰ
	ਸਾਹਿਬ, ਬੋਸ਼ੱਕ ਮੇਰਾ ਤੁਹਾਡੇ 'ਤੇ ਕੋਈ ਹੱਕ ਨਹੀਂ ਸਿਵਾਏ
	ਇਸ ਦੇ ਕਿ ਮੈਂ ਤੁਹਾਡੇ ਲਈ ਡਾਇਰੋਕਟਰ ਦੀ ਤਨਖਾਹ
	ਨਿਯਤ ਕਰਨੀ ਹੈ ਤੇ ਤੁਹਾਡੀ ਵਰਤੋਂ ਲਈ ਕਾਰ ਵੀ ਤੁਹਾਨੂੰ
	ਦੇਣੀ ਅੈ, ਫਿਰ ਵੀ ਮੇਰੇ ਤੇ ਇਕ ਨਿੱਜੀ ਅਹਿਸਾਨ ਕਰ।

ਜੈਲਦਾਰ	: ਏਸ ਪਾਲਸ਼ ਵਾਲੇ ਤੋਂ ਕਦੀ ਕੁਝ ਨਾ ਖਗੀਦਣਾ। ਮੈਂ ਤੁਹਾਡੀ ਗੱਲ ਕਿਵੇਂ ਮੌਜੂਦ ਸਕਦਾ? (ਪਾਲਸ਼ ਵਾਲਾ ਮੈਂਦੇ ਸਕੋਂ ਕੇ ਚਲਾ ਜਾਂਦਾ ਹੈ) ਪਰ ਮੈਨੂੰ ਸਮਝ ਨਹੀਂ ਆਈ ਕਿ ਇਸ ਨਾਲ ਕੀ ਫ਼ਰਕ ਪਵੇਗਾ?
ਪ੍ਰਧਾਨ	: ਦੇਖੋ ਜੈਲਦਾਰ ਸਾਹਿਬ, ਤੁਹਾਨੂੰ ਇਹ ਜ਼ਰੂਰ ਖਿਆਲ ਰੱਖਣਾ ਚਾਹੀਦਾ ਕਿ ਇਹੋ ਜਿਹੋ ਐਰਾ ਗੈਰਾਂ ਲੋਕਾਂ ਦੇ ਅਤੇ ਸਾਡੇ ਵਿਚਕਾਰ ਇਕ ਕਦੀ ਨਾ ਪਾਰ ਕੀਤਾ ਜਾਣ ਵਾਲਾ ਬੈਗੀਅਰ ਐ। ਸਾਨੂੰ ਇਨ੍ਹਾਂ ਨਾਲ ਕੋਈ ਵਾਸਤਾ ਨਹੀਂ ਰੱਖਣਾ ਚਾਹੀਦਾ। ਪਰ ਸਾਡੇ ਬਗੀਰ ਤਾਂ ਇਹ ਵਿਚਾਰੇ ਭੁੱਖੇ ਮਰ ਜਾਣਗੇ।
ਜੈਲਦਾਰ	: ਨਹੀਂ ਇਹ ਨਹੀਂ ਮਰੇਗਾ। ਇਹਨੂੰ ਸਾਡੇ ਕੋਲ ਕੋਈ ਤਵੱਕੇ ਨਹੀਂ। ਇਹਦੀਆਂ ਸਾਮੀਆਂ ਦਾ ਆਪਣਾ ਘੇਰਾ ਹੈ। ਇਹ ਸਿਰਫ ਉਨ੍ਹਾਂ ਨੂੰ ਤਸੇਖੇ ਵੇਚਦਾ ਜਿਨ੍ਹਾਂ ਕੋਲ ਬੂਟ ਨਹੀਂ ਹੈਂਗੇ। ਜਿਸ ਤਰ੍ਹਾਂ ਨਕਟਾਈਆਂ ਵਾਲਾ ਉਨ੍ਹਾਂ ਨੂੰ ਨਕਟਾਈਆਂ ਵੇਚਦਾ ਜਿਹੜੇ ਕਮੀਜ਼ ਨਹੀਂ ਪਾਊਂਦੇ। ਇਹਦੇ ਗਾਹਕ ਏਸੇ ਆਸ 'ਤੇ ਤਸੇਖੇ ਪ੍ਰਹੋਦ ਲੋਦੇ ਨੇ ਕਿ ਸਾਡੇ ਕੋਲ ਕਦੀ ਤਾਂ ਬੂਟ ਹੋਣਗੇ। ਤਦੇ ਤਾਂ ਇਹ ਗੁਸਤਾਖ ਤੇ ਬਦਤਾਮੀਜ਼ ਹੋ ਜਾਂਦੇ ਨੇ ਤੇ ਸਾਨੂੰ ਟਿੱਚ ਜਾਨਣਾ ਇਨ੍ਹਾਂ ਨੂੰ ਪੁੱਗ ਜਾਂਦਾ। ਇਨ੍ਹਾਂ ਨੂੰ ਸਾਡੀ ਕੋਈ ਲੋੜ ਨਹੀਂ। ਇਨ੍ਹਾਂ ਦੀ ਆਪਣੀ ਦੁਨੀਆਂ ਹੈ। ਵਾਹ! ਮੇਰਾ ਬ੍ਰਕਰ। ਉਹ ਤਾਂ ਖੁਸ਼ੀ ਨਾਲ ਖਿੜਿਆ ਪਿਆ।
ਬੇਕਰ	(ਬ੍ਰਕਰ ਆਉਂਦਾ ਹੈ ਤੇ ਆ ਕੇ ਖੁਸ਼ੀ ਨਾਲ ਪ੍ਰਧਾਨ ਦਾ ਹੱਥ ਪਕੜ ਲੈਂਦਾ ਹੈ)
ਪ੍ਰਧਾਨ	: ਪ੍ਰਧਾਨ ਜੀ ਬਹੁਤ ਬਹੁਤ ਮੁਬਾਰਕਾਂ। ਕਿਆ ਦਿਨ ਹੈ ਅੱਜ ਭਾਗਾਂ ਵਾਲਾ। (ਇਕ ਮਦਾਰੀ ਸੌਂਜੇ ਪਾਸੇ ਦਿਖਾਈ ਦਿੰਦਾ ਹੈ। ਆਪਣਾ ਕੋਟ ਉਤਾਰਦਾ ਹੈ। ਬੱਦੇ ਸੁਰੱਜੇ ਢੰਗ ਨਾਲ ਉਸ ਦੀ ਤਹਿ ਮਾਰਦਾ ਹੈ। ਉਸ ਨੂੰ ਬੈਂਚ 'ਤੇ ਰੱਖ ਦਿੰਦਾ ਹੈ-ਉਸ ਵਿਚੋਂ ਰੰਗ ਬਿਰੰਗੇ ਛੰਡੇ ਕੱਢਦਾ ਹੈ)
ਪ੍ਰਧਾਨ	: (ਉਆਚਕ ਕਰਵਾਉਂਦਾ ਹੈ) ਇਹ ਜੈਲਦਾਰ ਸਾਹਿਬ ਨੇ ਜੇ ਸਾਡੇ ਸੱਤਾਂ ਆਫ਼ ਡਾਇਰੈਕਟਰ ਜ਼ਿਵਚ ਸ਼ਾਮਲ ਹਨ। ਇਹ ਮੇਰਾ ਬੇਕਰ ਹੈ (ਬੇਕਰ ਸਿਰ ਫੁਕਾਉਂਦਾ ਹੈ ਤੇ ਮਦਾਰੀ ਵੀ। ਬ੍ਰਕਰ ਥੈਨ ਜਾਂਦਾ ਹੈ ਤੇ ਕੋਲ ਛਿੰਕਸ ਦੀ ਰੇੜੀ ਵਾਲੇ ਨੂੰ ਇਸ਼ਾਰੇ ਨਾਲ ਕੋਲ ਛਿੰਕਸ ਭੇਜਣ ਲਈ ਕਹਿੰਦਾ ਹੈ। ਮਦਾਰੀ ਆਪਣਾ ਥੈਨ ਦਿਖਾਉਣ ਦੀ ਤਿਆਰੀ ਕਰਦਾ ਹੈ) ਸੁਣਾਓ ਕਿਸ ਤਰ੍ਹਾਂ ਰਿਹਾ?

- ਬ੍ਰਕਰ** : ਸੁਣੋ, ਅੱਜ ਸਵੇਰੇ ਦਸ ਵਜੇ ਦੁਕਾਨਾਂ ਖੁੱਲ੍ਹੀਆਂ (ਜਦੋਂ ਉਹ ਬੋਲਦਾ ਹੈ ਤਾਂ ਮਦਾਰੀ ਉਸਦੇ ਹਰ ਵਾਕ ਨਾਲ ਇਕ ਦ੍ਰਿਸ਼ਟੀ-ਮਈ ਪੁਰਕ ਮੁਹੱਈਆ ਕਰੀ ਜਾਂਦਾ ਹੈ। ਉਸਦੇ ਭੈਡੇ ਬ੍ਰਕਰ ਦੇ ਫਿਕਰਿਆਂ ਮੇਂ ਨਾਲ ਨਾਲ ਤਾਲ ਵਿਚ ਉੱਚੇ ਨੀਵੇਂ ਉਠਦੇ ਹਨ) ਪੰਜਾਹ ਹਜ਼ਾਰ ਸੌਅਰ ਸੌ ਰੁਪਏ ਦੀ ਵੈਲਿਊ ਬਰਾਬਰ ਇਸੂ ਕੀਤੇ ਗਏ। ਕਰਬ ਤੇ ਕੋਟ ਕੀਤੇ ਗਏ 124, ਅਸੀਂ ਖਰੀਦਣੇ ਸ਼ੁਰੂ ਕੀਤੇ 126-127-129 ਤੇ ਇਹ ਉੱਪਰ ਹੀ ਉੱਪਰ ਜਾ ਰਹੇ ਹਨ 132-133-138-141-141-141
- ਜੈਲਦਾਰ** : ਮੈਂ ਇਕ ਗੱਲ ਪੱਛਮੀ ਚਾਹੁੰਨਾਂ
- ਪ੍ਰਧਾਨ** : ਨਹੀਂ ਨਹੀਂ। ਗੱਲਾਂ ਪੁੱਛਣੀਆਂ ਛੱਡੋ। ਹਰ ਜਵਾਬ ਤੁਹਾਨੂੰ ਹੋਰ ਉਲਝਾ ਦੇਵੇਗਾ।
- ਬ੍ਰਕਰ** : 10-45 ਤੇ ਅਸੀਂ ਇਹ ਅਫਵਾਹ ਉਡਾ ਦਿੰਦੇ ਹਾਂ ਕਿ ਜਲਦੀ ਹੀ ਕਮਿਊਨਿਸਟਾਂ ਦੀ ਸਰਕਾਰ ਬਣ ਰਹੀ ਹੈ, ਮੰਡੀ ਵਿਚ ਮੰਦਾ ਆ ਗਿਆ। ਅਸੀਂ ਘੱਟ ਮੁੱਲ ਤੇ ਵੇਚਣੇ ਸ਼ੁਰੂ ਕਰ ਦਿੰਦੇ ਹਾਂ 141-138-133-132 ਅਤੇ ਇਹ ਬੱਲੇ ਆਈ ਜਾਂਦੇ ਨੇ, ਹੋਰ ਥੱਲੇ। 102 ਫੇਰ ਅਸੀਂ ਵਾਪਸ ਖਰੀਦਣੇ ਸ਼ੁਰੂ ਕਰਦੇ ਅਨੇਂ 93 ਤੋਂ। ਗਿਆਰਾਂ ਵਜੇ ਅਫਵਾਹ ਨੂੰ ਝੂਠੀ ਕਿਹਾ ਜਾਂਦਾ ਹੈ, ਸੌਅਰ ਫੇਰ ਉੱਪਰ ਚੜ੍ਹਨੇ ਸ਼ੁਰੂ ਹੋ ਜਾਂਦੇ ਹਨ। 195-98-101-106-124-141 ਤੇ ਸਾਚਾ ਗਿਆਰਾਂ ਵਜੇ ਭੱਕ ਅਸੀਂ ਸਾਰੇ ਸੌਅਰ ਵਾਪਸ ਖਰੀਦ ਲੈਂਦੇ ਅਨੇਂ। ਨਿਹੇਲ ਹਾਇਦਾ ਇਕ ਕਰੋੜ ਪੈਂਤੀ ਲੱਖ।
- ਪ੍ਰਧਾਨ** : ਕਮਾਲ! ਬੇਮਿਸਾਲ! ਲਾਜਵਾਬ!
- (ਮਦਾਰੀ ਫਿਰ ਸਿਰ ਸੁਕਾਉਂਦਾ ਹੈ। ਬੈਨਾ ਆਦਮੀ ਇਕ ਲਾਗਲੇ ਬੈਂਚ ਤੋਂ ਏਧਰ ਕੁਕਦਾ ਹੈ। ਉਹ ਬੱਕੇ ਧਿਆਨ ਨਾਲ ਸੁਣ ਰਿਹਾ ਤੇ ਜੋਸ਼ ਨਾਲ ਕੰਬ ਰਿਹਾ ਹੈ) ਬੋਰਡ ਦੇ ਇਕ ਮੈਂਬਰ ਦੇ ਹਿੱਸੇ ਕਿਨੇ ਸੌਅਰ ਆਉਣਗੇ?
- ਬ੍ਰਕਰ** : ਪੰਜਾਹ, ਜਿਸ ਤਰ੍ਹਾਂ ਕਿ ਤੇ ਹੋਇਆ ਹੈ।
- ਪ੍ਰਧਾਨ** : ਇਹ ਕਾਫੀ ਘੱਟ ਨੇ। ਤੁਹਾਡਾ ਕੀ ਧਿਆਲ ਐ?
- ਬ੍ਰਕਰ** : ਚਲੋ ਤਿੰਨ ਹਜ਼ਾਰ।
- ਪ੍ਰਧਾਨ** : ਇਹ ਜਗ ਬੇਹਤਰ ਹੈ (ਜੈਲਦਾਰ ਨੂੰ) ਤੁਹਾਨੂੰ ਪੂਰੀ ਸਕੀਮ ਸਮਝ ਆਈ ਜੈਲਦਾਰ ਸਾਹਿਬ?
- ਜੈਲਦਾਰ** : ਕੁਝ ਕੁਝ ਸਮਝ ਆਉਣੀ ਸ਼ੁਰੂ ਹੋਈ ਹੈ। (ਮਦਾਰੀ ਅੱਗ ਦੇ ਗੱਲੇ ਅਸਮਾਨ ਵੱਲ ਸੁੱਟ ਰਿਹਾ ਹੈ ਬੱਨੇ ਕੌਲੋਂ ਰਿਹਾ ਨਹੀਂ ਜਾਂਦਾ। ਉਹ ਕਾਹਲੀ ਨਾਲ ਜਾਂਦਾ ਹੈ। ਨੈਟਾਂ ਦੀ ਢੱਥੀ ਬੈਂਚ ਤੋਂ ਟਿਕਾ ਦਿੰਦਾ ਹੈ।)

- ਬੈਨਾ : ਲਉ ਮਿਹਰਬਾਨੀ ਕਰਕੇ, ਇਹ ਲੈ ਲਉ।
 ਬ੍ਰਵਰ : (ਕੁਥੇਪਨ ਨਾਲ) ਇਹ ਆਦਮੀ ਕੌਣ ਹੈ? ਇਹ ਪੈਸੇ ਕਾਹਦੇ ਲਈ?
- ਬੈਨਾ : ਇਹ ਮੇਰੀ ਉਮਰ ਭਰ ਦੀ ਕਮਾਈ ਹੈ। ਪੈਸਾ ਪੈਸਾ ਮੈਂ ਤੁਹਾਨੂੰ ਸੈੰਪਦਾ ਹਾਂ।
- ਬ੍ਰਵਰ : ਤੁਸੀਂ ਦੇਪਦੇ ਨਹੀਂ ਅਸੀਂ ਬਹੁਤ ਜ਼ਰੂਰੀ ਗੱਲ ਕਰ ਰਹੇ ਆਂ?
- ਬੈਨਾ : ਪਰ ਹਜ਼ੂਰ, ਮੇਰੀ ਅਰਜ਼ ਹੈ ਇਹ ਮੇਰਾ ਇੱਕ ਮੌਕਾ ਹੈ, ਮੈਨੂੰ ਇਸ ਤਰ੍ਹਾਂ ਨਾ ਮੌਜੋ।
- ਬ੍ਰਵਰ : ਇਹ ਗੱਲ ਅੜੇ ? ਠੀਕ ਹੈ। (ਉਹ ਪੈਸੇ ਆਪਣੀ ਜੇਥ ਵਿਚ ਪਾਲੇਦਾ ਹੈ) ਹਾਂ, ਹਰ ਦੱਸੋ।
- ਬੈਨਾ : ਹਜ਼ੂਰ ਮੇਰਾ ਖਿਆਲ ਸੀ ਤੁਸੀਂ ਮੈਨੂੰ ਛੋਟੀ ਮੋਟੀ ਰਸੀਦ ਦਿਓ।
- ਪ੍ਰਧਾਨ : ਪਿਆਰੇ ਭਾਈ ਸਾਹਿਬ, ਸਾਡੇ ਵਰਗੇ ਰਸੀਦ ਦਿੰਦੇ ਨਹੀਂ ਹੁੰਦੇ, ਅਸੀਂ ਰਸੀਦ ਲੈਂਦੇ ਹੁੰਨੇ ਆਂ।
- ਬੈਨਾ : ਮਾਫ਼ ਕਰਨਾ, ਤੁਸੀਂ ਠੀਕ ਕਹਿੰਦੇ ਓ, ਮੈਂ ਜ਼ਰਾ ਬੈਂਦਲਾ ਗਿਆ ਸਾਂ। ਅਹਿ ਲਉ। (ਇਕ ਰਸੀਦ ਝਰੀਟਦਾ ਹੈ) ਬਹੁਤ ਬਹੁਤ ਮਿਹਰਬਾਨੀ। ਬਹੁਤ ਬਹੁਤ ਮਿਹਰਬਾਨੀ। (ਉਹ ਖੁਸ਼ੀ ਖੁਸ਼ੀ ਜਾਂਦਾ ਹੈ, ਗਾਵਈਆ ਸੁਭਾਰਾ ਆਉਂਦਾ ਹੈ, ਗਾਉਂਦਾ ਹੈ।)
- SIKHBOOKCLUB.COM
- ਜੁਗਨੀ ਉਹਦੇ ਮੂੰਹੋਂ ਫੱਥੇ,
 ਜਿਹਨੂੰ ਅੱਗ ਇਸ਼ਕ ਦੀ ਲੱਗੇ
 ਜਿਹਦੇ ਕਾਲਿਊਂ ਹੋ ਗਏ ਬੱਗੇ
 ਹਾਲੇ ਅੰਦਰ ਭਾਬੜ ਦੱਥੇ
- ਵੀਰ ਮੇਰਿਆ ਵੇ ਜੁਗਨੀ ਜੇਗਣ ਆਂ
 ਉਹ ਇਸ਼ਕ ਤੇਰੇ ਦੀ ਰੋਗਣ ਆਂ
 ਅੱਲਾ ਬਿਸਮਿੱਲਾ ਤੇਰੀ ਜੁਗਨੀ,
 ਸਾਈਂ ਬੋਹੜਾਂ ਵਾਲਿਆ ਜੁਗਨੀ।
- ਪ੍ਰਧਾਨ : ਹੋ! ਫੇਰ। ਇਹ ਬੰਦਾ ਤੋਤੇ ਵਾਂਗ ਏਹੀ ਸਤਰਾ ਕਿਉਂ ਰਟਦਾ ਰਹਿੰਦਾ ਹੈ?
- ਤੱਦੀ ਵਾਲਾ : ਹਜ਼ੂਰ ਹੋਰ ਬਰਾਰਾ ਕਰੇ ਕੀ। ਇਸ ਤੋਂ ਅੱਗੇ ਇਹਨੂੰ ਗੀਤ ਆਉਂਦਾ ਹੀ ਨਹੀਂ। ਕਈ ਸਾਲਾਂ ਤੋਂ ਇਹ ਗੀਤ ਕਿਤੇ ਛਾਪਿਆ ਵੀ ਨਹੀਂ ਮਿਲਦਾ।
- ਜੌਲਦਾਰ : ਇਹ ਕੋਈ ਐਸਾ ਗੀਤ ਨਹੀਂ ਗਾ ਸਕਦਾ ਜਿਹੜਾ ਇਹਨੂੰ ਪੂਰਾ ਆਉਂਦਾ ਹੋਵੇ।

- ਰੱਦੀ ਵਾਲਾ** : ਇਸਨੂੰ ਏਹੀ ਗੀਤ ਪਸੰਦ ਹੈ ਹਜ਼ੂਰ। ਇਹ ਸੋਚਦਾ ਹੈ ਕਿ ਜੇ ਇਸ ਗੀਤ ਦੀਆਂ ਮੁੱਦਲੀਆਂ ਤੁਕਾਂ ਗਾਉਂਦਾ ਫਿਰੇਗਾ ਤਾਂ ਕੋਈ ਇਸਨੂੰ ਆਖਰੀ ਤੁਕਾਂ ਦੱਸਣ ਵਾਲਾ ਵੀ ਕਿਸੇ ਦਿਨ ਮਿਲ ਪਵੇਗਾ।
- ਪ੍ਰਧਾਨ** : ਇਹਨੂੰ ਕਵੇਂ ਅੱਗੇ ਜਾਏ, ਸਾਨੂੰ ਗੀਤ ਨਹੀਂ ਆਉਂਦਾ। (ਪ੍ਰੈਡੇਸਰ ਟਹਿਲਦਾ ਆਉਂਦਾ ਹੈ। ਆਪਣੀ ਸੋਟੀ ਘੁਮਾਊਂਦਾ ਹੋਇਆ। ਉਨ੍ਹਾਂ ਦੀ ਗੱਲ ਸੁਣ ਲੈਂਦਾ ਹੈ। ਤੁਕਦਾ ਤੇ ਬੜੀ ਨਿਮਰਤਾ ਨਾਲ ਪ੍ਰਧਾਨ ਨੂੰ ਸੰਬੰਧਿਤ ਕਰਦਾ ਹੈ)
- ਪ੍ਰੈਡੇਸਰ** : ਮੈਨੂੰ ਵੀ ਨਹੀਂ ਆਉਂਦਾ ਹਜ਼ੂਰ। ਫੇਰ ਵੀ ਮੈਂ ਖੁਦ ਇਕ ਇਹੋ ਜਿਹੀ ਅੱਕੜ ਵਿਚ ਫਿਸਿਆ ਹੋਇਆ ਹਾਂ। ਮੈਨੂੰ ਆਪਣੇ ਮਨ ਪਸੰਦ ਗੀਤ ਦੀਆਂ ਸਿਰਫ ਦੋ ਤੁਕਾਂ ਯਾਦ ਨੇ ਬਚਪਨ ਤੋਂ, ਜੇ ਤੁਹਾਡੀ ਦਿਲਚਸਪੀ ਹੋਵੇ.....
- ਪ੍ਰਧਾਨ
ਪ੍ਰੈਡੇਸਰ** : ਨਹੀਂ ਜੀ, ਮੇਰੀ ਕੋਈ ਦਿਲਚਸਪੀ ਨਹੀਂ।
ਮੈਂ ਹੈਰਾਨ ਹਾਂ ਇਸ ਤਰ੍ਹਾਂ ਕਿਉਂ ਹੁੰਦਾ ਏ। ਅਸੀਂ ਗੀਤਾਂ ਦੇ ਬਲ ਕੁੱਲ ਜਾਂਦੇ ਹਾਂ। ਮੇਰਾ ਖਿਆਲ ਹੈ ਬੋਲ ਤਾਲ ਵਿਚ ਹੀ ਗੁਆਚ ਜਾਂਦੇ ਹਨ। ਜੇ ਮੈਨੂੰ ਯਾਦ ਹੈ ਉਹ ਸਿਰਫ ਐਨਾ ਹੈ -
ਇਕ ਦਿਨ ਜੁਗਨੀ ਨੇ ਪਾਈ ਚਿੱਠੀ
ਹੌਝਾਂ ਨਾਲ ਲਿਖਾਈ ਚਿੱਠੀ
(ਆਉਂਦਾ ਹੈ ਤੇ ਉਸ ਨਾਲ ਰਗ ਮਿਲਾ ਕੇ ਗਾਉਂਦਾ ਹੈ।)
- ਗਵਈਆ** : ਇਕ ਦਿਨ ਆਖਣ ਲੱਗੀ ਜੁਗਨੀ
ਭਰਿਆ ਗਿਆ ਕਲੇਜੇ ਰੁਗ ਨੀ
ਇਹ ਨਹੀਂ ਮੇਰ ਮਮਤਾ ਦਾ ਯੁਗ ਨੀ
ਤੇਰੀ ਨਾਲ ਨਾ ਇਸਦੇ ਪੁੱਗਣੀ
ਵੀਰ ਮੇਰਿਆਂ ਵੇ ਜੁਗਨੀ ਹੋਸ ਪਈ
ਫੇਰ ਹੱਸਦੇ ਹੱਸਦੇ ਫਿੱਸ ਪਈ
- ਪ੍ਰਧਾਨ** : (ਆਪਣੇ ਹੱਥਾਂ ਨਾਲ ਕੰਨ ਢਕ ਲੈਂਦਾ ਹੈ।) ਚੁਪ ਕਰੋ
ਮਿਹਰਬਾਨੀ ਕਰਕੇ, ਚੁਪ ਕਰੋ।
- ਗਵਈਆ** : ਇੱਕ ਦਿਨ ਜੁਗਨੀ ਨੇ ਪਾਈ ਚਿੱਠੀ
ਹੌਝਾਂ ਨਾਲ ਲਿਖਾਈ ਚਿੱਠੀ
ਵਾਵਿਆਂ ਤੀਕ ਨਾ ਆਈ ਚਿੱਠੀ

ਵੀਰ ਮੇਰਿਆ ਵੇ ਦਰ ਵਿਚ ਖੜ੍ਹਦੀ ਆ
ਨਿੱਤ ਨਾਲ ਡਾਕੀਏ ਲੜਦੀ ਆ

ਇੱਕ ਦਿਨ ਜੁਗਨੀ ਨੂੰ ਆਈ ਚਿੱਠੀ
ਮਚ ਗਈ ਹਾਲ ਦੂਹਾਈ ਚਿੱਠੀ

ਘੁੱਟ ਕੇ ਸੀਨੇ ਲਾਈ ਚਿੱਠੀ
 ਸੁਣ ਲਉ ਮਾਈ ਭਾਈ ਚਿੱਠੀ
 ਸਾਨੂੰ ਕਿਹਦੀ ਆਈ ਚਿੱਠੀ
 ਵਰਿਆਂ ਪਹਿਲਾਂ ਪਾਈ ਚਿੱਠੀ
 ਓਗੀ ਵਾਪਸ ਆਈ ਚਿੱਠੀ

 ਓ ਵੀਰ ਮੇਰਿਆ ਵੇ ਜੁਗਨੀ ਪੜ੍ਹਦੀ ਏ
 ਕੀ ਅਰਥ ਚਿੱਠੀ ਦੇ ਕੱਢਦੀ ਏ

ਗਵਈਆ ਤੇ
ਪ੍ਰਫੈਸਰ : ਅੱਗੇ ਉਡਦੇ ਜਾਣ ਰੂਪਾਈ
 ਪਿੱਛੇ ਹੋਲ ਗੱਡੀ ਦੇ ਪਹਾਏ
 ਬੈਠੇ ਗੱਡੀ ਦੇ ਵਿੱਚ ਭਈਏ
 ਦੁਨੀਆਂ ਟੁੱਟ ਬਦੇਸੀਂ ਗਈ ਏ

ਓ ਵੀਰ ਮੇਰਿਆ ਵੇ ਜੁਗਨੀ ਰੋਦੀ ਆ
 ਉਹ ਲਿਖ ਲਿਖ ਚਿੱਠੀਆਂ ਪਾਉਂਦੀ ਆ
 ਅੱਲਾ ਬਿਸ਼ਿੱਲਾ ਤੇਰੀ ਜੁਗਨੀ,
 ਸਾਈਂ ਬੋਹੜਾਂ ਵਾਲਿਆ ਵੇ ਜੁਗਨੀ

ਪ੍ਰਧਾਨ : ਇਹ ਕੋਈ ਪਾਰਕ ਨਹੀਂ ਇਹ ਤਾਂ ਸਰਕਸ ਹੈ ਸਰਕਸ।
 (ਪ੍ਰਫੈਸਰ ਤੇ ਗਵਈਆ ਗਾਊਂਦੇ ਚਲੇ ਜਾਂਦੇ ਹਨ)
 ਜਦ ਮੈਂ ਸੁਣਿਆ ਉਸ ਦਾ ਨਾਮ
 ਦਿਲ ਵਿੱਚ ਖੁਣਿਆ ਉਸ ਦਾ ਨਾਮ
 ਰੂਹ ਵਿੱਚ ਬੁਣਿਆ ਉਸ ਦਾ ਨਾਮ

ਓ ਵੀਰ ਮੇਰਿਆ ਵੇ ਜੁਗਨੀ ਕੱਲ੍ਹੀ ਆ
 ਭੀਡਾਂ ਵਿੱਚ ਕੱਲਮੁਕੱਲੀ ਆ
 ਅੱਲਾ ਬਿਸ਼ਿੱਲਾ ਤੇਰੀ ਜੁਗਨੀ
 ਸਾਈਂ ਬੋਹੜਾਂ ਵਾਲਿਆ ਜੁਗਨੀ
 (ਖਣਿਜ ਥੋੜੀ ਨਾਲ ਉਠਦਾ ਹੈ ਤੇ ਪ੍ਰਧਾਨ ਦੇ ਥੈਂਚ ਕੋਲ
 ਆਉਂਦਾ ਹੈ। ਉਹ ਬਿਨਾਂ ਥੋਲੇ ਹੇਠਾਂ ਵੱਲ ਦੇਖਦਾ ਹੈ। ਇਕ
 ਤਣਾਂ ਭਰੀ ਆਮੌਬੀ ਹੈ ਫਿਰ ਉਹ ਤਾਲ ਵਿੱਚ ਥੈਲਣਾ ਸ਼ੁਰੂ
 ਕਰਦੇ ਹਨ)

ਖਣਿਜ ਥੋੜੀ : ਦੱਸੋ, ਛੇਠੀ ਦੱਸੋ
ਪ੍ਰਧਾਨ : ਇਕ ਨਾਮ ਚਾਹੀਦਾ।
ਖਣਿਜ ਥੋੜੀ : (ਪੂਰੀ ਗੱਲ ਸ਼ਾਝ ਲੈਂਦਾ ਹੈ ਤੇ ਸਿਰ ਹਿਲਾਉਂਦਾ ਹੈ।) ਇਕ
 ਲੱਖ ਚਾਹੀਦਾ।

ਪ੍ਰਾਨ	: ਕੰਪਨੀ ਦੇ ਵਾਸਤੇ।
ਖਣਿਜ ਖੜੀ	: ਇੱਕ ਔਰਤ ਵਾਸਤੇ।
ਪ੍ਰਾਨ	: ਏਸੇ ਪਲ ?
ਖਣਿਜ ਖੜੀ	: ਸ਼ਾਮ ਤੱਕ।
ਪ੍ਰਾਨ	: ਹੋਵੇ ਕੁਛ
ਖਣਿਜ ਖੜੀ	: ਵੱਖ ਜਿਹਾ
ਪ੍ਰਾਨ	: ਹੋਵੇ ਕੁਛ
ਖਣਿਜ ਖੜੀ	: ਸੋਖ ਜਿਹਾ
ਪ੍ਰਾਨ	: ਹੋਵੇ ਕੁਛ
ਖਣਿਜ ਖੜੀ	: ਪ੍ਰਕਟੀਕਲ
ਪ੍ਰਾਨ	: ਹਾਂ ਹਾ'
ਖਣਿਜ ਖੜੀ	: ਇਕ ਲੱਖ ਕੈਸ਼ ਲੈਣਾ।
ਪ੍ਰਾਨ	: ਸੁਣ ਲਿਆ ਮੈਂ ਸੁਣ ਲਿਆ
ਖਣਿਜ ਪੜੀ	: ਇਟਰਨੈਸ਼ਨਲ ਸਥਸਟੋਰ ਔਫ....
ਪ੍ਰਾਨ	: (ਚੁਟਕੀ ਵਜਾਉਂਦਾ ਹੈ) ਬਿਅਕੁਲ ਠੀਕ (ਬ੍ਰੈਕਰ ਨੂੰ) ਇਨ੍ਹਾਂ ਨੂੰ ਪੈਸੇ ਦੇ ਦਿਓ। (ਬ੍ਰੈਕਰ ਬੈਨੇ ਦੇ ਪੈਸਿਆਂ ਨਾਲ ਭੁਗਤਾਨ ਕਰ ਦਿੰਦਾ ਹੈ।) ਹਾਂ। ਹੁਣ ਦੱਸੋ ਇਸ ਨਾਮ ਦਾ ਮਤਲਬ ਕੀ ਐਂ।
ਖਣਿਜ ਖੜੀ	: ਇਸਦਾ ਮਤਲਬ ਉਹੀ ਹੈ ਜੋ ਇਹ ਕਹਿੰਦਾ ਹੈ।
ਪ੍ਰਾਨ	: (ਊਂਠਦਾ ਹੈ) ਖਣਿਜ ਖੜੀ ਸਾਹਿਬ, ਮੈਂ ਤੁਹਾਡੇ ਨਾਲ ਹੱਥ ਮਿਲਾਉਣਾ ਚਾਹੁੰਦਾ ਹਾਂ। ਜੈਲਦਾਰ ਸਾਹਿਬ ਤੁਸੀਂ ਇਸ ਵੇਲੇ ਦੁਨੀਆਂ ਦੇ ਸਭ ਤੋਂ ਮਹਾਨ ਬੰਦਿਆਂ ਦੀ ਸੁਹਿਬਤ ਵਿੱਚ ਓਂ। ਇਨ੍ਹਾਂ ਨਾਲ ਹੱਥ ਮਿਲਾਉ। ਇਹ ਉਹ ਹਸਤੀ ਨੇ, ਜੈਲਦਾਰ ਸਾਹਿਬ ਜੋ ਪਰਤੀ ਦੀਆਂ ਅੰਤੜੀਆਂ ਵਿਚੋਂ ਧਾਤ ਜਾਂ ਤਰਲ ਦੇ ਉਹ ਪਜ਼ਾਨੇ ਸੰਘ ਲੈਂਦੇ ਨੇ ਜਿਨ੍ਹਾਂ ਉਤੇ ਸਾਡੇ ਦੇਰ ਵਿਚ ਮੁਖਿਕਿਨ ਇਕੋ ਇੱਕ ਸਮਾਜਿਕ ਯਾਨਿਟ ਉਸਾਹਿਆ ਜਾ ਸਕਦਾ ਹੈ ਜਿਸ ਦਾ ਨਾਂ ਹੈ ਕਾਰਪੋਰੇਸ਼ਨ। ਥੈਨ ਜਾਓ (ਸਾਰੇ ਬੈਠ ਜਾਂਦੇ ਹਨ ਉਹ ਤਾਲ ਵਿਚ ਬੋਲਣਾ ਸ਼ੁਰੂ ਕਰਦੇ ਹਨ।) ਹੁਣ ਜਦੋਂ ਕਿ ਸਾਡੇ ਕੋਲ ਬਹੁਤ ਸੁਹਣਾ ਨਾਮ ਹੈ।
ਖਣਿਜ ਖੜੀ	: ਹੁਣ ਸਾਨੂੰ ਲੋੜ ਹੈ ਸਿਰਫ ਜਾਇਦਾਦ ਦੀ ਸਹੀ ਕਿਹਾ।
ਪ੍ਰਾਨ	: ਮੇਰੇ ਕੇਲ
ਖਣਿਜ ਖੜੀ	: ਕਲੋਮ ਹੈ ?
ਪ੍ਰਾਨ	: ਬਹੁਤ ਵੱਡਾ।
ਖਣਿਜ ਖੜੀ	: ਕਿੱਥੇ ਹੈ ? ਵਿਦੇਸ਼ ਵਿਚ।
ਪ੍ਰਾਨ	: ਏਥੇ ਹੈ।
ਖਣਿਜ ਖੜੀ	

ਜੈਲਦਾਰ	: ਬੰਬਈ ਵਿਚ ?
ਬ੍ਰਕਰ	: ਦਿੱਲੀ ਵਿਚ ?
ਪ੍ਰਾਨ	: ਪੰਜਾਬ ਵਿਚ ?
ਖਣਿਜ ਖੜੀ	: ਇੱਥੇ ਇਸ ਸ਼ਹਿਰ ਵਿਚ
ਪ੍ਰਾਨ	: ਤੁਸੀਂ ਇਸ ਮਹਿਰ 'ਚ ਵੀ ਖਾਣਾ ਖੇਡੀ ਜਾਂਦੇ ਉਂ ?
ਜੈਲਦਾਰ	: ਅੰਰਤਾਂ ਦੇ ਵਾਸਤੇ।
ਪ੍ਰਾਨ	: ਕਲਾ ਲਈ ?
ਬ੍ਰਕਰ	: ਸੋਨੇ ਲਈ ?
ਖਣਿਜ ਖੜੀ	: ਤੇਲ ਲਈ
ਬ੍ਰਕਰ	: ਪਾਗਲਪਨ
ਪ੍ਰਾਨ	: ਦੀਵਾਨਾਪਨ
ਪਾਣਿਜ ਖੜੀ	: ਤੁਸੀਂ ਸੇਚਦੇ ਹੋਵੋਗੇ ਕਿ ਮੈਂ ਪਾਗਲ ਆਂ ਠੀਕ ਹੈ ਲੋਕ ਕੋਲੰਬਸ ਨੂੰ ਪਾਗਲ ਹੀ ਸਮਝਦੇ ਸਨ।
ਜੈਲਦਾਰ	: ਇਸ ਸ਼ਹਿਰ ਵਿਚ ਤੇਲ ?
ਬ੍ਰਕਰ	: ਪਰ ਇਹ ਕਿਸ ਤਰ੍ਹਾਂ ਮੁਮਕਿਨ ਹੋ ਸਕਦਾ ਹੈ ?
ਖਣਿਜ ਖੜੀ	: ਇਹ ਮੁਮਕਿਨ ਹੀ ਨਹੀਂ ਹੈ ਯਕੀਨੀ ਹੈ।
ਪ੍ਰਾਨ	: ਸਾਨੂੰ ਦੱਸੋ
ਪਾਣਿਜ ਖੜੀ	: ਤੁਸੀਂ ਹਜੂਰ ਨਹੀਂ ਜਾਣਦੇ ਕਿ ਇਸ ਸ਼ਹਿਰ ਵਿਚ ਕੈਸੇ ਕੈਸੇ ਖਜ਼ਾਨੇ ਲੁਕੇ ਹੋਏ ਨੇ। ਇਸ ਸ਼ਹਿਰ ਦੀ ਧਰਤੀ ਐਸੀ ਹੈ ਜਿਸਦੀ ਦੁਨੀਆਂ ਵਿਚ ਸਤ ਤੋਂ ਘੱਟ ਛਾਣਬੀਣ ਹੋਈ ਓਂ। ਬਾਕੀ ਤਾਂ ਸਾਰੀ ਧਰਤੀ ਨੂੰ ਬੇਦਿਆਂ ਨੇ ਬਗੀਕ ਦੇਦਿਆਂ ਵਾਲੀ ਕੰਘੀ ਨਾਲ ਵਾਹ ਛੱਡਿਆ ਪਰ ਕੀ ਕਿਸੇ ਨੇ ਇਸ ਸ਼ਹਿਰ ਹੇਠੋਂ ਤੇਲ ਲੱਭਣ ਬਾਰੇ ਸੋਚਿਆ ? ਮੇਰੇ ਤੋਂ ਪਹਿਲਾਂ ਕਿਸੇ ਨੇ ਵੀ ਨਹੀਂ।
ਪ੍ਰਾਨ	: ਜੀਨੀਅਸ।
ਪਾਣਿਜ ਖੜੀ	: ਨਹੀਂ ਸਿਰਫ ਇਕ ਪ੍ਰੈਕਟੀਕਲ ਆਦਮੀ ਮੈਂ ਆਪਣੇ ਦਿਮਾਗ ਦੀ ਵਰਤੋਂ ਕੀਤੀ।
ਜੈਲਦਾਰ	: ਪਰ ਕਿਸੇ ਨੇ ਇਸ ਬਾਰੇ ਕਦੇ ਪਹਿਲਾਂ ਕਿਉਂ ਨਾ ਸੋਚਿਆ ?
ਖਣਿਜ ਖੜੀ	: ਧਰਤੀ ਦੇ ਖਜ਼ਾਨਿਆਂ ਨੂੰ ਟੋਲਣਾ ਤੇ ਹਥਿਆਉਣਾ ਆਸਾਨ ਨਹੀਂ ਹੈ ਹਜੂਰ। ਇਨ੍ਹਾਂ ਸਾਰੇ ਖਜ਼ਾਨਿਆਂ ਦੀ ਰਾਖੀ ਅਜਗਰ ਬੈਠੇ ਨੇ। ਇਸ ਵਿਰ ਕੋਈ ਸੱਕ ਨਹੀਂ ਕਿ ਇਸਦਾ ਵੀ ਕੋਈ ਕਾਰਣ ਹੈ ਕਿਉਂਕਿ ਜੇ ਅਸੀਂ ਇਸ ਗ੍ਰਹਿ ਦਾ ਅੰਦਰੂਨੀ ਨੀਰਮ ਕੱਢ ਲਿਆ ਤੇ ਵਰਤ ਲਿਆ ਤਾਂ ਮੁਮਕਿਨ ਹੈ ਕਿ ਇਹ ਗ੍ਰਹਿ ਕਿਸੇ ਗੋਰ ਜਿਸੇਵਾਰ ਦਿਸ਼ਾ ਵਿਚ ਭੜਕ ਉੰਠੇ ਤੇ ਆਕਾਸ਼ ਵਿੱਚ ਜਾ ਕੇ ਆਤਸ਼ਬਾਜ਼ੀ ਵਾਂਗ ਤਬਾਹ ਹੋ ਜਾਵੇ।

- ਜੈਲਦਾਰ** : ਮੇਰ, ਇਹ ਖਤਰਾ ਤਾਂ ਅਸੀਂ ਸਹੇਵਦੇ ਹੀ ਹਾਂ। ਬਹੁਗਾਲ ਇਹ ਸੰਚਣਾ ਮੇਰਾ ਪੇਸ਼ਾ ਨਹੀਂ ਹੈ। ਇਕ ਖਣਿਜ ਥੜੀ ਨੂੰ ਬੜੀਆਂ ਹੋਰ ਚੀਜ਼ਾਂ ਬਾਰੇ ਚਿੰਤਾ ਕਰਨੀ ਪੈਂਦੀ ਹੈ।
- ਪ੍ਰਾਨ ਖਣਿਜ ਥੜੀ** : ਹਾਂ ਮੈਨੂੰ ਪਤਾ ਜਿਵੇਂ ਇੱਛਾਪਾਰੀ ਨਾਗਰਾ ਬਾਰੇ, ਪਿੱਸੂਆਂ ਬਾਰੇ ਮੱਕਵਿਆਂ ਬਾਰੇ
- ਪ੍ਰਾਨ ਖਣਿਜ ਥੜੀ** : ਇਸ ਤੋਂ ਵੀ ਬੁਰੀਆਂ ਚੀਜ਼ਾਂ ਬਾਰੇ, ਮਸਲਨ ਸੱਭਿਆਤਾ ਬਾਰੇ।
- ਪ੍ਰਾਨ ਖਣਿਜ ਥੜੀ** : ਕੀ ਤੁਹਾਨੂੰ ਸੱਭਿਆਤਾ ਪ੍ਰੇਸ਼ਾਨ ਕਰਦੀ ਹੈ?
- ਪ੍ਰਾਨ ਖਣਿਜ ਥੜੀ** : ਸੱਭਿਆਤਾ ਹਮੇਸ਼ਾ ਸਾਡੇ ਰਾਹ ਵਿਚ ਆਉਂਦੀ ਹੈ। ਸਭ ਤੋਂ ਪਹਿਲਾਂ ਤਾਂ ਇਹ ਧਰਤੀ ਨੂੰ ਸ਼ਹਿਰਾਂ ਤੇ ਪਿੰਡਾਂ ਨਾਲ ਢਕ ਦੇਂਦੀ ਹੈ ਤਾਂ ਪਿੰਡ ਤੇ ਸ਼ਹਿਰ ਅੜਿੱਕਾ ਬਣ ਜਾਂਦੇ ਹਨ। ਸਿਰਫ ਜ਼ਮੀਨਾਂ ਜਾਇਦਾਦਾਂ ਦੇ ਮਾਲਕ ਤੇ ਵਪਾਰੀ ਹੀ ਨਹੀਂ। ਉਨ੍ਹਾਂ ਨਾਲ ਤਾਂ ਤੁਸੀਂ ਸੌਦੇ ਬਾਜ਼ੀ ਕਰ ਸਕਦੇ ਹੋ, ਪਰ ਬੰਦਿਆਂ ਦਾ ਜਜਬਾਤੀਪੁਣਾ। ਉਸ ਨਾਲ ਤੁਸੀਂ ਕਿਵੇਂ ਸੌਦੇ ਬਾਜ਼ੀ ਕਰੋਗੇ?
- ਪ੍ਰਾਨ ਖਣਿਜ ਥੜੀ** : ਮੈਂ ਤੁਹਾਡੀ ਭਾਵਨਾ ਸਮਝਦਾ ਹਾਂ।
- ਪ੍ਰਾਨ ਖਣਿਜ ਥੜੀ** : ਲੋਕ ਕਹਿੰਦੇ ਹਨ ਕਿ ਜਿੱਥੋਂ ਦੀ ਅਸੀਂ ਲੰਘ ਜਾਈਏ ਉਥੋਂ ਕੁਝ ਨਹੀਂ ਉਗਦਾ। ਇਨ੍ਹਾਂ ਲੋਕਾਂ ਦਾ ਕੀ ਕਰੀਏ? ਤੁਸੀਂ ਦੱਸੋ ਕੋਲਿਆਂ ਦੀ ਖਾਣ ਨਾਲੋਂ ਪਾਰਕ ਬਹੁਤੀ ਚੰਗੀ ਹੈ?
- ਪ੍ਰਾਨ ਖਣਿਜ ਥੜੀ** : ਲਾਵੇ ਦੇ ਖਿੰਘਾਂ ਦਾ ਢੇਰ ਪਹਾੜ ਨਾਲੋਂ ਕਿਹੜੀ ਗੱਲੋਂ ਘੱਟ ਹੈ? ਤੁਸੀਂ ਆਪਣੇ ਬਾਗ ਵਿਚ ਬਦਾਮਾਂ ਦਾ ਰੁੱਖ ਚਾਹੋਗੇ ਕਿ ਤੇਲ ਦਾ ਖੂਹ?
- ਪ੍ਰਾਨ ਖਣਿਜ ਥੜੀ** : ਮੈਰ, ਤੇਲ ਦਾ ਖੂਹ
- ਪ੍ਰਾਨ** : ਬਿਲਕੁਲ ਸਹੀ। ਪਰ ਇਨ੍ਹਾਂ ਮੁਰਖਾਂ ਨਾਲ ਅਕਲ ਦੀ ਗੱਲ ਕਰਨ ਦਾ ਕੀ ਛਾਇਦਾ। ਤੁਸੀਂ ਕਲਪਨਾ ਕਰੋ ਕਿ ਤੁਸੀਂ ਖੁਦਾਈ ਵਾਸਤੇ ਇਕ ਬਹੁਤ ਢੁਕਵੀਂ ਥਾਂ ਦੇਖਦੇ ਹੋ। ਓਥੋਂ ਇਹ ਕਾਹਦਾ ਅੜਿੱਕਾ ਲੈ ਕੇ ਬੈਠ ਜਾਂਦੇ ਹਨ, ਬੱਚਿਆਂ ਦੇ ਮੇਦਾਨ ਦਾ। ਇਹ ਹੈ ਸੱਭਿਆਤਾ।
- ਪ੍ਰਾਨ** : ਬੱਸ ਤੁਸੀਂ ਸਾਨੂੰ ਉਹ ਥਾਂ ਦਿਖਾਓ ਜਿਹੜੀ ਤੁਸੀਂ ਪੁੱਟਣੀ ਚਾਹੁੰਦੇ ਹੋ। ਬਾਕੀ ਸਾਰੇ ਕੰਮ ਅਸੀਂ ਕਰ ਲਵਾਂਗੇ। ਭਾਵੇਂ ਉਹ ਜਗਰ ਪੁੱਗ ਵਸਦੀ ਆਬਾਦੀ ਹੇਠਾਂ ਹੀ ਕਿਉਂ ਨਾ ਹੋਵੇ। ਤੁਸੀਂ ਦੱਸੋ ਤੇਲ ਹੈ ਕਿੱਥੇ?
- ਪ੍ਰਾਨ ਖਣਿਜ ਥੜੀ** : ਸਾਇਦ ਤੁਸੀਂ ਸਮਝਦੇ ਹੋ ਇਸ ਸ਼ਹਿਰ ਵਿਚ ਅਸਲੀ ਥਾਂ ਲੱਭਣੀ ਸੌਖੀ ਹੈ, ਜਿੱਥੇ ਕਿ ਏਨਾ ਕੁਝ ਹੈ ਜਿਹੜਾ ਤੇਲ ਦੀ ਖੁਸ਼ਬੂ ਸੰਘਣ ਦੇ ਰਾਹ ਵਿਚ ਰਕਾਵਟ ਬਣ ਸਕਦਾ ਹੈ। ਕਿਵੇਂ ਕਿ ਔਰਤਾਂ, ਅਤਰ ਛੁਲੇਲ, ਛੁੱਲ, ਇਤਿਹਾਸ। ਤੁਸੀਂ ਕੂ

ਵਿਗਿਆਨ ਥਾਰੇ ਜੋ ਚਾਹੇ ਗੱਲਾਂ ਕਰ ਸਕਦੇ ਹੋ। ਪਰ ਤੇਲ ਦਾ ਮਜ਼ਾਨਾ, ਹਜੂਰ, ਸੁੰਘਣਾ ਪੈਂਦਾ ਹੈ। ਮੇਰਾ ਨੱਕ ਬੜਾ ਤੇਜ਼ ਹੈ। ਮੈਂ ਤਾਂ ਏਥੋਂ ਤੱਕ ਵੀ ਕਹਿੰਦਾ ਹਾਂ ਕਿ ਮੇਰਾ ਨੱਕ ਚਮਤਕਾਰੀ ਹੈ। ਪਰ ਜਿਸ ਪਲ ਹੀ ਮੈਨੂੰ ਕਿਤਿਹੁੰਦਾ ਸਹੀ ਲਪਟ ਆਉਂਦੀ ਹੈ—ਉਸੇ ਪਲ ਹੀ ਕਿਤਿਹੁੰਦੀ ਉਹ ਬੂਝ ਉਠਦੀ ਹੈ ਜਿਸਨੂੰ ਮੈਂ ਥੀਤੇ ਆਨੇ ਦੀ ਰੂਹਾਨੀ ਰਹਿਦ ਖੂੰਹਦ ਸਮਝਦਾ ਹਾਂ ਤਾਂ ਮੈਂ ਬਿਲਕੁਣ ਥੋੜਲ ਜਾਂਦਾ ਹਾਂ। ਮਿਸਾਲ ਦੇ ਤੌਰ 'ਤੇ ਏਹੀ ਥਾਂ ਹੈ, ਬਿਨ੍ਹ ਕੁਲ ਏਹੀ ਥਾਂ।

ਜੈਲਦਾਰ	: ਤੁਹਾਡਾ ਮਤਲਬ ਬਿਲਕੁਲ ਏਹੀ ਮੁਹੱਲਾ ?
ਖਣਿਜ ਥੋੜੀ	: ਬਿਲਕੁਲ ਏਹੀ, ਬਲਕੁਲ ਇਸ ਦੇ ਹੇਠਾਂ
ਪ੍ਰਧਾਨ	: ਉਮੰਗਿਆ ਰੱਬਾ
	(ਉਹ ਬਿਲਕੁਲ ਮਾਪਟੀ ਭੁਰਸੀ ਹੇਠਾਂ ਵੇਖਦਾ ਹੈ)
ਖਣਿਜ ਥੋੜੀ	: ਇਹ ਥਾਂ ਟੋਲਣ ਵਿਚ ਮੈਨੂੰ ਕਈ ਮਹੀਨੇ ਲੱਗ ਗਏ।
ਜੈਲਦਾਰ	: ਪਰ ਤੁਸੀਂ ਇਹ ਸੌਚ ਕਿਵੇਂ ਸਕਦੇ ਹੋ ਕਿ ਇਹ ਥਾਂ...
ਖਣਿਜ ਥੋੜੀ	: ਜੈਲਦਾਰ ਸਾਰਿ ਥ ਤੁਸੀਂ ਇਸ ਥਾਂ ਨੂੰ ਜਾਣਦੇ ਹੋ ?
ਜੈਲਦਾਰ	: ਮੈਂ ਪਿਛਲੇ ਤੀ ਗ੍ਰਾਮ ਸਾਲਾਂ ਤੋਂ ਏਥੇ ਆ ਕੇ ਬੈਠਦਾ ਹਾਂ
ਖਣਿਜ ਥੋੜੀ	: ਤੁਸੀਂ ਕਦੀ ਏਥੋਂ ਦਾ ਪਾਣੀ ਪੀਤਾ ਹੈ ?
ਜੈਲਦਾਰ	: ਪਾਣੀ ? ਓਹ ! ਕਦੀ ਨਹੀਂ
ਖਣਿਜ ਥੋੜੀ	: ਇਸ ਤੋਂ ਸਾਫ਼ ਜਾਹਿਰ ਹੈ ਕਿ ਤੁਸੀਂ ਛਾਣਬੀਣ ਕਰਨ ਵਾਲੇ ਬੇਦੇ ਨਹੀਂ, ਤੁਸੀਂ ਪ੍ਰਸਪੇਕਟਰ ਨਹੀਂ ਯਾਨੀ ਤੁਸੀਂ ਖਣਿਜ ਥੋੜੀ ਨਹੀਂ। ਇਕ ਖਣਿਜ ਥੋੜੀ ਨੂੰ ਪਾਣੀ ਪੀਣ ਦੀ ਏਨੀ ਹੀ ਆਦਤ ਹੁੰਦੀ ਹੈ ਜਿੱਨੀ ਇਕ ਬੁਰਾਬੀ ਨੂੰ ਬੁਰਾਬ ਪੀਣ ਦੀ। ਪਾਣੀ ਇਕ ਅੰਸੀ ਵਸਤੂ ਹੈ, ਸੱਜਣੇ, ਜਿਸ ਤੋਂ ਧਰਤੀ ਕੁਝ ਨਹੀਂ ਲੁਕਾ ਸਕਦੀ। ਪਾਣੀ ਧਰਤੀ ਦੇ ਸਭ ਤੋਂ ਅੰਦਰਲੇ ਭੇਤ ਚੰਘ ਲੈਂਦਾ ਤੇ ਫਿਰ ਉਨ੍ਹਾਂ ਨੂੰ ਸਾਡੇ ਬੁੱਲ੍ਹਾਂ ਤੱਕ ਲੈ ਆਉਂਦਾ ਹੈ। ਮੈਂ ਇਸ ਸ਼ਹਿਰ ਦੇ ਪਰਲੇ ਕੋਨੇ ਤੋਂ ਬੁਰੂ ਕੀਤਾ, ਜਿੱਥੇ ਮੈਨੂੰ ਤਿੰਨ ਮਹੀਨੇ ਪਹਿਲਾਂ ਤੇਲ ਦੀ ਗੰਧ ਆਈ, ਮੈਂ ਗਲਾਸ—ਦਰ-ਗਲਾਸ ਸਾਰੇ ਸ਼ਹਿਰ ਦਾ ਪਾਣੀ ਪੀਦਾ ਏਥੇ ਪਹੁੰਚਾ—ਸਰਫ਼ ਦੋਂ ਦਿਨ ਪਹਿਲਾਂ ਮੈਂ ਇਕ ਘੁੱਟ ਪਾਣੀ ਪੀਤਾ। ਮੇਰਾ ਦਿਲ ਧਕ ਧਕ ਕਰਨ ਲੱਗ ਪਿਆ। ਕੀ ਇਹ ਮੁਮਕਿਨ ਹੈ ਕਿ ਮੈਨੂੰ ਧੇਖਾ ਲੱਗ ਰਿਹਾ ਹੋਵੇ। ਮੈਂ ਢੂਜਾ ਘੁੱਟ ਪੀਤਾ, ਫਿਰ ਤੀਜਾ, ਚੌਥਾ, ਪੰਜਵਾਂ। ਮੈਂ ਪੱਤੇ ਵਾਂਗ ਕੇਥ ਰਿਹਾ ਸਾਂ। ਪਰ ਮੈਂ ਗਲਤ ਨਹੀਂ ਸਾ। ਜਦ ਮੈਂ ਛੇਵਾਂ ਘੁੱਟ ਭਰਿਆ ਮੇਰੀ ਸੁਆਦ-ਬਕਤੀ ਦੀਆਂ ਡੋਡੀਆਂ ਖਿੜ ਉਠੀਆਂ। ਇਕ ਪ੍ਰਸਪੇਕਟਰ ਦੀ ਜਾਣੀ ਪਛਾਣੀ ਸਭ ਤੋਂ ਬਾਂਕੀ ਸੁਗੰਧ

- ਪ੍ਰਧਾਨ** : ਨਾਲ (ਬਹੁਤ ਸਰੋਈਪਨ ਨਾਲ) ਪੈਟੋਲੀਅਮ ਦੀ ਸੁਗੰਧ ਨਾਲ।
 (ਕੇਲਡ ਬਿੱਕਾਸ ਵਾਲੇ ਨੂੰ) ਪਾਣੀ ਲਿਆ ਤੇ ਚਾਰ ਗਲਾਸ।
 ਛੇਤੀ। ਦੋਸਤੋਂ ਅੱਜ ਅਸੀਂ ਪਾਣੀ ਦੇ ਜਾਮ ਪੀਆਂਗੇ। ਕਿਸਦੇ
 ਨਾਮ? ਇੰਟਰਨੈੱਸ਼ਨਲ ਸਬਸਟੋਰ, ਇਨਕਾਰ ਪੋਰਟਿਡ (ਇਕ
 ਪਾਣੀ ਦੀ ਬੋਤਲ ਤੇ ਗਲਾਸ ਲਿਆਉਂਦਾ ਹੈ। ਪ੍ਰਧਾਨ ਗਲਾਸਾਂ
 ਵਿਚ ਪਾਣੀ ਪਾਉਂਦਾ ਹੈ। ਸਾਰੇ ਬਿਲਕੁਲ ਖਾਮੀ ਹਨ। ਪਰ
 ਪਾਰਥੂਆਂ ਵਾਂਗ ਇਸ ਤਰ੍ਹਾਂ ਹੋਠ ਛੁਹਾਊਂਦੇ ਹਨ ਜਿਵੇਂ ਉਹ
 ਕੌਥੀ ਐਸੀ ਚੀਜ਼ ਹੋਵੇ ਜਿਸਨੂੰ ਮਨੁੱਖੀ ਹੋਠ ਪਹਿਲੀ ਵਾਰ ਛੁਹ
 ਰਹੇ ਹੋਣ। ਉਹ ਇਕ ਦੂਜੇ ਵੱਲ ਸ਼ੱਕ ਨਾਲ ਦੇਖਦੇ ਹਨ।
 ਖਾਟਿਜ ਬੋਜੀ ਆਪਣੇ ਲਈ ਇਕ ਹੋਰ ਗਲਾਸ ਭਰਦਾ ਤੇ ਪੀ
 ਜਾਂਦਾ ਹੈ) ਖੈਰ
- ਬੁਕਰ** : ਹਾ
- ਸੈਲਦਾਰ** : ਅਮ.....
- ਖਣਿਜ ਬੋਜੀ** : ਪਤਾ ਲੱਗਾ ?
- ਸੈਲਦਾਰ** : ਅਜੀਬ ਜਿਹਾ ਸੁਆਦ ਹੈ
- ਖਣਿਜ ਬੋਜੀ** : ਏਹੋ ਤਾ ਹੈ। ਜਿਹੜਾ ਤਾਲੂ ਗਿੱਤਿਆ ਨਾ ਹੋਵੇ ਉਸ ਨੂੰ
 ਇਹ ਸੁਆਦ ਅਜੀਬ ਲਗਦਾ ਹੈ ਪਰ ਇਕ ਮਾਹਿਰ ਦੀਆਂ
 ਸੁਆਦ-ਛੇਡੀਆਂ ਲਈ ਆਹਾ। ਵਾਹ!
- ਸੈਲਦਾਰ** : ਅਜੇ ਵੀ ਇਕ ਗੱਲ ਮੌਰੀ ਸਮਝ ਤੋਂ ਬਾਹਰ ਹੈ.....
- ਖਣਿਜ ਬੋਜੀ** : ਦੱਸੋ
- ਸੈਲਦਾਰ** : ਇਸ ਪਾਰਕ ਦਾ ਕੋਈ ਆਪਣਾ ਅਲੱਗ ਖੂਹ ਵੀ ਹੈ, ਕਿ
 ਨਹੀਂ?
- ਖਣਿਜ ਬੋਜੀ** : ਅਲਖੜਾ ਨਹੀਂ। ਇਹ ਇਸ ਸ਼ਹਿਰ ਦਾ ਹੀ ਪਾਣੀ ਹੈ।
- ਸੈਲਦਾਰ** : ਵਿਰ ਇਸ ਪਾਰਕ ਦੇ ਪਾਣੀ ਦਾ ਸਵਾਦ ਵੱਖਰਾ ਕਿਸੇ
 ਹੋਵੇਗਾ?
- ਖਣਿਜ ਬੋਜੀ** : ਉਹ ਇਸ ਲਈ, ਹਜ਼ੂਰ ਕਿ ਪਾਣੀ ਵਾਲੇ ਪਾਈਪ ਧਰਤੀ ਚੋਂ
 ਬਹੁਤ ਢੂੰਘੇ ਲੰਘਦੇ ਹਨ। ਧਰਤੀ ਸਿਰਫ ਏਥੇ ਹੀ ਤੋਂ ਨਾਲ
 ਭਿੰਜੀ ਹੋਈ ਹੈ। ਤੇਲ ਲੋਹੇ ਦੇ ਪਾਈਪਾਂ ਦੇ ਮੁਸਾਮਾਂ ਵਿਚ ਸਮਾ
 ਕੇ ਪਾਣੀ ਨੂੰ ਗੰਧ ਦੇ ਦਿੰਦਾ ਹੈ। ਭਾਵੇਂ ਇਹ ਗੰਧ ਬਹੁਤ
 ਘੱਟ ਹੁੰਦੀ ਹੈ ਪਰ ਮਾਹਿਰਾਂ ਦੀ ਪਾਰਥੂ ਜੀਭ ਕੋਈ ਆਪਣੀ
 ਮੌਜੂਦਗੀ ਦਾ ਰਾਜ ਖੋਲ੍ਹ ਹੀ ਦਿੰਦੀ
- ਸੈਲਦਾਰ** : ਮੈਂ ਸਮਝ ਗਿਆ।
- ਖਣਿਜ ਬੋਜੀ** : ਹਰ ਕੋਈ ਇਹ ਸੁਆਦ ਨਹੀਂ ਪਛਾਣ ਸਕਦਾ। ਪਰ ਮੈਂ ਤਾਂ
 ਉਸ ਪਾਣੀ ਵਿਚਲੀ ਵੀਤੇਲ ਦੀ ਗੰਧ ਪਛਾਣ ਲੈਂਦਾ ਹਾਂ
 ਜਿਹੜਾ ਪਾਣੀ ਤੇਲ ਦੇ ਪ੍ਰਜਾਨਿਆਂ ਤੋਂ 15 ਮੀਲ ਦੀ ਦੂਰੀ

- ਤੋਂ ਲੇਖਿਆ ਹੋਵੇ-ਮਾਸ ਹਾਲਤਾਂ ਵਿਚ ਵੀਰ ਮੀਲ ਦੀ ਢੂਗੀ
ਤੋਂ ਲੰਘੇ ਹੋਏ ਨੂੰ ਵੀ।
- ਪ੍ਰਧਾਨ ਖਣਿਜ ਖੋਜੀ**
- ਇਹ ਤਾਂ ਚਮਤਕਾਰੀ ਗੱਲ ਹੈ।
ਸੋ ਮੈਂ ਤੁਹਾਡੇ ਸਾਹਮਣੇ ਬੈਠਾ ਹਾਂ ਉਹ ਆਦਮੀ ਜਿਸ ਕੋਲ
ਇਸ ਯੁਗ ਦਾ ਸਭ ਤੋਂ ਵੱਡਾ ਭੇਤ ਹੈ। ਪਰ ਸਾਡੇ ਸੜੀਅਲ
ਅਧਿਕਾਰੀ ਮੈਨੂੰ ਇਕ ਵੀ ਤੇਲ ਦਾ ਖੂਹ ਡਰਿੱਲ ਨਹੀਂ ਕਰਨ
ਦੇਣਗੇ ਜਦ ਤੱਕ ਮੈਂ ਉਨ੍ਹਾਂ ਨੂੰ ਤੇਲ ਪ੍ਰਤੱਥ ਨਾ ਦਿਖਾਵਾਂ।
ਹੁਣ ਜਦ ਤਕ ਮੈਂ ਖੂਹ ਨਾ ਪੁੱਟਾਂ ਤੇਲ ਕਿਵੇਂ ਦਿਖਾਵਾਂ ?
ਉਨ੍ਹਾਂ ਹੈ ਕੁਝਿੱਕੀ।
- ਪ੍ਰਧਾਨ ਖਣਿਜ ਖੋਜੀ**
- ਤੁਹਾਡੇ ਵਰਗੇ ਸਥਾਨ ਲਈ ਵੀ ?
ਏਹੀ ਤਾਂ ਉਹ ਚਾਹੁੰਦੇ ਹੋਨੇ। ਤੁਸੀਂ ਅਜ ਸਵੇਰੇ ਐਰਤਾਂ ਦੇ
ਹੁਸਨ ਦੀ ਨਿਰਾਲੀ ਸ਼ਾਨ ਦੇਖੀ ? ਤੇ ਦੇਖਿਆ ਪੁੱਧ ਕਿੰਨੀ
ਪਿੜੀ ਸੀ ? ਤੇ ਲੋਕਾਂ ਦੀ ਗਹਿਮਾ ਗਹਿਮੀ ? ਤੁਹਾਨੂੰ ਪਤਾ
ਸਭ ਕਿਉਂ ? ਕਿਉਂਕਿ ਉਨ੍ਹਾਂ ਨੂੰ ਪਤਾ ਲਗ ਗਿਆ ਹੈ। ਇਹ
ਸ਼ਾਨਾਂ ਸਾਡਾ ਧਿਆਨ ਉਪਾੜਨ ਲਈ ਨੇ, ਸਾਨੂੰ ਸਾਡੀ
ਮੰਜ਼ਿਲ ਤੋਂ ਕੁਗਹੇ ਪਾਊਣ ਲਈ। ਪਰ ਮੈਂ ਕੈਸ਼ਿਬ ਨਹੀਂ
ਛੱਡਾਂਗਾ। ਕਿਉਂਕਿ ਮੈਨੂੰ ਪਤਾ ਏਥੇ ਤੇਲ ਹੈ। ਮੈਂ ਉਹਨੂੰ ਜ਼ਰੂਰ
ਕੱਢੂਂਗਾ ਧਰਤੀ ਪੱਟ ਕੇ ਭਾਵੇਂ ਮੈਨੂੰ.... (ਉਹ ਮੁਸਕਰਾਉਂਦਾ
ਹੈ) ਤੁਹਾਨੂੰ ਮੈਂ ਆਪਣੀ ਯੋਜਨਾ ਦੱਸਾਂ ?
- ਪ੍ਰਧਾਨ ਖਣਿਜ ਖੋਜੀ**
- ਜ਼ਰੂਰ ਬਹ ਜ਼ਰੂਰ।
ਸੁਣੋ.... ਰੱਬ ਪੈਰ ਕਰੋ.... ਇਹ ਕੀ ਹੈ ?
(ਇਸ ਪਲ ਮਲਿਕਾ ਪ੍ਰਵੇਸ਼ ਕਰਦੀ ਹੈ। ਉਹ ਪੁਰਾਣੇ ਜ਼ਮਾਨੇ ਦੇ
ਸਾਨਦਾਰ ਫੈਸ਼ਨ ਅਨੁਸਾਰ ਸਜੀ ਹੋਈ ਹੈ। ਟਾਫ਼ਟੇ ਦਾ ਘੱਗਰਾ,
ਬਹੁਤ ਵੱਡੀ ਛੱਲੀ, ਜਿਸਨੂੰ ਉਸਨੇ ਬਕਸ਼ਿਅਤ ਨਾਲ ਇਕੱਠਾ
ਕੀਤਾ ਹੋਇਆ ਹੈ- ਪੁਰਾਣੀ ਬਣਨਾਂ ਵਾਲੀ ਚੁੱਡੀ ਅਤੇ ਅੰਦਾਜ਼
ਦਾਹੈਟ-ਇਕ ਚੇਨ ਵਿਚ ਉਸਨੇ ਪਹਿਨਿਆ ਹੋਇਆ ਹੈ। ਗਲ
ਵਿਚ ਬਹੁਤ ਛੋਟੀ ਜਿਹੀ ਟੋਕਰੀ ਹੈ। ਉਹ ਬਚੇ ਸ਼ਾਹਨਾ
ਅੰਦਾਜ਼ ਨਾਲ ਤੁਰਦੀ ਹੈ। ਆਪਣੀ ਛਾਤੀ ਕੱਲੋਂ ਇਕ ਘੰਟੀ
ਕੱਢ ਕੇ ਖੜਕਾਉਂਦੀ ਹੈ। ਈਸ਼ਾ ਆਉਂਦੀ ਹੈ)
- ਮਲਿਕਾ**
- ਈਸ਼ਾ ਦੇਖ ਮਾਨੀ ਨੇ ਸੁਪਨਿਆਂ ਨੂੰ ਪਾਣੀ ਪਾ ਦਿੱਤਾ ?
- ਈਸ਼ਾ**
- ਜੀ ਮਲਿਕਾ
- ਮਲਿਕਾ**
- ਈਸ਼ਾ ਦੇਖ ਪੰਛੀਆਂ ਦੀਆਂ ਅੱਖਾਂ ਨਮ ਤਾਂ ਨਹੀਂ ?
- ਈਸ਼ਾ**
- ਜੀ ਮਲਿਕਾ
- ਮਲਿਕਾ**
- ਈਸ਼ਾ, ਹਵਾ ਨੂੰ ਕਹਿ ਰੁੱਖਾਂ ਦਾ ਸਾਜ਼ ਵਜਾਉਣਾ ਸ਼ੁਰੂ ਕਰੋ।

- ਈਸ਼ਾ : ਜੀ ਮਲਿਕਾ
 ਮਲਿਕਾ : ਈਸ਼ਾ, ਏਥੇ ਇਸ ਪਾਰਕ ਵਿਚ ਕੁਝ ਬੇਸ਼ੁਰੇ ਲੋਕ ਬੈਠੇ ਨੇ ?
 ਈਸ਼ਾ : ਜੀ ਮਲਿਕਾ
 (ਮਲਿਕਾ ਬੜੇ ਕਦਮ ਅੱਗੇ ਆ ਕੇ ਪ੍ਰਧਾਨ ਦੇ ਮੇਜ਼ ਕੌਲ ਆ
 ਜਾਂਦੀ ਹੈ। ਤੇ ਜਾਹਰਾ ਨਾਪਸੰਦੀ ਨਾਲ ਉਸ ਨੂੰ ਘੋਖਦੀ ਹੈ)
 ਪ੍ਰਧਾਨ : ਕੋਈ ਇਸ ਔਰਤ ਨੂੰ ਕਹੋ ਮੇਰੇ ਕੋਲੋਂ ਚਲੀ ਜਾਏ।
 ਰੱਦੀ ਵਾਲਾ : ਮਾਫ਼ ਕਰਨਾ ਹਜ਼ੂਰ, ਇਹ ਪਾਰਕ ਇਸਦੀ ਹੈ
 ਪ੍ਰਧਾਨ : ਕੀ ਇਹ ਪਾਰਕ ਦੀ ਮਾਲਕ ਹੈ ?
 ਰੱਦੀ ਵਾਲਾ : ਇਹ ਸ਼ਹਿਰ ਦੀ ਪਾਗਲ ਔਰਤ ਹੈ।
 ਪ੍ਰਧਾਨ : ਪਾਗਲ ਔਰਤ ? ਇਹ ਪਾਗਲ ਹੈ ?
 ਰੱਦੀ ਵਾਲਾ : ਕੇਣ ਕਹਿੰਦਾ ਹੈ ਇਹ ਪਾਗਲ ਹੈ ?
 ਪ੍ਰਧਾਨ : ਤੁੰ ਆਪ ਹੁਣੇ ਕਿਹਾ।
 ਰੱਦੀ ਵਾਲਾ : ਦੱਖੇ ਜਨਾਬ, ਤੁਸੀਂ ਮੈਨੂੰ ਪੁੱਛਿਆ ਕਿ ਇਹ ਕੌਣ ਹੈ। ਮੈਂ
 ਤੁਹਾਨੂੰ ਦੱਸ ਦਿੱਤਾ। ਉਸ ਵਿਚ ਪਾਗਲ ਵਾਲੀ ਕਿਹੜੀ
 ਗੱਲ ਹੈ। ਉਸ ਦਾ ਨਾਮ ਹੈ ਸ਼ਹਿਰ ਮੇਰੇ ਦੀ ਪਾਗਲ ਔਰਤ।
 ਕਈ ਵਾਰ ਨਾਮ ਉਲਟ ਪੁਲਟ ਹੁੰਦੇ ਹਨ ਜਿਵੇਂ ਕਿ ਤੁਹਾਡਾ
 ਨਾਮ ਹੈ... ਪ੍ਰਮ ਨਾਥ।
 ਪ੍ਰਧਾਨ : ਕਿਸੇ ਪੁਲਿਸ ਵਾਲੇ ਨੂੰ ਬੁਲਾਓ
 (ਮਲਿਕਾ ਉੰਗਲਾਂ ਨਾਲ ਸੀਟੀ ਵਜਾਉਂਦੀ ਹੈ। ਮਾਲੀ ਉਸਦੇ
 ਕੋਲ ਆਉਂਦਾ ਹੈ। ਉਸ ਦੇ ਹੱਥ ਵਿਚ ਦੂਪੱਟੇ ਤੇ ਢੁਲਕਾਰੀਆਂ
 ਹਨ)
 ਮਲਿਕਾ : ਮਿਲਿਆ ਮੇਰਾ ਸੇ ਰੰਗਾ ਦੂਪੱਟਾ ?
 ਮਾਲੀ : ਅਜੇ ਨਹੀਂ ਮਲਿਕਾ ਸਾਹਿਬਾ। ਤਿੰਨ ਢੁਲਕਾਰੀਆ ਨੇ, ਪਰ
 ਦੂਪੱਟਾ ਨਹੀਂ।
 ਮਲਿਕਾ : ਪੰਜ ਸਾਲ ਹੋਏ ਨੇ ਦੂਪੱਟਾ ਗੁਆਚੇ ਨੂੰ, ਤੁਹਾਡੇ ਕੋਲ ਲੱਭਣ
 ਲਈ ਕਾਢੀ ਵਕਤ ਸੀ।
 ਮਾਲੀ : ਇਨ੍ਹਾਂ ਵਿੱਚੋਂ ਇਕ ਲੈ ਲਉ ਮਲਿਕਾ ਸਾਹਿਬਾ। ਕਿਸੇ ਨੇ
 ਇਨ੍ਹਾਂ ਤੇ ਆਪਣਾ ਦਾਅਵਾ ਨਹੀਂ ਜਤਲਾਇਆ।
 ਮਲਿਕਾ : ਉਹੋ ਜਿਹਾ ਦੂਪੱਟਾ ਕਦੇ ਗਾਇਬ ਨਹੀਂ ਹੋ ਸਕਦਾ, ਤੁਸੀਂ
 ਜਾਣਦੇ ਹੋ-ਸੋ ਰੰਗਾ ਦੂਪੱਟਾ。
 ਮਾਲੀ : ਇਹ ਨੀਲਾ ਕਿਹੋ ਜਿਹਾ ਰਹੇਗਾ ?
 ਮਲਿਕਾ : ਮੇਰੇ ਗੁਲਾਬੀ ਕੌਠੀ ਤੇ ਹਰੇ ਘੱਗਰੇ ਨਾਲ ? ਤੁਸੀਂ ਮੈਨੂੰ ਮਜ਼ਾਕ
 ਕਰ ਰਹੇ ਹੋ। ਲਿਆਓ ਇਹ ਪੀਲਾ ਦਿਖਾਓ (ਉਹ ਲੈ ਕੇ
 ਦੇਖਦੀ ਹੈ) ਕਿਹੋ ਜਿਹਾ ਲਗਦਾ ਏ ?
 ਮਾਲੀ : ਕਮਾਲ।

(ਇਕ ਖੁਬਸੂਰਤ ਅਦਾ ਨਾਲ ਮਲਿਕਾ ਦੁਪੱਟਾ ਲਪੇਟਦੀ ਹੈ। ਉਸ ਨਾਲ ਪ੍ਰਧਾਨ ਦਾ ਗਲਾਸ ਛਿੱਗ ਜਾਂਦਾ ਹੈ ਤੇ ਉਸ ਦੀ ਪੈਂਟ ਪਾਣੀ ਨਾਲ ਤਿੱਜ ਜਾਂਦੀ ਹੈ। ਉਹ ਉਸ ਵੱਲ ਬਿਨਾਂ ਭਾਵੇਂ ਸ਼ਾਨ ਨਾਲ ਚਲ ਪੈਂਦੀ ਹੈ)

ਮੈਂ ਜਗਾ ਓਪਰ ਵੀ ਗੋੜਾ ਮਾਰ ਆਵਾਂ
ਬੁਟਿਆਂ ਨੂੰ ਸਿੱਜ ਆਵਾਂ, ਪੰਫੀਆਂ ਨੂੰ ਦੁਲਾਰ ਆਵਾਂ

ਇਕ ਚਿੜੀ ਦਾ ਗਲਤ ਥਾਂ 'ਤੇ ਆਲੂਣਾ ਏਂ
ਛਿੱਗ ਪਿਆ ਇਕ ਥੋਟ ਦੂਜਾ ਪਾਲਣਾ ਏਂ
ਉਸ ਲਈ ਗਲੀਆਂ 'ਚ ਚੌਗ ਖਿਲਾਰ ਆਵਾਂ
ਮੈਂ ਜਗਾ ਓਪਰ ਵੀ ਗੋੜਾ ਮਾਰ ਆਵਾਂ

ਦੇਖ ਆਵਾਂ ਸ਼ਹਿਰ ਦਾ ਕੀ ਹਾਲ ਹੈ
ਕੀ ਨਵੀਂ ਵੱਡੇ ਘਰਾਂ ਦੀ ਚਾਲ ਹੈ
ਛੋਟਿਆਂ ਨੂੰ ਕਰ ਜਗਾ ਹੁਸ਼ਿਆਰ ਆਵਾਂ
ਮੈਂ ਜਗਾ ਓਪਰ ਵੀ ਗੋੜਾ ਮਾਰ ਆਵਾਂ

ਬਿੱਲੀਆਂ ਲਈ ਢੂੰਘ ਮਲਾਈ ਨਾ ਸਹੀ
ਛੱਥੂ ਨੂੰ ਬੋਟੀ ਨਾ ਪਾਈ ਨਾ ਸਹੀ
ਜੇ ਮਿਲੇ ਦੇਵਾਂ ਜਗਾ ਪੁਚਕਾਰ ਆਵਾਂ
ਮੈਂ ਜਗਾ ਓਪਰ ਵੀ ਗੋੜਾ ਮਾਰ ਆਵਾਂ

ਜਦ ਕੋਈ ਜਾਲਮ ਹੂਂ ਮੈਂ ਛਿੱਕਣਾ ਏਂ
ਉਸਦਾ ਥੱਬੇ ਪਾਸਿਓਂ ਰਾਹ ਕੱਟਣਾ ਏਂ
ਮੈਂ ਜਗਾ ਦੁਸ਼ਟਾਂ 'ਤੇ ਮੰਤਰ ਮਾਰ ਆਵਾਂ
ਮੈਂ ਜਗਾ ਓਪਰ ਵੀ ਗੋੜਾ ਮਾਰ ਆਵਾਂ

- | | |
|-----------|---|
| ਪ੍ਰਧਾਨ | : ਮੈਂ ਸਿਕਾਇਤ ਕਰਨੀ ਚਾਹੁੰਦਾ ਹਾਂ |
| ਰੱਦੀ ਵਾਲਾ | : ਕਿਸਦੇ ਖਿਲਾਫ਼ ? |
| ਪ੍ਰਧਾਨ | : ਉਸਦੇ ਖਿਲਾਫ਼। ਤੇਰੇ ਖਿਲਾਫ਼। ਤੁਹਾਡੀ ਸਾਗੀ ਸੁਭਲੀ ਦੇ ਖਿਲਾਫ਼। ਗਵੱਟੀਏ ਦੇ ਖਿਲਾਫ਼। ਪਾਲਿਸ਼ ਵਾਲੇ ਦੇ ਖਿਲਾਫ਼। ਇਸ ਪਾਗਲ ਜਨਾਨੀ ਦੇ ਖਿਲਾਫ਼, ਜੋ ਕੁਝ ਵੀ ਤੁਸੀਂ ਉਸਨੂੰ ਆਖਦੇ ਓਂ। |
| ਜੈਲਦਾਰ | : ਛੱਡੇ ਪਰੇ, ਗੁਸੇ ਵਿਚ ਨਾ ਆਉ, ਪ੍ਰਧਾਨ ਜੀ। |
| ਪ੍ਰਧਾਨ | : ਮੈਂ ਹੁਣ ਹੋਰ ਕੁਝ ਵੀ ਨਹੀਂ ਕਰਾਂਗਾ, ਜੈਲਦਾਰ ਸਾਹਿਬ, ਪਹਿਲਾ ਕੰਮ ਸਾਨੂੰ ਕਰਨਾ ਚਾਹੀਦਾ ਹੈ ਕਿ ਇਹੋ ਜਿਹਿਆਂ ਕੋਲੋਂ ਛੁਟਕਾਰਾ ਪਾਈਏ ਹਨੂਰ ਸਾਈਂ ਦਾ, ਦੇਖੋ ਤਾਂ ਸਹੀ |

- ਇਨ੍ਹਾਂ ਵੱਲ। ਤਾਰੀਖ ਦੇ ਜਿਹੜੇ ਵੀ ਸਾਈਜ਼, ਸ਼ੋਪ, ਚੰਗ, ਦੌਰ ਦੀ ਅਸੀਂ ਕਲਪਨਾ ਕਰ ਸਕਦੇ ਹਾਂ ਉਹ ਇਨ੍ਹਾਂ ਵਿਚ ਹੈ। ਇਹ ਹਨੌਰਗਰਦੀ ਹੈ। ਹਜ਼ੂਰ ਮੈਂ ਤੁਹਾਨੂੰ ਦੱਸਦਾ ਹਾਂ ਨਵੇਂ ਦੌਰ ਵਿਚ ਕੈਟੋਲ ਅਤੇ ਇਤਜਾਮ ਦਾ ਇੱਕ ਇੱਕ ਤਰੀਕਾ ਹੈ ਪਰਸਪਰ ਬਦਲੇ ਜਾਣ ਯਗ ਅੰਗਾਂ ਵਾਲੇ ਮਿਆਰੀ ਕਾਮ। ਇਸ ਤਰ੍ਹਾਂ ਪ੍ਰਬੰਧ ਦੇ ਸਾਰੇ ਮਸਲੇ ਖਤਮ ਹੋ ਜਾਣਗੇ। ਸਾਰੇ ਜਹਾਨ ਵਿਚ ਇਕ ਸ਼ਾਂਝਾ ਸੁਕਿਆ ਹੋਇਆ ਗੁਲਾਮਵਾੜਾ ਚਾਹੀਦਾ ਹੈ। ਘੁਰ ਘੁਰ ਕਰਦਾ, ਪਸੀਨਾ ਵਹਾਉਂਦਾ। ਤੇ ਆਪਾਂ ਦੋਵੇਂ। ਵਾਹ ਕਿਨਾ ਖੁਬਸੂਰਤ ਦਿੱਥ ਹੋਵੇਗਾ। ਅੱਖਾਂ ਨੂੰ ਕਿੰਨਾ ਸੁਖ ਮਿਲੇਗਾ ਤੇ ਜਸੀਰ ਕਿੰਨੇ ਆਰਾਮ ਵਿਚ ਹੋਵੇਗੀ। ਹਾਂ, ਹਾਂ, ਕਿਉਂ ਨਹੀਂ?
- ਜੋਲਦਾਰ ਪ੍ਰਧਾਨ** : ਪ੍ਰਬੰਧ, ਤਰਡੀਬ, ਸਮਤੋਲ। ਪਰ ਹੁਣ ਕੀ ਹੈ?
- ਇਹ ਸਹਿਰ, ਜੋ ਕਿ ਪ੍ਰਬੰਧਕੀ ਕੰਮਾਂ ਦਾ ਕਿਲਾ ਹੈ, ਏਥੇ ਤੁਤ ਕਾਲ ਦੇ ਬਦਤਾਜੀਜ਼ ਪ੍ਰੇਤ ਆਪਣੇ ਲੱਚਰ ਨਿੱਜਪੁਣੇ ਨਾਲ ਸਾਡੀ ਦਾੜੀ ਪੁੱਟਦੇ ਨੇ-ਇਹ ਕਹਿੰਦੇ ਨੇ ਬੇਆਵਾਜ਼ਿਆਂ ਨੂੰ ਗਾਉਣ ਦਾ ਹੱਕ ਹੈ, ਪੈਟਾਂ ਦਾ ਹੱਕ ਹੈ ਕਿ ਉਨ੍ਹਾਂ ਦਾ ਕੋਈ ਆਸਣ ਨਾ ਹੋਵੇ, ਛਾਤੀਆਂ ਨੂੰ ਹੱਕ ਹੈ ਕਿ ਆਪਣੇ ਅੰਦਰ ਘੰਟੀਆਂ ਲੁਕਾਈ ਰੱਖਣ।
- ਜੋਲਦਾਰ ਪ੍ਰਧਾਨ** : ਪਰ ਕੀ ਆਖਰਕਾਰ ਇਹ ਲੋਕ ਸਾਡੇ ਗਾਰ ਵਿਚ ਕੋਈ ਰੁਕਾਵਟ ਬਣਦੇ ਹਨ?
- ਹਜ਼ੂਰ ਜਿੱਥੇ ਕਿਤੇ ਵੀ ਗਾਰੀਬ ਭੁਸ਼ ਹੈ, ਨੌਕਰਾਂ ਵਿਚ ਫ਼ਪਰ ਦਾ ਅਹਿਸਾਸ ਹੈ ਤੇ ਪਾਗਲਾਂ ਦੀ ਇੱਜਤ ਕੀਤੀ ਜਾਂਦੀ ਹੈ, ਓਥੇ ਸਾਡੀ ਹਸਤੀ ਸਿਫਰ ਹੋ ਜਾਂਦੀ ਹੈ। ਦੇਧਰ ਦੇਖੋ। ਇਹ ਰੱਦੀ ਵਾਲਾ। ਇਹ ਪਾਗਲ ਅੰਤਤ। ਇਹ ਕੁੱਲਾਂ ਵਾਲੀ ਕੁੜੀ। ਕੀ ਮੇਰੇ ਨਾਲ ਇਹ ਮੇਰੇ ਲਾਈਕ ਸਲੂਕ ਕਰਦੇ/ਨੇ? ਮੰਨ ਲਓ ਮੈਂ — ਬਾਰਾਂ ਕਾਰਪੋਰੇਸ਼ਨਾਂ ਦਾ ਪ੍ਰਧਾਨ, ਦਸ ਗੁਣਾ ਕਰੋੜਪਤੀ, ਆਪਣੇ ਕਾਜ ਵਿਚ ਗੁਲਾਬ ਦਾ ਛੁੱਲ ਟੇਗ ਕੇ ਚੀਕਣਾ ਸ਼ੁਰੂ ਕਰ ਦੇਵਾਂ (ਉਹ ਆਪਣੇ ਗਲਾਸ ਵਿਚ ਚਮਚਾ ਖੜਕਾਉਂਦਾ ਹੋਇਆ ਚੀਕਦਾ ਮਲਿਕਾ ਦੀ ਸਾਂਗ ਲਾਉਂਦਾ ਹੈ — ਹਵਾ ਨੂੰ ਕਹਿ ਦੇ ਈਸ਼ਾ ਪੰਡਿਆਂ ਨੂੰ ਕਹਿ ਦੇ ਈਸ਼ਾ, ਈਸ਼ਾ)
- ਜੋਲਦਾਰ** : (ਛਿੜਕਦਿਆਂ) ਪ੍ਰਧਾਨ ਜੀ.... (ਨਾਲ ਦੇ ਬੋਚਾਂ ਵਾਲੇ ਲੋਕ ਸਿਰ ਘੁਮਾਉਂਦੇ ਤੇ ਹੋਰਾਨੀ ਨਾਲ ਦੇਖਦੇ ਹਨ, ਰੱਦੀ ਵਾਲਾ ਉਨ੍ਹਾਂ ਵੱਲ ਨੂੰ ਆਉਂਦਾ ਹੈ।)
- ਪ੍ਰਧਾਨ** : ਤੁਸੀਂ ਸਮਝੋ? ਇਹ ਦੇਖੋ।

- ਖਣਿਜ ਖੇਜੀ** : ਆਪਾਂ ਮੇਰੀ ਪਲੈਨ ਬਾਰੇ ਵਿਚਾਰ ਕਰ ਰਹੇ ਸਾਂ।
ਪ੍ਰਧਾਨ : ਉਹ ਹਾਂ, ਤੁਹਾਡੀ ਪਲੈਨ। (ਉਹ ਪਾਸਾਲ ਅੰਰਤ ਦੇ ਬੈਚ ਵੱਲ ਦੇਖਦਾ ਹੈ) ਰੁਸ਼ਿਆਰ ਰਹੇ, ਉਹ ਸਾਡੇ ਵੱਲ ਵੇਖ ਰਹੀ ਹੈ
- ਖਣਿਜ ਖੇਜੀ** : ਤੁਹਾਨੂੰ ਪਤਾ ਬੰਬ ਕੀ ਹੁੰਦਾ?
- ਪ੍ਰਧਾਨ** : ਮੈਂ ਸੁਣਿਆ ਉਹ ਫਟ ਜਾਂਦਾ।
- ਖਣਿਜ ਖੇਜੀ** : ਬਿਲਕੁਲ ਠੀਕ। ਤੁਸੀਂ ਅਹੁ ਪਰਲੇ ਪਾਸੇ ਚਿੱਟੀ ਇਮਾਰਤ ਦੇਖ ਰਹੇ ਹੋ। ਤੁਹਾਨੂੰ ਪਤਾ ਉਹ ਕੀ ਹੈ?
- ਪ੍ਰਧਾਨ** : ਮੈਨੂੰ ਨਹੀਂ ਪਤਾ।
- ਖਣਿਜ ਖੇਜੀ** : ਉਹ ਇਸ ਸ਼ਹਿਰ ਦੇ ਆਰਕੀਟੈਕਟ ਦਾ ਦਫ਼ਤਰ ਹੈ। ਇਸ ਆਦਮੀ ਨੇ ਇਸ ਸ਼ਹਿਰ ਦੀ ਹਦੂਦ ਦੇ ਵਿਚ ਕਿਤੇ ਵੀ ਤੇਲ ਲਈ ਡਰਿੱਲ ਕਰਨ ਦੀ ਪਰਮਿੱਟ ਦੇਣ ਤੋਂ ਮੈਨੂੰ ਪੂਰੀ ਢੀਨਤਾ ਨਾਲ ਇਨਕਾਰ ਕਰ ਦਿੱਤਾ। ਮੈਂ ਹਰ ਚੀਜ਼ ਅਜ਼ਮਾ ਕੇ ਦੇਖ ਲਈ — ਸਿਫਾਰਸ਼, ਰਿਸ਼ਵਤ, ਧਮਕੀਆਂ। ਉਹ ਮੈਨੂੰ ਕਹਿੰਦਾ ਹੈ ਪਾਗਲ ਹੋ, ਤੋਂ ਹੁਣ....
- ਪ੍ਰਧਾਨ** : ਉਹ ਮੇਰਿਆ ਰੱਬਾ ਇਹ ਕੀ ਵੇਖ ਰਿਹਾ ਮੈਂ? (ਇਕ ਛੋਟਾ ਜਿਹਾ ਬੁੱਦਾ ਆਦਮੀ ਖੱਬੇ ਪਸਿਉ ਆਉਂਦਾ ਹੈ, ਉਹ ਪੂਰੇ ਅੰਡੇਬੰਦ ਸਹਿਤ ਪਤਵੰਤਾ ਬਣਿਆ ਹੋਇਆ ਹੈ। ਟਾਈ ਵਰੈਰਾ ਲਾ ਕੇ ਉਸ ਦੀ ਕੋਟ ਦੀ ਜੇਬ ਵਿਚੋਂ ਚਿੱਟਾ ਗੁਮਾਲ ਝਾਕਦਾ)
- ਡਾ. ਹਜ਼ੂਰੀ** : ਸਿਹਤ ਹਜ਼ੂਰ, ਹੋਰ ਕੁਝ ਨਹੀਂ। ਸਿਹਤ ਵੀ ਪੈਰਾਂ ਦੀ। ਪਰ ਯਾਦ ਰੱਖੋ, ਪੈਰ ਗਏ ਤਾਂ ਆਦਮੀ ਗਿਆ। ਮੈਂ ਆਪਣਾ ਤੁਆਰਫ ਕਰਵਾਉਣਾ ਚਾਹੁੰਦਾ। ਮੈਂ ਡਾ. ਹਜ਼ੂਰੀ। ਜਲ ਸੈਨਾ ਵਿਚੋਂ ਸੋਵਾ-ਮੁਕਤ। ਚਮਜ਼ੀਆਂ ਤੇ ਪਿੱਸੇ ਕੱਢਣ ਦਾ ਭੂਤ ਪੁਰਵ ਮਾਹਰ। ਅੱਜ ਕੱਲ ਅੰਗੂਠਿਆਂ ਦੀਆਂ ਭੌਗੀਆਂ ਤੇ ਅੱਟਣ ਹਟਾਉਣ ਦਾ ਕੰਮ ਕਰ ਰਿਹਾ ਹਾਂ। ਐਮਰਜੈਂਸੀ ਦੀ ਹਾਲਤ ਵਿਚ ਰੱਦੀ ਵਾਲੇ ਕੋਲੋਂ ਤੁਸੀਂ ਮੇਰੇ ਘਰ ਦਾ ਪਤਾ ਲੈ ਸ਼ਕਦੇ ਹੋ। ਮੇਰਾ ਦਫ਼ਤਰ ਓਥੇ ਹੈ। ਤੂਜੀਂ ਕਤਾਰ ਵਿਚ ਤੀਜਾ ਬੈਂਚ। ਹਫ਼ਤੇ ਦੇ ਸਾਰੇ ਦਿਨ, ਬਾਰਾਂ ਤੋਂ ਪੰਜ। ਬਹੁਤ ਬਹੁਤ ਧੰਨਵਾਦ।
- ਰੱਦੀ ਵਾਲਾ** : ਤਾਕਟਰ ਸਾਹਿਬ, ਤੁਹਾਡਾ ਅਰਕ?
- ਡਾ. ਹਜ਼ੂਰੀ** : ਮੇਰਾ ਅਰਕ? ਮੇਰੇ ਅਰਕ। ਤੇਰੇ ਮਸਾਨੇ ਦੀਆਂ ਪਬਰੀਆਂ ਦਾ ਕੀ ਹਾਲ ਐ, ਮਾਜ਼ਲ?
- ਰੱਦੀ ਵਾਲਾ** : ਬਹੁਤ ਠੀਕ, ਬਹੁਤ ਠੀਕ। ਮੂੰਥ ਖੜਕਦੀਆਂ ਨੇ।
- ਡਾ. ਹਜ਼ੂਰੀ** : ਵਾਰ ਕਮਾਲ
- ਪ੍ਰਧਾਨ** : ਨਾਮੁਮਕਿਨ। ਚਲੋ ਆਪਾਂ ਕਿਸੇ ਹੋਰ ਥਾਂ ਚਲਦੇ ਹਾਂ।

- ਖਣਿਜ ਥੋੜੀ** : ਨਹੀਂ ਦੁਪਹਿਰ ਹੋਣ ਵਾਲੀ ਐ।
- ਪ੍ਰਧਾਨ** : ਹਾਂ। ਹੋ ਈ ਗਈ ਐ। ਬਾਰਾਂ ਵੱਜਣ ਵਿਚ ਪੱਜ ਮਿਟ ਰਹਿਦੇ ਨੇ।
- ਖਣਿਜ ਥੋੜੀ** : ਪੰਜਾਂ ਮਿਟ ਵਿਚ ਤੁਸੀਂ ਦੇਖਣਾ ਸ਼ਹਿਰ ਦੇ ਇਮਾਰਤਸਾਜ਼ ਦੀਆਂ ਬੋਟੀਆਂ ਉਡ ਜਾਣਗੀਆਂ। ਇਮਾਰਤ ਵੀ, ਹੋਰ ਸਭ ਕੁਝ — ਗੜ ਗੜ ਗੜ।
- ਸ੍ਰੋਕਰ** : ਤੁਸੀਂ ਸੌਚ ਕਹਿ ਰਹੇ ਹੋ?
- ਖਣਿਜ ਥੋੜੀ** : ਇਸ ਲਈ ਉਹ ਮੁਰਖ ਆਪ ਹੀ ਦੇਸ਼ੀ ਹੈ, ਹੋਰ ਕੋਈ ਨਹੀਂ। ਕੱਲ ਦੁਪਹਿਰੇ ਮੈਂ ਉਸਨੂੰ ਅਲਟੋਮੇਟ ਦਿੱਤਾ ਸੀ। ਇਸ ਬਾਰੇ ਸੌਚਣ ਲਈ ਉਸ ਕੱਲ ਬਾਰਾਂ ਘੰਟਿਆਂ ਦਾ ਸਮਾਂ ਸੀ। ਕੋਈ ਪਰਮਿਟ ਨਹੀਂ? ਠੀਕ ਹੈ। ਦੋ ਮਿੰਟਾਂ ਦੇ ਵਿਚ ਵਿਚ ਮੇਰਾ ਬੰਦਾ ਉਸ ਦੇ ਕਮਰੇ ਦੇ ਕੋਨੇ ਵਿਚ ਇਕ ਛੋਟੀ ਜਿਹੀ ਪੋਟਲੀ ਰੱਖ ਆਵੇਗਾ ਤੇ ਉਸ ਤੋਂ ਤਿੰਨ ਮਿੰਟਾਂ ਬਾਅਦ ਠੀਕ ਦੁਪਹਿਰ ਵੇਲੇ....
- ਜੈਲਦਾਰ** : ਤੁਸੀਂ ਪ੍ਰੈਸਪੈਕਟਰ ਸਾਹਿਬ ਸਚਮੁਚ ਨਵੇਂ ਢੰਗਾਂ ਦਾ ਇਸਤੋਮਾਲ ਕਰਦੇ ਹੋ।
- ਖਣਿਜ ਥੋੜੀ** : ਢੰਗ ਨਵਾਂ ਹੋ ਸਕਦਾ, ਪਰ ਮਿਆਲ ਪੁਰਾਣਾ ਹੀ ਹੈ। ਮਜ਼ਾਨਾ ਪ੍ਰਾਪਤ ਕਰਨ ਲਈ ਇੱਛਾਪਾਰੀ ਗੱਪ ਨੂੰ ਮਾਰ ਮੁਕਾਉਣਾ ਹਮੇਸ਼ਾ ਹੀ ਜ਼ਰੂਰੀ ਰਿਹਾ ਹੈ। ਮੈਂ ਸ਼ਾਹਦੀ ਭਰਦਾ ਹਾਂ ਕਿ ਇਸ ਤੋਂ ਬਾਅਦ ਸ਼ਹਿਰ ਦਾ ਆਰਕੀਟੈਕਟ ਯਾਨੀ ਕਿ ਇਮਾਰਤਸਾਜ਼ ਵਧੇਰੇ ਜ਼ਿੰਮੇਵਾਰ ਹੋਵੇਗਾ। ਮੇਰਾ ਮਤਲਬ ਹੈ ਨਵਾਂ ਆਰਕੀਟੈਕਟ।
- ਪ੍ਰਧਾਨ** : ਤੁਹਾਨੂੰ ਇਸ ਤਰ੍ਹਾਂ ਨਹੀਂ ਲਗਦਾ ਕਿ ਅਸੀਂ ਬਹੁਤ ਨੇੜੇ ਥੈਨੇ ਆਂ?
- ਖਣਿਜ ਥੋੜੀ** : ਓ ਨਹੀਂ ਨਹੀਂ। ਤੁਸੀਂ ਫਿਕਰ ਨਾ ਕਰੋ। ਤੇ ਸਭ ਤੋਂ ਜ਼ਰੂਰੀ ਗੱਲ, ਤੁਸੀਂ ਇਸ ਤਰ੍ਹਾਂ ਝਾਕੇ ਨਾ। ਹੋ ਸਕਦਾ ਹੈ ਸਾਨੂੰ ਕੋਈ ਦੇਖ ਰਿਹਾ ਹੋਵੇ। (ਘੰਟਾਘਰ ਦੀ ਘੰਟੀ ਵੱਜਦੀ ਹੈ) ਕੀ ਹੋਇਆ, ਦੁਪਹਿਰ ਤਾਂ ਹੋ ਗਈ। ਕਿਤੇ ਗਲਤੀ ਰਹਿ ਗਈ। ਓ ਮੇਰਿਆ ਰੱਖ। ਇਹ ਕੀ ਹੋਇਆ? (ਇਕ ਸਿਪਾਹੀ ਮੌਦੇ ਤੇ ਲਾਸ਼ ਰੱਖੀ ਲੜਖੜਾਉਂਦਾ ਆਉਂਦਾ ਹੈ) ਇਹ ਤਾਂ ਪਿਆਹਾ ਹੈ, ਮੇਰਾ ਬੰਦਾ (ਉਹ ਬਨਾਵਟੀ ਬੋਪਰਵਾਹੀ ਨਾਲ ਤੁਰਦਾ ਹੈ) ਹੈਲਦਾਰ ਸਾਹਿਬ, ਇਹ ਤੁਸੀਂ ਕੀ ਚੁੱਕਿਆ ਹੋਇਆ?
- ਸਿਪਾਹੀ** : ਛੁੱਕਿਆ ਹੋਇਆ ਬੰਦਾ (ਉਹ ਉਸ ਨੂੰ ਬੈਚ ਉੱਤੇ ਰੱਖ ਦਿੰਦਾ ਹੈ)
- ਰੱਦੀ ਵਾਲਾ** : ਇਹ ਛੁੱਕਿਆ ਤਾਂ ਨਹੀਂ ਲਗਦਾ। ਇਹਦੇ ਕੱਪੜੇ ਤਾਂ ਬਿਲਕੁਲ ਸੁਕੇ ਨੇ। ਇਹ ਤਾਂ ਕਾਫੀ ਮਾਰਿਆ ਕੁੱਟਿਆ ਲਗਦਾ।

(ਗੀਤ ਦੀ ਆਵਾਜ਼)
 ਭੁਬ ਰਿਹਾ ਸੀ ਜ਼ਰੂਰ ਪਰ ਬਿੱਜਿਆ ਨਹੀਂ
 ਦੂਰ ਤਕ ਉਸਦੇ ਕੋਈ ਦਰਿਆ ਨਹੀਂ

ਭੁਬਦੇ ਦੇਖੋ ਰੇਤ ਵਿਚ ਵੀ ਲੋਕ ਮੈਂ
 ਜਿਹਨਾਂ ਨੂੰ ਘੁਟ ਕੇ ਕਿਸੇ ਫਿਤਿਆ ਨਹੀਂ

ਭੁਬ ਰਿਹਾ ਸੁਜ ਨਹੀਂ, ਬੰਦਾ ਸੀ ਉਹ
 ਉਸ ਨੂੰ ਕਿਉਂ ਮੈਂ ਬਾਂਹਾਂ 'ਚ ਭਰਿਆ ਨਹੀਂ

- ਸਿਪਾਹੀ** : ਇਹ ਪੁਲ ਤੋਂ ਹੇਠਾਂ ਛਾਲ ਮਾਰਨ ਹੀ ਵਾਲਾ ਸੀ, ਜਦੋਂ ਮੈਂ ਉੱਪਰ ਪਹੁੰਚ ਗਿਆ ਤੇ ਇਹਨੂੰ ਪਿਛਾਂਹ ਪਿੱਚ ਲਿਆ। ਫਿਰ ਮੈਂ ਇਹਨੂੰ ਕੁੱਟ-ਕੁੱਟ ਕੇ ਬੋਹੜ ਕਰ ਦਿੱਤਾ। ਕਰਨਾ ਹੀ ਸੀ ਨਹੀਂ ਤਾਂ ਇਸਨੇ ਮੈਨੂੰ ਵੀ ਪਾਣੀ ਵਿਚ ਸੁੱਟ ਲੈਣਾ ਸੀ। ਜੀਵਨ ਰੱਖਿਆ ਪੁਸਤਿਕਾ-ਕਾਨੂੰਨ ਨੇ: 5 “ਅਗਰ ਨੀਚੇ ਥੀਚੋਂ ਜਾਨੇ ਕਾ ਪਤਦਾ ਹੋ ਤਾਂ ਜੇਰੇ— ਬਹਿਸ ਸਥਤ ਕੇ ਕਰਾਰੀ ਚੋਟ ਜੇ ਬੋਹੜ ਕਰਨਾ ਜ਼ਰੂਰੀ ਹੋਤਾ ਹੈ” ਇਸ ਨਾਲ ਏਹੀ ਕੀਤਾ ਗਿਆ ਹੈ।
- ਖਣਿਜ ਖੋਜੀ** : ਪਾਗਲ! ਬੇਵਕੂਫ। ਇਸ ਨੇ ਬੰਬ ਦਾ ਕੀ ਕੀਤਾ? ਨਵੇਂ ਬੰਦਿਆਂ ਨੂੰ ਕੌਮ ਸੋਪਣ ਦਾ ਨਤੀਜਾ ਏਹੀ ਹੁੰਦਾ ਹੈ।
- ਪ੍ਰਧਾਨ** : ਉਹ ਤੁਹਾਡਾ ਪਰਦਾ ਹੀ ਨਾ ਫਾਸ਼ ਕਰ ਦੇਵੇ।
- ਖਣਿਜ ਖੋਜੀ** : ਤੁਸੀਂ ਫਿਕਰ ਨਾ ਕਰੋ। (ਉਹ ਸਿਪਾਹੀ ਕੋਲ ਜਾਂਦਾ ਹੈ) ਹੌਲਦਾਰ ਸਾਹਿਬ ਇਹ ਤੁਸੀਂ ਕਰ ਕੀ ਰਹੇ ਹੋ?
- ਸਿਪਾਹੀ** : ਜੀਵਨ ਰੱਖਿਆ। ਬਨਾਵਟੀ ਸਾਰ। ਭੁੱਖਣ ਵਾਲੇ ਲਈ ਫਸਟ ਏਡ।
- ਖਣਿਜ ਖੋਜੀ** : ਪਰ ਇਹ ਫੁੱਥਿਆ ਹੋਇਆ ਨਹੀਂ ਹੈ
- ਸਿਪਾਹੀ** : ਪਰ ਇਹ ਤਾਂ ਏਹੀ ਸਮਝਦਾ ਕਿ ਇਹ ਫੁੱਥਿਆ ਹੋਇਆ ਹੈ।
- ਖਣਿਜ ਖੋਜੀ** : ਪਿਆਰੇ ਦੌਸਤ, ਇਸ ਤਰ੍ਹਾਂ ਤੂੰ ਇਸਦਾ ਕੁਝ ਨਹੀਂ ਸਵਾਰ ਸਕੋਗਾ। ਇਹ ਤਰੀਕਾ ਉਨ੍ਹਾਂ ਲੋਕਾਂ ਲਈ ਠੀਕ ਹੈ ਜੋ ਪਾਣੀ ਵਿਚ ਭੁਬਦੇ ਹਨ। ਜੋ ਪਾਣੀ ਤੋਂ ਬਿਨਾਂ ਭੁੱਖ ਜਾਣ ਉਨ੍ਹਾਂ ਲਈ ਨਹੀਂ।
- ਸਿਪਾਹੀ** : ਫਿਰ ਤੁਸੀਂ ਹੀ ਦੱਸੋ ਮੈਨੂੰ ਕੀ ਕਰਨਾ ਚਾਹੀਦਾ? ਮੈਂ ਅਜੇ ਕੁਝ ਦਿਨ ਪਹਿਲਾਂ ਹੀ ਸਹੁੰ ਚੁੱਕੀ ਐ। ਅੱਜ ਮੇਰਾ ਗਾਬਤ ਦਾ ਪਹਿਲਾ ਦਿਨ ਹੈ। ਮੈਂ ਕਿਸੇ ਮੁਸੀਬਤ ਵਿਚ ਨਹੀਂ ਫਸਣਾ ਚਾਹੁੰਦਾ। ਮੈਂ ਕਾਨੂੰਨ ਮੁਤਾਬਕ ਹੀ ਕੰਮ ਕਰਨਾ ਚਾਹੁੰਦਾ ਹਾਂ।
- ਖਣਿਜ ਖੋਜੀ** : ਸਿੱਧੀ ਗੱਲ ਹੈ। ਇਹਨੂੰ ਮੜ ਕੇ ਪੁਲ 'ਤੇ ਲੈ ਜਾਓ ਜਿੱਥੋਂ ਤੁਸਾਂ ਇਹਨੂੰ ਫਿਤਿਆ ਹੈ। ਉਥੋਂ ਇਹਨੂੰ ਧੱਕਾ ਦੇ ਰਿਹਿ।

- ਫਿਰ ਪਿੱਛੇ ਆਪ ਛਾਲ ਮਾਰੋ। ਇਸਦੀ ਜਾਨ ਬਚਾਓ ਤੇ
ਮੈਡਲ ਹਾਸਲ ਕਰੋ। ਇਸ ਤਰ੍ਹਾਂ ਇਕ ਨਿਰਦੇਸ਼ ਬੇਦੇ ਨੂੰ ਕੁੱਟ
ਕੇ ਤਾਂ ਤੁਹਾਨੂੰ ਜ਼ਰਮਾਨਾ ਹੋ ਗੇ।
- ਸਿਪਾਹੀ** : ਨਿਰਦੇਸ਼ ਤੋਂ ਤੁਹਾਡਾ ਕੀ ਮਤਲਬ ? ਇਹ ਛਾਲ ਮਾਰਨ
ਲੰਗਾ ਸੀ, ਜਦੋਂ ਮੈਂ ਇਹਨੂੰ ਫਿਲਿਆ।
- ਖਣਿਜ ਥੋੜੀ** : ਤੁਹਾਡੇ ਕੌਲ ਇਸਦਾ ਕੋਈ ਸਬੂਤ ਹੈ ?
- ਸਿਪਾਹੀ** : ਮੈਂ ਇਹਨੂੰ ਆਪ ਦੇਖਿਆ।
- ਖਣਿਜ ਥੋੜੀ** : ਲਿਖਤੀ ਸਬੂਤ ? ਕੋਈ ਚਸ਼ਮਦੀਦ ਗਵਾਹ ?
- ਸਿਪਾਹੀ** : ਨਹੀਂ, ਪਰ....
- ਖਣਿਜ ਥੋੜੀ** : ਫੇਰ ਦਲੀਲਬਾਜ਼ੀ ਵਿਚ ਵਕਤ ਜਾਇਆ ਨਾ ਕਰੋ। ਤੁਸੀਂ
ਪਹਿਲਾਂ ਹੀ ਗਲਤੀ 'ਤੇ ਹੋ। ਛੇਤੀ ਕਰੋ ਇਸ ਤੋਂ ਪਹਿਲਾਂ
ਕਿ ਕੋਈ ਦੇਖ ਲਵੇ ਇਸ ਨੂੰ ਨਦੀ ਵਿਚ ਪੱਕਾ ਦੇ ਦਿਓ, ਤੇ
ਪਿੱਛੇ ਆਪ ਛਾਲ ਮਾਰੋ। ਸਿਰਫ਼ ਏਹੀ ਰਸਤਾ ਬਾਕੀ ਹੈ।
- ਸਿਪਾਹੀ** : ਪਰ ਮੈਨੂੰ ਤਰਨਾ ਨਹੀਂ ਆਉਂਦਾ।
- ਪ੍ਰਧਾਨ** : ਤਰਨਾ ਤਾਂ ਪਾਣੀ ਵਿਚ ਛਿੱਗਣ ਸਾਰ ਹੀ ਆ ਜਾਵੇਗਾ।
- ਸਿਪਾਹੀ** : ਜੀਮਣ ਤੋਂ ਪਹਿਲਾਂ ਤੁਹਾਨੂੰ ਪਤਾ ਸੀ ਕਿ ਸਾਰ ਕਿਵੇਂ ਲਈਦਾ ?
(ਕਾਇਲ ਹੋ ਕੇ) ਤੁਹਾਡੀ ਗੱਲ ਠੀਕ ਹੈ। ਅਸੀਂ ਚੱਲਦੇ ਹਾਂ
ਫਿਰ (ਉਹ ਦੇਗੀ ਨੂੰ ਉਠਾਉਣਾ ਸ਼ੁਰੂ ਕਰਦਾ ਹੈ।)
- ਡਾ. ਹਜ਼ੂਰੀ** : ਇਕ ਮਿੰਟ, ਪਲੀਜ਼ ਮੈਂ ਦਖਲ ਨਹੀਂ ਦੇਣਾ ਚਾਹੁੰਦਾ ਪਰ
ਇਹ ਮੇਰਾ ਪੇਸ਼ਾਵਰਾਨਾ ਛੁਰਜ਼ ਹੈ ਕਿ ਤੁਹਾਨੂੰ ਦੱਸਾਂ ਕਿ
ਮੈਡੀਕਲ ਸਾਇੱਸ ਮਾਂ ਦੀ ਕੁੱਖ ਵਿਚ ਬੱਚੇ ਦੀ ਸਾਹਪ੍ਰਕਿਆ
ਦਾ ਤੱਥ ਸਥਾਪਿਤ ਕਰ ਚੁੱਕੀ ਹੈ। ਸੇ ਨਤੀਜੇ ਵਜੋਂ ਇਹ
ਹੋਲਦਾਰ ਸਾਹਿਬ ਜਨਮ ਲੈਣ ਤੋਂ ਪਹਿਲਾਂ ਮਾਂ ਦੀ ਕੁੱਖ ਵਿਚ
ਨਾ ਸਿਰਫ਼ ਸਾਰ ਲੈਣਾ ਹੀ ਜਾਣਦੇ ਸਨ ਬਲਕਿ ਖੰਘਣਾ ਵੀ
ਜਾਣਦੇ ਸਨ, ਹਿਚਕੀ ਲੈਣੀ ਵੀ ਜਾਣਦੇ ਸਨ ਤੇ ਭਕਾਰ
ਮਾਰਨਾ ਵੀ ਜਾਣਦੇ ਸਨ।
- ਪ੍ਰਧਾਨ** : ਮੈਨ ਲਉ ਉਹ ਜਾਣਦਾ ਵੀ ਸੀ ਤਾਂ ਤੁਹਾਡਾ ਇਸ ਨਾਲ
ਕੀ ਤਾਅਲੂਕ ਹੈ ?
- ਡਾ. ਹਜ਼ੂਰੀ** : ਦੂਸਰੇ ਪਾਸੇ ਮੈਡੀਕਲ ਸਾਇੱਸ ਨੇ ਮਾਂ ਦੀ ਕੁੱਖ ਦੇ ਅੰਤਰਗਤ
ਤਰਨ ਜਾਂ ਛਾਲ ਮਾਰਨ ਦਾ ਤੱਥ ਸਥਾਪਿਤ ਨਹੀਂ ਕੀਤਾ।
ਸੇ ਸਾਨੂੰ ਇਹ ਰਾਏ ਬਣਾਉਣੀ ਹੀ ਪਦੇਰੀ ਕਿ ਇਨ੍ਹਾਂ ਹਾਲਤਾਂ
ਵਿਚ ਬੜਾ ਮੁਮਕਿਨ ਹੈ ਤੁਸੀਂ ਕੁੱਖ ਹੀ ਜਾਓਗੇ
- ਸਿਪਾਹੀ** : ਤੁਸੀਂ ਇਸ ਤਰ੍ਹਾਂ ਸੇਚਦੇ ਹੋ ?
- ਖਣਿਜ ਥੋੜੀ** : ਤੁਹਾਡੇ ਕੋਲੋਂ ਰਾਏ ਕਿਸ ਨੇ ਮੌਰੀ ?
- ਪ੍ਰਧਾਨ** : ਹੋਲਦਾਰ ਜੀ ਏਸ ਨੀਮ ਹਕੀਮ ਦੀ ਗੱਲ ਵੱਲ ਕੋਈ ਧਿਆਨ
ਨਾ ਦਿਓ।

- ਡਾ. ਹਜੂਰੀ** : ਨੀਮ ਹਕੀਮ, ਜਨਾਬ ?
ਪਾਣੀ ਖੜੀ : ਇਹ ਕਈ ਭਾਕਟਰੀ ਦਾ ਮਸਲਾ ਨਹੀਂ ਹੈ-ਇਹ ਕਾਨੂੰਨੀ ਸਮੱਸਿਆ ਹੈ। ਹੇਲਦਾਰ ਨੇ ਬੜੀ ਵੱਡੀ ਗਲਤੀ ਕੀਤੀ ਹੈ। ਉਹ ਅਜੇ ਨਵਾਂ ਹੈ। ਅਸੀਂ ਉਹਦੀ ਮੱਦਦ ਕਰ ਰਹੇ ਹਾਂ।
- ਬੇਕਰ** : ਉਹ ਸਾਹਿਬ ਪਾਣੀ ਤੋਂ ਡਰਦਾ ਹੈ।
- ਸਿਪਾਹੀ** : ਜੋ ਬਿਲਕੁਲ ਨਹੀਂ, ਸਰਕਾਰੀ ਤੌਰ ਤੇ ਮੈਂ ਕਿਸੇ ਚੀਜ਼ ਕੋਲੋਂ ਨਹੀਂ ਡਰਦਾ ਪਰ ਮੈਂ ਭਾਕਟਰ ਦੀ ਸਲਾਹ ਹਮੇਸ਼ਾ ਮੰਨਦਾ ਹਾਂ।
- ਡਾ. ਹਜੂਰੀ** : ਹੇਲਦਾਰ ਸਾਹਿਬ, ਜਦੋਂ ਬੱਚੇ ਦਾ ਜਨਮ ਹੁੰਦਾ ਹੈ.....
- ਪਾਣੀ ਖੜੀ** : ਲਉ, ਹੁਣ ਉਸ ਵਿਚਾਰੇ ਨੇ ਕੀ ਲੈਣਾ ਹੈ ਇਸ ਗੱਲ ਤੋਂ ਕਿ ਜਦੋਂ ਬੱਚੇ ਦਾ ਜਨਮ ਹੁੰਦਾ ਹੈ। ਉਸਦਾ ਵਾਸਤਾ ਤਾਂ ਇਸ ਵੇਲੇ ਮਰ ਰਹੇ ਬੰਦੇ ਨਾਲ ਹੈ.... ਹੇਲਦਾਰ ਸਾਹਿਬ ਤੁਸੀਂ ਮੇਰੀ ਸਲਾਹ ਮੰਨੋ ਤਾਂ....
- ਸਿਪਾਹੀ** : ਗੱਲ ਇਸ ਤਰ੍ਹਾਂ ਏਂ ਜੀ, ਜਦੋਂ ਕਿਸੇ ਬੱਚੇ ਦਾ ਜਨਮ ਹੁੰਦਾ ਹੈ ਤਾਂ ਮੈਂ ਉਸ ਬਾਰੇ ਲਾਪਰਵਾਹ ਨਹੀਂ ਹੋ ਸਕਦਾ। ਪ੍ਰਸਤ ਜਾਂ ਜਨਮ-ਪੀੜ੍ਹਾ ਸਮੇਂ ਐਤਤ ਦੀ ਮੱਦਦ ਕਰਨੀ ਮੇਰੀ ਡਿਊਟੀ ਦਾ ਹਿੱਸਾ ਹੈ।
- ਪ੍ਰਧਾਨ** : ਲਉ ਹੋਰ ਸੁਣ ਲਉ
- ਸਿਪਾਹੀ** : ਭਾਕਟਰ ਸਾਹਿਬ, ਕੀ ਇਹ ਗੱਲ ਸਹੀ ਹੈ ਜਿਵੇਂ ਲੋਕ ਬਹਿੰਦੇ ਨੇ ਕਿ ਜਦੋਂ ਜੋੜੇ ਬੱਚਿਆਂ ਦਾ ਜਨਮ ਹੁੰਦਾ ਹੈ ਤੇ ਪਹਿਲਾਂ ਜੇਮਣ ਵਾਲੇ ਨੂੰ ਛੋਟਾ ਮੰਨਿਆ ਜਾਂਦਾ ?
- ਡਾ. ਹਜੂਰੀ** : ਬਿਲਕੁਲ ਠੀਕ, ਤੁਹਾਨੂੰ ਹੋਰ ਦੱਸਦਾ ਹਾਂ, ਜੇ ਜੋੜੇ ਬੱਚੇ 31 ਦਸੰਬਰ ਦੀ ਅੱਧੀ ਰਾਤ ਨੂੰ ਜੇਮਣ ਤਾਂ ਵੱਡੇ ਨੂੰ ਪੂਰਾ ਇਕ ਸਾਲ ਛੋਟਾ ਮੰਨਿਆ ਜਾਂਦਾ। ਉਹ ਫੌਜੀ ਨੌਕਰੀ ਵੀ ਇਕ ਸਾਲ ਬਾਅਦ ਤੱਕ ਕਰਦਾ ਹੈ। ਤਾਂ ਹੀ ਤੁਹਾਨੂੰ ਅੱਖਾਂ ਪੁੱਲੀਆਂ ਰੱਖਣੀਆਂ ਪੈਂਦੀਆਂ। ਏਂਹੀ ਕਾਰਣ ਹੈ ਕਿ ਮਹਾਰਾਣੀ ਨੂੰ ਗਵਾਹਾਂ ਦੀ ਹਾਜ਼ਰੀ ਵਿਚ ਬੱਚੇ ਜੀਮਣੇ ਪੈਂਦੇ ਨੇ।
- ਸਿਪਾਹੀ** : ਓ ਮੇਰਿਆ ਰੱਬਾ। ਇਕ ਸਿਪਾਹੀ ਨੂੰ ਕਿਹੜੀ ਕਿਹੜੀ ਗੱਲ ਦੀ ਵਾਕਡੀ ਰੱਖਣੀ ਪੈਂਦੀ ਹੈ। ਭਾਕਟਰ ਸਾਹਿਬ, ਇਸ ਦਾ ਕੀ ਮਤਲਬ ਹੁੰਦਾ ਕਿ ਮੈਂ ਜਦੋਂ ਸਵੇਰੇ ਜਾਗਦਾ ਤਾਂ ਕਦੀ ਕਦੀ....
- ਪਾਣੀ ਖੜੀ** : (ਪ੍ਰਧਾਨ ਨੂੰ ਕੁਹਣੀ ਮਾਰਦਾ ਹੈ) ਓਗੀ ਬੁੱਢੀ....
- ਬੇਕਰ** : ਜੈਲਦਾਰ ਸਾਹਿਬ, ਆਓ
- ਪ੍ਰਧਾਨ** : ਮੇਰਾ ਖਿਆਲ ਹੈ ਆਪਾਂ ਨੂੰ ਹੁਣ ਏਥੋਂ ਖਿਸਕਣਾ ਚਾਹੀਦਾ।
- ਪਾਣੀ ਖੜੀ** : ਇਹਨੂੰ ਮੇਰੇ 'ਤੇ ਛੱਡ ਦਿਓ
- ਪ੍ਰਧਾਨ** : ਮੈਂ ਤੁਹਾਨੂੰ ਬਾਅਦ ਵਿਚ ਮਿਲਾਂਗਾ।

ਸਿਪਾਹੀ	(ਬ੍ਰਕਰ ਤੋ ਜੈਲਦਾਰ ਨਾਲ ਪ੍ਰਣਾਨ ਚੋਰੀ ਚੋਰੀ ਚਲਾ ਜਾਂਦਾ ਹੈ) (ਅਜੇ ਵੀ ਡਾਕਟਰ ਨਾਲ ਸਲਾਹੀਂ ਪਿਆ ਹੋਇਆ ਹੈ)
ਬ੍ਰਕਰ	ਡਾਕਟਰ ਸਾਹਿਬ ਜਿਸ ਗੱਲ ਦੀ ਮੈਨੂੰ ਚਿੰਭਾ ਖਾਈ ਜਾ ਰਹੀ ਹੈ, ਉਹ ਇਹ ਹੋ ਕਿ ਤੁਹਾਡਾ ਕੀ ਝਿਆਲ ਹੈ ਪੰਤਾਲੀ ਸਾਲ ਤੋਂ ਬਾਅਦ ਵਿਆਹ ਕਰਵਾਉਣਾ ਬੇੜਾ ਗਿਸਕੀ ਨਹੀਂ। (ਬ੍ਰਕਰ ਦੌੜਿਆ ਦੌੜਿਆ ਆਉਂਦਾ ਹੈ)
ਸਿਪਾਹੀ	ਹੈਲਦਾਰ ਸਾਹਿਬ, ਹੈਲਦਾਰ ਸਾਹਿਬ ਕੀ ਮਸਲਾ ਹੈ ?
ਬ੍ਰਕਰ	ਜਲਦੀ ਕਰੋ ਦੋ ਅੰਹਤਾਂ ਮਦਦ ਲਈ ਸੁਲਾ ਰਹੀਆਂ ਨੇ। ਥੱਡੀਆਂ ਵਾਲੇ ਚੈਕ ਦੇ ਕੋਲ।
ਸਿਪਾਹੀ	ਦੋ ਅੰਹਤਾਂ ਇੱਕ ਵੇਲੇ ! ਖੜੀਆਂ ਨੇ ਕਿ ਭਿਗੀਆਂ ਹੋਈਆਂ ?
ਬ੍ਰਕਰ	ਬੇਹਤਰ ਹੈ ਤੁਸੀਂ ਆਪ ਹੀ ਜਾ ਕੇ ਦੇਖ ਲਵੇ
ਖਣਿਜ ਖੜੀ	ਹੋਰ ਵੀ ਬੇਹਤਰ ਹੈ ਤੁਸੀਂ ਡਾਕਟਰ ਸਾਹਿਬ ਨੂੰ ਵੀ ਨਾਲ ਲੈ ਜਾਵੋ।
ਸਿਪਾਹੀ	ਆ ਜਾਓ ਡਾਕਟਰ ਸਾਹਿਬ ਆ ਜਾਓ (ਪਿਆਰੇ ਵੱਲ ਇਸ਼ਾਕਾ ਕਰਦਿਆਂ) ਇਸ ਨੂੰ ਕਹਿਣਾ ਮੇਰੀ ਉਡੀਕ ਕਰੋ। ਡਾ. ਸਾਹਿਬ ਆਓ (ਉਹ ਡਾਕਟਰ ਨੂੰ ਨਾਲ ਲੈ ਕੇ ਦੇਂਵਦਾ ਹੈ। ਖਣਿਜ ਖੜੀ ਪਿਆਰੇ ਵੱਲ ਜਾਂਦਾ ਹੈ ਪਰ ਈਸ਼ਾ ਉਸਦੇ ਅੰਗਿਓਂ ਦੀ ਲੰਘ ਕੇ ਪਿਆਰੇ ਦਾ ਹੱਥ ਫੜ ਲੈਂਦੀ ਹੈ।)
ਈਸ਼ਾ	ਕਿੱਤਾ ਸੁਹਣਾ ਹੈ ਇਹ ! ਇਹ ਮਰ ਚੁੱਕਾ ਹੈ, ਰਾਜ ?
ਰੱਦੀ ਵਾਲਾ	(ਜੇਥੀ-ਬੀਬਾ ਕੱਢ ਕੇ ਉਸਨੂੰ ਦਿੰਦਾ ਹੈ) ਸੀਸ਼ਾ ਇਹਦੇ ਮੂੰਹ ਕੋਲ ਲੈ ਕੇ ਜਾ। ਜੇ ਇਹ ਪੁੰਦਲਾ ਹੋ ਗਿਆ ਤਾਂ
ਈਸ਼ਾ	ਪੁੰਦਲਾ ਹੋ ਗਿਆ
ਪਾਲਿਸ਼ ਵਾਲਾ	ਇਹ ਜਿਉਂਦਾ ਹੈ
ਈਸ਼ਾ	(ਉਹ ਈਸ਼ਾ ਕੌਨੋ ਸੀਸ਼ਾ ਲੈਣ ਲਈ ਹੱਥ ਵਧਾਉਂਦਾ ਹੈ) ਇਕ ਸਕਿੰਟ ਨਹਿਰ (ਉਹ ਸੀਸ਼ੇ ਨੂੰ ਹੱਥ ਨਾਲ ਰਗੜ ਕੇ ਸਾਫ਼ ਕਰਦੀ ਹੈ। ਪਿਆਨ ਨਾਲ ਆਪਣੇ ਆਪ ਨੂੰ ਵੇਖਦੀ ਹੈ। ਸੀਸ਼ਾ ਵਾਪਸ ਦੇਣ ਤੋਂ ਪਹਿਲਾਂ ਵਾਲ ਸਵਾਰਦੀ ਹੈ। ਲਿਪਸਟਿਕ ਲਾਉਂਦੀ ਹੈ। ਤਦ ਤੱਕ ਖਣਿਜ ਖੜੀ ਦੂਜੇ ਪਾਸੇ ਆਉਣ ਦੀ ਕੋਸ਼ਿਸ਼ ਕਰਦਾ ਹੈ ਪਰ ਮਲਿਕਾ ਦੀਆਂ ਬਜ਼ੁਹਾਰੀਆਂ ਅੱਖਾਂ ਉਸ ਨੂੰ ਭਰਾ ਦਿੰਦੀਆਂ ਹਨ। ਉਹ ਮੌਦੇ ਸਕੋਵਦਾ ਜੈਲਦਾਰ ਨਾਲ ਚਲਾ ਜਾਂਦਾ ਹੈ) ਦੇਂਦੇ, ਉਸ ਨੇ ਆਪਣੀਆਂ ਅੱਖਾਂ ਥੋੜ੍ਹੇ ਲਈਆਂ (ਪਿਆਰਾ ਆਪਣੀਆਂ ਅੱਖਾਂ ਥੋੜ੍ਹਦਾ ਹੈ, ਨਜ਼ਰ ਭਰ ਕੇ ਈਸ਼ਾ ਵੱਲ ਦੇਖਦਾ ਹੈ-ਫੇਰ ਬੰਦ

- ਕਰ ਲੈਂਦਾ ਹੈ ਇਕ ਅਜਿਹੇ ਆਦਮੀ ਦੇ ਹਾਵ ਭਾਵ ਨਾਲ ਜੋ
 ਕਿ ਫਰਿਸ਼ਤਿਆਂ ਦੀ ਹਜ਼ੂਰੀ ਵਿਚ ਹੋਵੇ)।
ਪਿਆਰਾ : (ਬੁਜ਼ਬੁੜਾਉਂਦਾ) ਉਹ! ਕਿੰਨੀ ਮੁਖਸੂਰਤ।
ਆਵਾਜ਼ : (ਇਕ ਪਾਸਿਓ) ਈਸ਼ਾ
ਈਸ਼ਾ : ਆ ਰਹੀ ਅਂ
 (ਥੋੜੀ ਜਿਗੀ ਚਿਜਕ ਨਾਲ ਉਹ ਜਾਂਦੀ ਹੈ। ਕੱਟ ਪੱਟ ਮਲਿਕਾ
 ਬੈਚ ਤੇ ਉਸਦੀ ਥਾਂ ਲੈ ਲੈਂਦੀ ਹੈ, ਨੌਜਵਾਨ ਦਾ ਹੱਥ ਪਕੜ
 ਲੈਂਦੀ ਹੈ। ਪਿਆਰਾ ਅਚਾਨਕ ਉਠ ਕੇ ਥੈਨ ਜਾਂਦਾ ਹੈ। ਉਹ
 ਦੇਖਦਾ ਹੈ ਉਸਦੀਆਂ ਅੱਖਾਂ ਆਮਲੇ ਈਸ਼ਾ ਦਾ ਨਹੀਂ ਮਲਿਕਾ
 ਦਾ ਆਪਣੀ ਹੀ ਕਿਸਮ ਦਾ ਚਿਹਰਾ ਹੈ। ਉਸ ਦੇ ਚਿਹਰੇ ਦਾ
 ਪ੍ਰਭਾਵ ਬਦਲ ਜਾਂਦਾ ਹੈ)
- ਮਲਿਕਾ** : ਤੂ ਮੇਰੀ ਅੱਖ ਦੀ ਪੁਤਲੀ ਵੱਲ ਦੇਖ ਰਿਹਾ ਏ? ਸੁਹਣੀ ਏ
 ਨਾ।
ਪਿਆਰਾ : (ਉਹ ਪਿਛਾਂਹ ਨੂੰ ਢੱਗ ਪੈਂਦਾ ਹੈ, ਥੱਕਿਆ ਹੋਇਆ) ਬਹੁਤ
ਮਲਿਕਾ : ਮੈਨੂੰ ਕਲ ਸਾਰਜੈਂਟ ਨੇ ਕਿਹਾ ਸੀ ਇਹ ਤੈਨੂੰ ਸਜਦੀ ਏ। ਪਰ
 ਮੈਨੂੰ ਉਸਦੇ ਸੁਹਜ-ਸੁਆਦ 'ਤੇ ਕਥ ਇਤਿਬਾਰ ਨਹੀਂ ਰਿਹਾ।
 ਕੱਲ੍ਹੂ ਮੈਨੂੰ ਫੁੱਲਾਂ ਵਾਲੀ ਕੁੜੀ ਨੇ ਫੁੱਲ ਦਿੱਤਾ ਤਾਂ ਉਹ ਮੈਨੂੰ
 ਕਹਿਣ ਲੱਗਾ ਤੈਨੂੰ ਸਜਦਾ ਨਹੀਂ।
- ਪਿਆਰਾ** : (ਨਿਰਥਲਤਾ ਨਾਲ) ਤੇਰੀ ਅੱਖ ਦੀ ਪੁਤਲੀ ਦਾ ਰੰਗ ਸੁਹਣਾ
 ਏ
- ਮਲਿਕਾ** : ਸਾਰਜੈਂਟ ਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਵੇਗਾ। ਕਿ ਤੂ ਉਸ
 ਨਾਲ ਸਹਿਮਤ ਏ। ਉਹ ਸਚਮੁਚ ਦਿਲ ਦਾ ਬਹੁਤ ਚੰਗਾ ਏ
 (ਪ੍ਰਕਾਰਦੀ ਹੈ) ਸਾਰਜੈਂਟ!
- ਪਿਆਰਾ** : ਨਹੀਂ ਨਹੀਂ, ਸਿਹਰਬਾਨੀ ਕਰਕੇ ਪੁਲੀਸ ਨੂੰ ਨਾ ਬੁਲਾਓ
ਮਲਿਕਾ : ਮੈਂ ਉਸਨੂੰ ਬੁਲਾਉਣਾ ਚਾਹੁੰਦੀ ਹਾਂ। ਮੈਨੂੰ ਲਗਦਾ ਹੈ ਕੱਲ੍ਹੂ ਮੈਂ
 ਉਸਦੇ ਦਿਲ ਨੂੰ ਠੇਸ ਪਹੁੰਚਾਈ।
- ਪਿਆਰਾ** : ਮੈਨੂੰ ਜਾਣ ਦਿਓ ਬੀਬੀ ਜੀ
ਮਲਿਕਾ : ਨਹੀਂ ਨਹੀਂ, ਏਥੇ ਹੀ ਠਹਿਰੇ। ਸਾਰਜੈਂਟ
 (ਪਿਆਰਾ ਉਠਣ ਲਈ ਨਿਰਥਲਤਾ ਨਾਲ ਕੋਸ਼ਕ ਕਰਦਾ ਹੈ)
- ਪਿਆਰਾ** : ਸਿਹਰਬਾਨੀ ਕਰਕੇ ਮੈਨੂੰ ਜਾਣ ਦਿਓ।
ਮਲਿਕਾ : ਨਹੀਂ ਮੈਂ ਇਹੋ ਜਿਹਾ ਕੁਝ ਨਹੀਂ ਕਰਾਂਗੀ। ਜਦੋਂ ਤੁਸੀਂ ਕਿਸੇ
 ਨੂੰ ਜਾ ਲੈਣ ਦਿੰਦੇ ਹੋ ਤੁਸੀਂ ਉਸ ਨੂੰ ਮੁੜ ਕੇ ਕਦੀ ਨਹੀਂ
 ਮਿਲਦੇ। ਮੈਂ ਸੁਵੀਰਾ ਨੂੰ ਜਾ ਲੈਣ ਦਿੱਤਾ ਉਹ ਮੈਨੂੰ ਮੁੜ ਕੇ
 ਕਦੇ ਨਹੀਂ ਮਿਲੀ।
- ਪਿਆਰਾ** : ਓ ਮੇਰਾ ਸਿਰ।

- ਮਲਿਕਾ : ਮੈਂ ਅਮਰ ਨੂੰ ਜਾ ਲੈਣ ਦਿੱਤਾ। ਉਹ ਮੈਨੂੰ ਮੜ ਕੇ ਨਜ਼ਰ
ਨਹੀਂ ਆਇਆ।
- ਪਿਆਰਾ : ਓ ਮੇਰੇ ਪਰਮਾਤਮਾ।
- ਮਲਿਕਾ : ਸਿਰਫ ਇਕ ਵਾਰ ਨਜ਼ਰ ਆਇਆ। ਤੌਰ ਸਾਲ ਬਾਅਦ।
ਬਾਜ਼ਾਰ ਵਿਚ। ਉਹ ਬਹੁਤ ਬਦਲ ਗਿਆ ਸੀ। ਉਹਨੇ ਮੈਨੂੰ
ਪਛਾਣਿਆ ਨਹੀਂ ਸੀ। ਉਹ ਮੇਰੀਆਂ ਅੱਖਾਂ ਸਾਹਮਣੇਂ
ਮਲਕ ਦੇਣੀਂ ਖਰਬੂਜਾ ਚੁੱਕ ਕੇ ਲੈ ਗਿਆ। ਉਹ ਮੌਸਮ ਦਾ
ਇਕ ਇਕ ਚੱਜ ਦਾ ਖਰਬੂਜਾ ਸੀ। ਓ ਸਾਰਜੈਟ।
(ਪੁਲੀਸ ਸਾਰਜੈਟ ਜਗ ਸਾਨ ਨਾਲ ਆਉਂਦਾ ਹੈ)
- ਸਾਰਜੈਟ : ਮੈਂ ਕਾਹਲੀ ਵਿਚ ਆਂ, ਮਲਿਕਾ ਸਾਹਿਬ।
- ਮਲਿਕਾ : ਮੇਰੀ ਅੱਖ ਦੀ ਪ੍ਰਤਲੀ ਦੇ ਸਬੰਧ ਵਿਚ ਇਹ ਗੱਭਰੂ ਮੁੰਡਾ ਵੀ
ਤੇਰੇ ਨਾਲ ਸਹਿਮਤ ਹੈ। ਕਹਿੰਦਾ ਮੈਨੂੰ ਸਜਦੀ ਹੈ।
- ਸਾਰਜੈਟ : ਕੋਈ ਆਦਮੀ ਦਰਿਆ ਵਿਚ ਡੱਬ ਰਿਹਾ ਹੈ।
- ਮਲਿਕਾ : ਉਹ ਦਰਿਆ ਵਿਚ ਨਹੀਂ, ਏਥੇ ਤੁਥ ਰਿਹਾ ਹੈ। ਮੈਂ ਇਸਨੂੰ
ਘੁੱਟ ਕੇ ਪਕਿਝਾ ਹੋਇਆ ਹਾਏ ਕਿਤੇ ਮੈਂ ਅਮਰ ਨੂੰ ਵੀ
ਇਸੇ ਤਰ੍ਹਾਂ ਪਕੜ ਲੈਂਦੀ। ਜੇ ਮੈਂ ਇਸ ਨੂੰ ਛੱਡ ਦਿੱਤਾ ਤਾਂ
ਮੈਨੂੰ ਪੱਕਾ ਪਤਾ ਇਹ ਜਾ ਕੇ ਦਰਿਆ ਵਿਚ ਫੁੱਥ ਜਾਵੇਗਾ।
ਇਹ ਤਾਂ ਅਮਰ ਨਾਲੋਂ ਵੀ ਸੁਹੇਣਾ। ਨਹੀਂ ?
(ਪਿਆਰਾ ਹਉਂਕਾ ਭਰਦਾ ਹੈ)
- ਸਾਰਜੈਟ : ਮੈਂ ਕਿਵੇਂ ਜਾਣ ਸਕਦਾ ?
(ਸਾਰਜੈਟ ਨੋਟ ਬੁਕ ਤੇ ਪੈਨਸਿਲ ਲੈਂਦਾ ਹੈ) ਇਹ ਕੀ ਕਰ ਰਹੇ
ਹੋ ?
- ਸਾਰਜੈਟ : ਮੈਂ ਫੁੱਥਣ ਵਾਲੇ ਆਦਮੀ ਦਾ ਨਾਮ ਨੋਟ ਕਰਨਾ। ਨਾਮ ਤੇ
ਜਨਮ-ਤਾਰੀਖ
- ਮਲਿਕਾ : ਤੇਰਾ ਧਿਆਲ ਨਾਫ ਤੇ ਜਨਮ-ਤਾਰੀਖ ਨੋਟ ਕਰ ਲਵੇਗਾ
ਤਾਂ ਫਿਰ ਇਹ ਦਰਿਆ ਵਿਚ ਨਹੀਂ ਡੁੱਬੇਗਾ। ਇਹ ਕਾਪੀ
ਪੈਨਸਿਲ ਪਾਸੇ ਰੱਖ ਦਿਓ ਤੇ ਉਹਨੂੰ ਦਿਲਾਸਾ ਦੇਣ ਦੀ
ਕੋਸ਼ਿਸ਼ ਕਰੋ।
- ਸਾਰਜੈਟ : ਮੈਂ ਉਸਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕਰਾਂ ?
- ਮਲਿਕਾ : ਜਦੋਂ ਲੋਕ ਮਰਨਾ ਚਾਹੁੰਦੇ ਹੋਣ, ਤਾਂ ਰਾਜ ਦੇ ਰਖਵਾਲੇ ਹੋਣ
ਨਾਤੇ ਇਹ ਤੁਹਾਡਾ ਫਰਜ਼ ਹੈ ਕਿ ਜਿਦਗੀ ਦੀ ਸਿਫਤ
ਕਰੋ, ਮੇਰਾ ਫਰਜ਼ ਨਹੀਂ
- ਸਾਰਜੈਟ : ਮੈਂ ਜਿਦਗੀ ਦੀ ਸਿਫਤ ਕਰਾਂ ?
- ਮਲਿਕਾ : ਮੇਰੀ ਧਾਰਨਾ ਹੈ ਕਿ ਜਦੋਂ ਲੋਕ ਇਕ ਦੂਜੇ ਨੂੰ ਮਾਰਨ ਜਾਂ
ਲੁੱਟਣ ਦੀ ਜਾਂ ਇਕ ਦੂਜੇ ਨੂੰ ਮਿੱਧਣ ਦੀ ਕੋਸ਼ਿਸ਼ ਕਰਦੇ ਹਨ
ਤਾਂ ਤੁਹਾਡਾ ਦਾਮਲ ਦੇਣ ਦਾ ਕੋਈ ਮਨੋਰਥ ਹੁੰਦਾ ਹੈ। ਜੇ

- ਤੁਹਾਡਾ ਵਿਸ਼ਵਾਸ ਹੈ ਕਿ ਜਿੰਦਗੀ ਦੀ ਕੋਈ ਕੀਮਤ ਹੈ,
ਤਾਂ ਦੱਸੋ ਉਹ ਕੀ ਹੈ। ਜਾਓ....
- ਸਾਰਜੈਟ
ਮਲਿਕਾ
ਪਿਆਰਾ
ਮਲਿਕਾ
- ਸਾਰਜੈਟ
ਮਲਿਕਾ
- ਪਿਆਰਾ
ਸਾਰਜੈਟ
- ਮਲਿਕਾ
- ਸਾਰਜੈਟ
ਮਲਿਕਾ
- ਸਾਰਜੈਟ
- ਮਲਿਕਾ
- ਸਾਰਜੈਟ
- ਮਲਿਕਾ
- ਸਾਰਜੈਟ
ਮਲਿਕਾ
- ਦੇਖ ਨੈਜਵਾਨ
ਉਸਦਾ ਨਾਮ ਰਣਧੀਰ ਹੈ
ਮੇਰਾ ਨਾਮ ਰਣਧੀਰ ਨਹੀਂ ਹੈ
ਹਾਂ ਹੈ। ਦੁਪਹਿਰ ਹੋ ਚੁੱਕੀ ਹੈ। ਦੁਪਹਿਰ ਵੇਲੇ ਸਾਰੇ ਆਦਮੀ
ਰਣਧੀਰ ਹੀ ਹੁੰਦੇ ਹਨ।
ਅਮਰ ਨੂੰ ਛੱਡ ਕੇ
ਅਮਰ ਦੇ ਦਿਨਾਂ ਵਿਚ, ਜਦੋਂ ਅਸੀਂ ਨਾਵਾਂ ਤੋਂ ਅੱਕ ਜਾਂਦੀਆਂ
ਸਾਂ ਤਾਂ ਅਸੀਂ ਆਦਮੀ ਬਦਲ ਲੈਂਦੀਆਂ ਸਾਂ। ਹੁਣ ਅਸੀਂ
ਜਿਆਦਾ ਪ੍ਰੈਕਟੀਕਲ ਹਾਂ ਹਰ ਘੰਟੇ ਬਾਬਦ ਆਦਮੀਆਂ ਦੇ
ਨਾਮ ਆਪਣੇ ਆਪ ਹੀ ਬਦਲ ਜਾਂਦੇ ਹਨ। ਆਦਮੀ ਉਹੀ
ਰਹਿੰਦੇ ਹਨ। ਪਰ ਤੁਹਾਡਾ ਏਥੇ ਆਉਣ ਦਾ ਮੰਤਵ ਅਮਰ
ਬਾਰੇ ਬਹਿਸ ਕਰਨਾ ਨਹੀਂ ਹੈ। ਤੁਹਾਡਾ ਮੰਤਵ ਇਸੇ ਵੇਲੇ ਇਸ
ਨੈਜਵਾਨ ਨੂੰ ਇਹ ਸਮਝਾਉਣਾ ਹੈ ਕਿ ਜਿੰਦਗੀ ਜਿਊਣ
ਯੋਗ ਹੈ
- ਨਹੀਂ ਜਿਊਣਯੋਗ ਨਹੀਂ ਹੈ।
ਤੂੰ ਚੁੱਪ ਕਰ। ਤੈਨੂੰ ਕੋਈ ਪੁੱਛੋ ਪੁਲ ਤੋਂ ਹੇਠਾਂ ਛਾਲ ਮਾਰਨ
ਦਾ ਕੀ ਮਤਲਬ ?
- ਮਤਲਬ ਸੀ ਨਦੀ ਵਿਚ ਛਿੱਗਣਾ। ਰਣਧੀਰ ਨੂੰ ਇਸ ਬਾਰੇ
ਕੋਈ ਸੱਕ ਨਹੀਂ ਹੈ।
- ਜੇ ਤੁਸੀਂ ਵਿਚ ਥੋਲੀ ਜਾਓਗੇ ਤਾਂ ਮੈਂ ਕਿਸੇ ਨੂੰ ਕਿਵੇਂ
ਸਮਝਾਵਾਂਗਾ ਕਿ ਜਿੰਦਗੀ ਜਿਊਣ ਯੋਗ ਹੈ ?
- ਮੈਂ ਨਹੀਂ ਥੋਲਾਂਗੀ।
- ਪਹਿਲੀ ਗੱਲ ਹੈ, ਰਣਧੀਰ ਤੈਨੂੰ ਇਸ ਗੱਲ ਦਾ ਪਤਾ ਹੋਣਾ
ਚਾਹੀਦਾ ਹੈ ਕਿ ਭੁਦਕੁਸ਼ੀ ਜੁਰਮ ਹੈ ਸਰਕਾਰ ਦੇ ਖਿਲਾਫ।
ਹੁਣ ਤੂੰ ਪੁੱਛੋਗਾ ਇਹ ਸਰਕਾਰ ਖਿਲਾਫ ਜੁਰਮ ਕਿਉਂ ਹੈ ?
ਉਹ ਇਸ ਲਈ ਕਿ ਜਦੋਂ ਕੋਈ ਭੁਦਕੁਸ਼ੀ ਕਰਦਾ ਹੈ ਤੇ
ਉਸਦਾ ਮਤਲਬ ਹੈ ਫੌਜ ਦਾ ਇਕ ਸਿਪਾਹੀ ਘਟ ਗਿਆ,
ਇਕ ਕਰਦਾਤਾ ਯਾਨੀ ਟੈਕਸਪੇਅਰ ਘਟ ਗਿਆ।
- ਸਾਰਜੈਟ ਸਾਹਿਬ, ਜਿੰਦਗੀ ਵਿਚ ਐਸਾ ਕੁਝ ਹੈ ਜੋ ਤੁਸੀਂ
ਮਾਣਦੇ ਹੋਵੋ ?
- ਮੈਂ ਮਾਣਦਾ ਹੋਵਾਂ ?
- ਇਨ੍ਹਾਂ ਸਾਲਾਂ ਵਿਚ ਜ਼ਰੂਰ ਕੁਝ ਐਸਾ ਹੋਵੇਗਾ ਜਿਸ ਕਾਰਣ
ਤੁਹਾਨੂੰ ਜਿੰਦਗੀ ਜਿਊਣਯੋਗ ਲੱਗੀ ਹੋਵੇਗੀ। ਕੋਈ ਭੇਤ ਭਰੀ

- SIK
- ਸਾਰਜੈਟ : ਖੁਸ਼ੀ, ਕੋਈ ਜਜਬਾ। ਹੁਣ ਸੌਗੋ ਨਾ। ਇਸ ਨੂੰ ਉਸ ਬਾਰੇ ਦੱਸ।
- ਮਲਿਕਾ : ਕੌਣ ਸੌਗ ਰਿਹਾ ਹੈ ? ਹਾਂ ਪੈਰ ਕੁਦਰਤੀ ਗੱਲ ਹੈ ਮੇਰੇ ਆਪਣੇ ਜਜਬੇ ਹਨ ਜਿਵੇਂ ਬਾਕੀਆਂ ਦੇ ਹੁੰਦੇ ਹਨ। ਅਤੇ ਅਸਲੀਅਤ ਇਹ ਹੈ ਕਿਉਂਕਿ ਤੁਸੀਂ ਮੈਨੂੰ ਪੁੱਛਦੇ ਹੋ ਤਾਂ ਮੈਂ ਦੱਸਦਾ ਹਾਂ, ਮੈਂ ਜੂਆ ਖੇਡਣਾ ਪਸੰਦ ਕਰਦਾ ਹਾਂ। ਜੇ ਇਹ ਨੌਜਵਾਨ ਮੇਰੇ ਨਾਲ ਜਾਣਾ ਚਾਹੇ, ਜਦ ਮੈਂ ਆਪਣੀ ਡਿਊਟੀ ਤੋਂ ਵਿਹਲਾ ਹੋਵਾਂ ਤੇ ਅਸੀਂ ਇਕ ਦੋ ਪੌਂਗ ਮਾਰ ਸਕਦੇ ਹਾਂ। ਇਕ ਦੋ ਬਾਜੀਆਂ ਮਾਰ ਸਕਦੇ ਹਾਂ ਤੇ ਇਕ ਦੋ ਘੰਟੇ ਗੱਪਾਂ ਮਾਰ ਸਕਦੇ ਹਾਂ,
- ਮਲਿਕਾ : ਇਹ ਹੋਰ ਕੁਝ ਮਾਰਨਾ ਨਹੀਂ ਚਾਹੁੰਦਾ, ਇਹ ਤਾਂ ਆਪਣੇ ਆਪ ਨੂੰ ਮਾਰਨਾ ਚਾਹੁੰਦਾ। ਪੈਰ ਪੁਲੀਸ ਕੋਲ ਜਿੰਦਗੀ ਦੀਆਂ ਖੁਸ਼ੀਆਂ ਬਾਰੇ ਦੱਸਣ ਨੂੰ ਸਿਰਫ ਏਹੀ ਹੈ ?
- ਸਾਰਜੈਟ : ਹੂੰ ? ਤੁਹਾਡਾ ਮਤਲਬ ਐ (ਉਹ ਇਕ ਕੁੜੀ ਵੱਲ ਅੰਗੁਠਾ ਕਰਦਾ ਹੈ, ਜਿਹੜੀ ਕਿ ਹੁਣੇ ਦਾਖਲ ਹੋਈ, ਉਹਦੇ ਨਾਲ ਉਹਦੇ ਵਰਗੀ ਹੀ ਇਕ ਸਾਂਵਲੀ ਕੁੜੀ ਹੈ) ਪਾਲੀ ? (ਨੌਜਵਾਨ ਹੁੰਗਦਾ ਹੈ)
- ਮਲਿਕਾ : ਤੁਸੀਂ ਆਪਣੀ ਤਨਬਾਹ ਨਾਲ ਇਨਸਾਫ਼ ਨਹੀਂ ਕਰਦੇ। ਜਿਸ ਤਰ੍ਹਾਂ ਤੁਸੀਂ ਮਰਨੇ ਰੇਕਦੇ ਹੋ ਉਸ ਤਰ੍ਹਾਂ ਰੇਕਿਆਂ ਤਾਂ ਹਰ ਕੋਈ ਮਰਨਾ ਹੀ ਬਿਹਤਰ ਸਮਝੇਗਾ।
- ਸਾਰਜੈਟ : ਤੁਸੀਂ ਜੋ ਬਿਹਤਰ ਕਰ ਸਕਦੇ ਹੋ ਕਰ ਲਉ। ਪਰ ਤੁਹਾਨੂੰ ਦੱਸਾਂ ਇਹ ਕੋਈ ਸੋਖੀ ਗੱਲ ਨਹੀਂ ਹੈ
- ਮਲਿਕਾ : ਉਹ ! ਇਹ ਕੋਈ ਏਨਾ ਮਾਯਸ ਹੋਣ ਵਾਲਾ ਮਾਮਲਾ ਨਹੀਂ ਹੈ। ਇਹ ਨੌਜਵਾਨ ਜਿਸ ਨੂੰ ਹੁਣੇ ਹੁਣੇ ਉਸ ਨਾਲ ਇਸ਼ਕ ਹੋਇਆ ਜਿਸਨੂੰ ਇਸ ਨਾਲ ਇਸ਼ਕ ਹੋਇਆ ਹੈ।
- ਪਿਆਰਾ : ਉਸ ਨੂੰ ਮੇਰੇ ਨਾਲ ਇਸ਼ਕ ਨਹੀਂ ਹੋਇਆ। ਉਸ ਨੂੰ ਕਿਵੇਂ ਹੋ ਸਕਦਾ ਹੈ ?
- ਮਲਿਕਾ : ਹਾਂ, ਉਹਨੂੰ ਹੋ ਗਿਆ ਏ। ਉਹਨੇ ਤੇਰਾ ਹੱਥ ਫੜਿਆ ਹੋਇਆ ਸੀ। ਜਿਵੇਂ ਮੈਂ ਫੜਿਆ ਹੋਇਆ। ਜਦੋਂ ਤੂੰ ਜਨਰਲ ਕੈਲੇ ਦੀ ਭਤੀਜੀ ਨੂੰ ਜਾਣਦਾ ਏ।
- ਸਾਰਜੈਟ : ਉਹ ਜਨਰਲ ਕੈਲੇ ਦੀ ਭਤੀਜੇ ਨੂੰ ਕਿਵੇਂ ਜਾਣਦਾ ਹੋਵੇਗਾ ?
- ਮਲਿਕਾ : ਬਹੁਤ ਸਾਰੇ ਲੋਕ ਉਸ ਨੂੰ ਜਾਣਦੇ ਨੇ ਜਦੋਂ ਉਹ ਜਿਉਂਦੀ ਸੀ। (ਪਿਆਰਾ ਉਠਣ ਲਈ ਚੋਰ ਲਾਉਂਦਾ ਹੈ) ਨਹੀਂ ਨਹੀਂ, ਰਣਧੀਰ, ਤੂੰ ਲੇਟਿਆ ਰਹਿ।
- ਸਾਰਜੈਟ : ਤੁਸੀਂ ਦੇਖਿਆ ? ਜੋ ਮੈਂ ਕੋਤਾ ਸੀ, ਤੁਸੀਂ ਉਸ ਨਾਲੋਂ ਬਿਹਤਰ ਨਹੀਂ ਕਰ ਸਕਦੇ ?

ਮਲਿਕਾ : ਮੇਰੇ ਨਾਲ ਸ਼ਾਰਤ ਲਗਾਓ। ਜੇ ਮੈਂ ਹਾਰੀ ਤਾਂ ਮੈਂ ਤੁਹਾਨੂੰ ਸੋਨੇ
 ਦੀ ਚੂੜੀ ਦੇ ਦਿਆਂਗੀ ਜੇ ਤੁਸੀਂ ਹਾਰੇ ਤਾਂ ਆਪਣੇ ਸੋਨੇ ਦੇ
 ਬਟਨ, ਠੀਕ ? ਰਣਧੀਰ, ਮੈਨੂੰ ਪਤਾ ਕੂੰ ਨਦੀ ਵਿਚ ਛੁੱਥਣ
 ਦੀ ਕੋਸ਼ਿਸ਼ ਕਿਉਂ ਕੀਤੀ।

ਪਿਆਰਾ : ਤੁਸੀਂ ਨਹੀਂ ਜਾਣਦੇ।

ਮਲਿਕਾ : ਤੂੰ ਇਸ ਲਈ ਛੁੱਥਣ ਦੀ ਕੋਸ਼ਿਸ਼ ਕੀਤੀ ਕਿ ਖਣਿਜ
 ਖਜੀ ਤੇਰੇ ਕੋਲੋਂ ਇਕ ਬਹੁਤ ਭਿਆਨਕ ਜੁਗ ਕਰਵਾਉਣਾ
 ਚਾਹੁੰਦਾ ਸੀ।

ਪਿਆਰਾ : ਤੁਹਾਨੂੰ ਕਿਵੇਂ ਪਤਾ ?

ਮਲਿਕਾ : ਕਿਉਂਕਿ ਉਹਨੇ ਮੇਰਾ ਸੌਰੰਗਾ ਦੁਪੱਟਾ ਚੁਗਾਇਆ ਤੇ ਹੁਣ
 ਤੇਰੇ ਕੋਲੋਂ ਮੈਨੂੰ ਮਰਵਾਉਣਾ ਚਾਹੁੰਦਾ ਏ।

ਪਿਆਰਾ : ਹਾਂ, ਤੁਹਾਡੀ ਗੱਲ ਪੁਰੀ ਠੀਕ ਨਹੀਂ ਪਰ....

ਮਲਿਕਾ : ਇਹ ਕੋਸ਼ਿਸ਼ ਉਨ੍ਹਾਂ ਨੂੰ ਕੋਈ ਪਹਿਲੀ ਵਾਰ ਨਹੀਂ ਕੀਤੀ। ਪਰ
 ਮੇਰੇ ਤੋਂ ਖਹਿੜਾ ਛੁਡਾਉਣਾ ਕੋਈ ਸੋਖਾ ਨਹੀਂ, ਮੰਡਿਆ,
 ਨਹੀਂ ? ਕਿਉਂਕਿ
 (ਮਾਲੀ ਸਾਈਕਲ ਤੇ ਚੜ੍ਹਿਆ ਹੀ ਆਉਂਦਾ ਹੈ)

ਮਾਲੀ : ਸਾਰਜੈਟ ਸਾਹਿਬ

ਸਾਰਜੈਟ : ਠਹਿਰੇ, ਮੈਂ ਇਕ ਛੁੱਥ ਰਹੇ ਆਦਮੀ ਨੂੰ ਬਚਾ ਰਿਹਾ ਹਾਂ।

ਮਲਿਕਾ : ਉਹ ਮੈਨੂੰ ਮਾਰ ਨਹੀਂ ਸਕਦੇ ਕਿਉਂਕਿ ਅਜੇ ਮੇਰੀ ਮਰਨ ਦੀ
 ਇੱਛਾ ਨਹੀਂ ਹੈ। ਤੇ ਮੇਰੀ ਮੁਦਕੁਸ਼ੀ ਦੇ ਰਾਹ ਵਿਚ ਵੀ ਹਜ਼ਾਰਾਂ
 ਅੜਚਣਾਂ ਨੇ।

ਪਿਆਰਾ : ਤੁਸੀਂ ਖੁਸ਼ਕਿਸਮਤਾ ਹੋ

ਮਲਿਕਾ : ਮੇਰੀ ਮੁਦਕੁਸ਼ੀ ਦੇ ਰਾਹ ਵਿਚ
 ਸੈਅਂ ਹੀ ਅੜਚਣਾਂ ਨੇ

ਕਿਨੇ ਹਸੀਨ ਚਿਹਰੇ
 ਨੈਣਾਂ ਦੇ ਗੋਲ ਘੇਰੇ
 ਸ਼ਾਮਾਂ ਅਤੇ ਸਵੇਰੇ
 ਪੈਣਾਂ ਦਾ ਰੁਮਕਣਾ ਏਂ

ਮੇਰੀ ਮੁਦਕੁਸ਼ੀ ਦੇ ਰਾਹ ਵਿਚ
 ਸੈਅਂ ਹੀ ਅੜਚਣਾਂ ਨੇ

ਮੇਰਾ ਰਾਜਦਾਨ ਸੀਸ਼ਾ
 ਮੇਰਾ ਕਦਰਦਾਨ ਸੀਸ਼ਾ
 ਮੈਨੂੰ ਆਖਦਾ ਏ ਸੁਹਣੀ

ਇਕ ਨੈਜਵਾਨ ਸੀਸ਼ਾ
ਏਹੋ ਤਾਂ ਮੁਸ਼ਕਲਾਂ ਨੇ

ਮੇਰੀ ਭੁਦਕੁਸ਼ੀ ਦੇ ਰਾਹ ਵਿਚ
ਸੈਆਂ ਹੀ ਅੜਚਣਾਂ ਨੇ

ਇਕ ਆਸ ਹੈ ਮਿਲਣ ਦੀ
ਮੇਰੇ ਸਾਵਰੇ ਸੱਜਣ ਦੀ
ਕੁਝ ਕਹਿਣ ਦੀ ਸੁਣਨ ਦੀ
ਇਕ ਇਹ ਹੈ ਕਿ ਉਸਨੇ ਸੀਨੇ
ਲੱਗਣਾ ਤੇ ਸਿਸਕਣਾ ਏ

ਮੇਰੀ ਭੁਦਕੁਸ਼ੀ ਦੇ ਰਾਹ ਵਿਚ
ਸੈਆਂ ਹੀ ਅੜਚਣਾਂ ਨੇ

ਇਕ ਰਾਤ ਹੋਈ ਮੇਰੀ
ਜੀਵਨ ਦੇ ਨਾਲ ਅਣਥਣ
ਮੈਂ ਮਰਨ ਤੁਰੀ ਤਾਂ ਲਗ ਪਈ
ਪਾਜ਼ੇਬ ਮੇਰੀ ਛਣਕਣ
ਬਾਹੋਂ ਪਕੜ ਬਿਠਾਇਆ
ਟੁਟ-ਪੈਣੇ ਕੌਗਣਾਂ ਨੇ

ਮੇਰੀ ਭੁਦਕੁਸ਼ੀ ਦੇ ਰਾਹ ਵਿਚ
ਸੈਆਂ ਹੀ ਅੜਚਣਾਂ ਨੇ

ਸੁਰਜ ਅਤੇ ਸਿਤਾਰੇ
ਮੈਰੇ ਰਾਹ 'ਚ ਚੰਨ ਤਾਰੇ
ਮੈਨੂੰ ਘੋਰਦੇ ਨੇ ਸਾਰੇ
ਆ ਜਾ ਕਿ ਖੇਡਣਾ ਏਂ

ਮੇਰੀ ਭੁਦਕੁਸ਼ੀ ਦੇ ਰਾਹ ਵਿਚ
ਸੈਆਂ ਹੀ ਅੜਚਣਾਂ ਨੇ

- ਪਿਆਰਾ : ਗਾਓ ਨਾ, ਹੋਰ ਗਾਓ, ਤੁਸੀਂ ਚੁਪ ਕਿਉਂ ਕਰ ਗਏ ?
ਮਲਿਕਾ : ਓਹ ! ਤਾਂ ਤੈਨੂੰ ਜਿੰਦਗੀ ਹੁਣ ਦਿਲਚਸਪ ਲੱਗਣ ਲੱਗ
ਪਈ ! ਹੈ ਨਾ ? ਦੇਖਿਆ, ਕਿੰਨੀ ਮੂਬਸੂਰਤ ਹੈ ਇਹ !
ਪਿਆਰਾ : ਮੈਂ ਵੀ ਕਿੰਨਾ ਮੂਰਧ ਸਾਂ !

- ਮਲਿਕਾ** : ਰਣਪੀਰ, ਮੈਂ ਜਗਾ ਗੋੜਾ ਮਾਰ ਆਵਾਂ। ਮੈਂ ਆਪਣੀਆਂ ਬਿੱਲੀਆਂ ਨੂੰ ਕੁਝ ਖੁਆ ਪਿਆ ਆਵਾਂ, ਕੱਤਿਆਂ ਨੂੰ ਢੁਲਾਰ ਆਵਾਂ, ਬੁਟਿਆਂ ਨੂੰ ਪਾਣੀ ਪਾ ਆਵਾਂ। ਨਾਲੇ ਇਹ ਵੀ ਦੇਖ ਆਵਾਂ ਏਸ ਜ਼ਿਲੇ ਦੇ ਦੁਸ਼ਟਾਂ ਦੀ ਹੁਣ ਨਵੀਂ ਕੀ ਚਾਲ ਐ ਇਹ ਜੋ ਦੁਸ਼ਟ ਨੇ ਨਾ, ਇਹ ਲੋਕਾਂ ਨੂੰ ਨਫਰਤ ਕਰਦੇ ਨੇ, ਪੂਰਿਆਂ ਨੂੰ ਨਫਰਤ ਕਰਦੇ ਨੇ। ਮੈਂ ਰੋਜ਼ ਦੇਖਦੀ ਆਂ ਉਹ ਸਵੇਰੇ ਸਵੇਰੇ ਆਪਣੇ ਭੇਸ ਬਦਲਣ ਲਈ ਬਿਉਟੀ ਪਾਰਲਰਾਂ ਵਿਚ ਆਉਂਦੇ ਨੇ, ਹਜਾਮਖਾਨਿਆਂ ਵਿਚ ਆ ਵੜਦੇ ਨੇ, ਹਮਾਮਾਂ ਵਿਚ ਆ ਜਾਂਦੇ ਨੇ। ਪਰ ਉਹ ਮੇਰੀਆਂ ਅੱਖਾਂ ਵਿਚ ਘੱਟਾ ਨਹੀਂ ਪਾ ਸਕਦੇ। ਜਦੋਂ ਉਹ ਮੇਰੇ ਛੁੱਲ ਤੋੜਨ ਜਾ ਮੇਰੇ ਕੁੱਤਿਆਂ ਨੂੰ ਜ਼ਹਿਰ ਦੇਣ ਲਈ ਨਕਲੀ ਪਹਿਰਾਵੇ ਪਹਿਨ ਕੇ ਆਉਂਦੇ ਨੇ ਤਾਂ ਮੈਂ ਪਹਿਲਾਂ ਹੋ ਤਿਆਰ ਹੁੰਦੀ ਹਾਂ। ਉਨ੍ਹਾਂ ਦੀ ਸਕਤੀ ਖਿੱਚਣ ਲਈ ਸਿਰਫ਼ ਏਨਾ ਚਾਹੀਦਾ ਕਿ ਖੱਬੇ ਪਾਸੇ ਤੋਂ ਆ ਕੇ ਉਨ੍ਹਾਂ ਦਾ ਰਸਤਾ ਕੱਟ ਦਿਓ। ਇਹ ਹਰ ਵਾਰੀ ਆਸ਼ਾਨ ਨਹੀਂ ਹੁੰਦਾ। ਕਿਉਂਕਿ ਦੁਸ਼ਟਤਾ ਬਹੁਤ ਤੇਜ਼ ਚਲਦੀ ਹੈ। ਪਰ ਮੇਰੇ ਵੀ ਉਲਾਂਘ ਬੜੀ ਲੰਬੀ ਹੈ ਤੇ ਮੈਂ ਉਨ੍ਹਾਂ ਦਾ ਇੰਤਜ਼ਾਮ ਕਰ ਗੀ ਲੈਂਦੀ ਆਂ। ...ਠੀਕ ਹੈ, ਮੇਰੇ ਦੋਸਤੇ (ਰੱਦੀ ਵਾਲਾ ਤੇ ਹੋਰ ਹਾਜ਼ਰ ਸਹਿਮਤੀ ਵਿਚ ਸਿਰ ਹਿਲਾਉਂਦੇ ਹਨ) ਹਾਂ ਇਸ ਸਾਲ ਕਮਾਲ ਦੇ ਛੁੱਲ ਖਿੜੇ ਹਨ ਤੇ ਚੌਕ ਦੇ ਕਸਾਈ ਦਾ ਕੁੱਤਾ ਜ਼ਹਿਰ ਦੇਣ ਦੀ ਕੋਸ਼ਿਸ਼ ਦੇ ਬਾਵਜੂਦ ਅੱਗੇ ਨਾਲੋਂ ਚੁਲਬੁਲਾ ਹੈ...
- ਸਾਰਜੈਟ** : ਉਸ ਕੁੱਤੇ ਦੀ ਦੇਖਭਾਲ ਚੰਗੀ ਹੋਈ ਹੈ।
- ਰੱਦੀ ਵਾਲਾ** : ਡਾਕਦਾਰਨੀ ਦੀ ਕੁੱਤੀ ਬੜੀ ਪਤਲੀ ਹੁੰਦੀ ਜਾ ਰਹੀ ਐ।
- ਮਲਿਕਾ** : ਮੈਂ ਕੀ ਕਰ ਸਕਦੀ ਆਂ? ਉਹ ਕੁੱਤੀ ਚੰਗੀ ਪਲੀ ਹੋਈ ਮਹੀਨੀ ਸੀ, ਪਰ ਉਨ੍ਹਾਂ ਨੂੰ ਉਸਦਾ ਸਹੀ ਨਾਮ ਨਹੀਂ ਸੀ ਪਤਾ। ਜਿਸ ਕੁੱਤੇ ਦਾ ਸਹੀ ਨਾਮ ਨਾ ਪਤਾ ਹੋਵੇ, ਉਸ ਨੇ ਪਤਲਾ ਤਾਂ ਆਪੇ ਹੀ ਹੋਣਾ ਹੋਇਆ।
- ਰੱਦੀ ਵਾਲਾ** : ਮੇਰਾ ਇਕ ਦੋਸਤ ਹੈ, ਉਹ ਕੁੱਤਿਆਂ ਬਾਰੇ ਕਾਫ਼ੀ ਕੁਝ ਜਾਣਦਾ ਐ- ਉਹ ਅਰਥ ਤੋਂ ਹੈ।
- ਮਲਿਕਾ** : ਉਸ ਨੂੰ ਕਹਿਣਾ ਡਾਕਦਾਰਨੀ ਨੂੰ ਮਿਲੇ। ਦੇਖਿਆ ਰਣਬੀਰ, ਇਹ ਜ਼ਿੰਦਗੀ ਹੈ। ਹੁਣ ਤੈਨੂੰ ਇਹ ਚੰਗੀ ਲਗਦੀ ਹੈ ਕਿ ਨਹੀਂ?
- ਪਿਆਰਾ** : ਬਹੁਤ ਚੰਗੀ ਲਗਦੀ ਐ....
- ਮਲਿਕਾ** : ਸਾਰਜੈਟ, ਮੇਰਾ ਬਣ (ਸਾਰਜੈਟ ਉਸਨੂੰ ਬਣ ਦੇਂਦਾ ਤੇ ਜਾਂਦਾ ਹੈ। ਏਸੇ ਵੇਲੇ ਖਣਿਜ ਖੱਜੀ ਪ੍ਰਵੇਸ਼ ਕਰਦਾ ਹੈ)

- ਖਣਿਜ ਖੋਜੀ : ਪਿਆਰੇ, ਆਓ ਆਪਾਂ ਚੱਲਦੇ ਹਾਂ।
 ਪਿਆਰਾ : ਮੈਂ ਏਥੋਂ ਬਿਲਕੁਲ ਠੀਕ ਆਂ।
 ਖਣਿਜ ਖੋਜੀ : ਮੈਂ ਤੁਹਾਨੂੰ ਕਿਹਾ, ਆਓ ਚੱਲੀਏ।
 ਪਿਆਰਾ : (ਮਲਿਕਾ ਨੂੰ) ਬੀਬੀ ਜੀ, ਮੈਂ ਚਲਦਾ ਹੀ ਹਾਂ।
 ਮਲਿਕਾ : ਨਹੀਂ।
 ਪਿਆਰਾ : ਕੋਈ ਛਾਇਦਾ ਨਹੀਂ, ਮਿਹਰਬਾਨੀ ਕਰਕੇ ਮੇਰਾ ਹੱਥ ਛੱਡ ਦਿਓ।
 ਖਣਿਜ ਖੋਜੀ : ਸ੍ਰੀਮਤੀ ਜੀ, ਕੀ ਤੁਸੀਂ ਮੇਰੇ ਦੇਸਤ ਨੂੰ ਮੇਰੇ ਨਾਲ ਜਾਣ ਦੀ ਆਗਿਆ ਦੇ ਕੇ ਮੇਰੇ 'ਤੇ ਅਹਿਸਾਨ ਕਰੋਗੇ ?
 ਮਲਿਕਾ : ਮੈਂ ਤੁਹਾਡੇ 'ਤੇ ਕੋਈ ਅਹਿਸਾਨ ਕਰਨ ਨੂੰ ਤਿਆਰ ਨਹੀਂ।
 ਪ੍ਰਸਪੈਕਟਰ : ਅੱਛਾ, ਫਿਰ ਮੈਂ ਤੁਹਾਡੇ 'ਤੇ ਅਹਿਸਾਨ ਕਰਾਂਗਾ।
 (ਉਹ ਉਸਨੂੰ ਪੜ੍ਹੇ ਪੱਕਣ ਦੀ ਕੋਸ਼ਿਸ਼ ਕਰਦਾ ਹੈ, ਉਹ ਇਕ ਸੋਭਾ ਵਾਟਰ ਦਾ ਸਾਈਫਨ ਲੈ ਕੇ ਉਸੇ ਦੇ ਮੂੰਹ ਤੇ ਪਿਚਕਾਰੀ ਮਾਰਦੀ ਹੈ)
 ਪਿਆਰਾ : ਮਲਿਕਾ....
 ਮਲਿਕਾ : ਤੁਸੀਂ ਉਥੇ ਹੋ ਠਹਿਰੋ। ਇਹ ਆਦਮੀ ਤੁਹਾਨੂੰ ਲੈ ਕੇ ਨਹੀਂ ਜਾ ਸਕਦਾ। ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਮੈਨੂੰ ਮੇਰੇ ਘਰ ਛੱਡਣ ਜਾਓਗੋ। ਮੈਂ ਏਥੇ ਇਕੱਲੀ ਹਾਂ ਤੇ ਮੈਂ ਬਹੁਤ ਛੋਤੀ ਫਰ ਜਾਂਦੀ ਹਾਂ।
 (ਖਣਿਜ ਖੋਜੀ ਪਿਆਰੇ ਨੂੰ ਖਿੱਚਣ ਲਈ ਢੂਜਾ ਹੰਡਲਾ ਮਾਰਦਾ ਹੈ। ਉਹ ਹੱਥਪਾਈ ਹੋ ਜਾਂਦੀ ਹੈ। ਮਲਿਕਾ ਸੀਟੀ ਮਾਰਦੀ ਹੈ। ਮਾਲੀ ਆਉਂਦਾ ਹੈ, ਫਿਰ ਹੋਰ ਆਵਾਰਾ-ਗਰਦ ਤੇ ਅਖੀਰ ਵਿਚ ਪੁਲੋਸ ਸਾਰਜੇਂਟ।)
 ਖਣਿਜ ਖੋਜੀ : ਸਾਰਜੇਂਟ ਸਾਹਿਬ, ਇਸ ਔਰਤ ਨੂੰ ਗ੍ਰਾਫਤਾਰ ਕਰੋ।
 ਸਾਰਜੇਂਟ : ਕੀ ਮਾਮਲਾ ਹੈ ?
 ਖਣਿਜ ਖੋਜੀ : ਇਹ ਔਰਤ ਇਸ ਆਦਮੀ ਨੂੰ ਜਾਣ ਨਹੀਂ ਦੇਂਦੀ।
 ਸਾਰਜੇਂਟ : ਇਹ ਕਿਉਂ ਜਾਣ ਦੇਵੇ ?
 ਖਣਿਜ ਖੋਜੀ : ਕਿਸੇ ਔਰਤ ਦਾ ਕਿਸੇ ਆਦਮੀ ਨੂੰ ਇਸ ਤਰ੍ਹਾਂ ਗਲੀ ਵਿਚ ਰੋਕਣਾ ਕਾਨੂੰਨ ਦੇ ਪ੍ਰਿਲਾਹ ਹੈ।
 ਈਸ਼ਾ : ਮੈਨ ਲਉ, ਉਹ ਆਦਮੀ ਉਸ ਔਰਤ ਦਾ ਪੁੱਤਰ ਹੋਵੇ, ਜੋ ਉਸ ਨੂੰ ਵੀਹ ਸਾਲਾਂ ਬਾਅਦ ਦੁਬਾਰਾ ਮਿਲਿਆ ਹੋਵੇ।
 ਰੱਦੀ ਵਾਲਾ : (ਦਲੇਰਾਨਾ ਢੰਗ ਨਾਲ) ਜਾਂ ਮੈਨ ਲਉ ਉਸ ਦਾ ਚਿਰਾਂ ਦਾ ਗੁਆਚਾ ਭਰਾ ਹੋਵੇ। ਮਲਿਕਾ ਬਹੁਤੀ ਵੱਡੀ ਉਮਰ ਦੇ ਨਹੀਂ ਹਨ।
 ਖਣਿਜ ਖੋਜੀ : ਸਰਜੇਂਟ ਸਾਹਿਬ, ਇਹ ਬੇਨੇਮੇ ਵਿਵਹਾਰ ਦਾ ਮਾਮਲਾ ਹੈ।
 (ਗੁੰਗਾ ਬੇਲਾ ਉਤੇਜਨਾਮਈ ਇਸ਼ਾਰਿਆਂ ਨਾਲ ਦਖਲ ਦੇਂਦਾ ਹੈ)

- ਮਲਿਕਾ : ਈਸ਼ਾ, ਗੁੰਗਾ ਬੋਲਾ ਕੀ ਕਹਿ ਰਿਹਾ ਹੈ ?
 ਈਸ਼ਾ : (ਵਿਆਖਿਆ ਕਰਦੀ ਹੈ) ਇਸ ਨੌਜਵਾਨ ਦੀ ਜਾਨ ਨੂੰ
 ਖਤਰਾ ਹੈ। ਇਸ ਨੂੰ ਉਸ ਆਦਮੀ ਨਾਲ ਨਹੀਂ ਜਾਣ ਦੇਣਾ
 ਚਾਹੀਦਾ।
- ਖਣਿਜ ਥੋੜੀ : ਇਹ ਗੁੰਗਾ ਬੋਲਾ ਕਿਵੇਂ ਜਾਣਦਾ ਹੈ ?
 ਸਾਰਜੈਟ : ਹਾਂ, ਇਹ ਦੱਸੋ, ਗੁੰਗਾ ਬੋਲਾ ਕਿਵੇਂ ਜਾਣਦਾ ਹੈ ?
 ਈਸ਼ਾ : ਸਾਰਜੈਟ ਸਾਹਿਬ ਮੈਨੂੰ ਭੁਗਾਡਾ ਪੇਟੀ ਨੰਬਰ ਨੋਟ ਕਰਨਾ
 ਪਵੇਗਾ।
- ਮਲਿਕਾ : ਹਾਂ ਨੰਬਰ ਲੇ ਲਓ - 2133 ਹੈ ਇਸ ਦਾ ਜੰਗ 9 ਬਣਦਾ
 ਹੈ। ਇਹ ਭੁਗਾਡੇ ਲਈ ਸੁਭ ਸ਼ਗਨ ਵਾਲਾ ਹੋਵੇਗਾ।
- ਸਾਰਜੈਟ : ਮਲਿਕਾ, ਇਹ ਗੱਲ ਸਿਰਫ ਆਪਣੇ ਵਿਚਕਾਰ ਹੈ, ਦੱਸੋ ਤਾਂ
 ਸਹੀ ਤੁਸੀਂ ਇਸ ਨੌਜਵਾਨ ਨੂੰ ਪਕੜਿਆ ਕਿਉਂ ਹੋਇਆ ?
- ਮਲਿਕਾ : ਮੈਂ ਇਸ ਨੂੰ ਪਕੜਿਆ ਹੋਇਆ ਕਿਉਂਕਿ ਇਸ ਨੂੰ ਪਕੜਨਾ
 ਮੈਨੂੰ ਅੱਛਾ ਲਗਦਾ ਹੈ। ਮੈਂ ਪਹਿਲੋਂ ਕਿਸੇ ਨੂੰ ਪਕੜਿਆ
 ਨਹੀਂ। ਮੈਂ ਇਸ ਮੈਕੇ ਦਾ ਵੱਧ ਤੋਂ ਵੱਧ ਫਾਇਦਾ ਉਠਾ ਰਹੀ
 ਹਾਂ। ਇਕ ਕਾਰਣ ਇਹ ਵੀ ਹੈ ਕਿ ਮੈਂ ਜਦੋਂ ਤੱਕ ਉਸਨੂੰ
 ਪਕੜਿਆ ਹੋਇਆ ਹੈ, ਤਦੋਂ ਤੱਕ ਇਹ ਆਜ਼ਾਦ ਹੈ।
- ਖਣਿਜ ਥੋੜੀ : ਪਿਆਰੇ, ਮੈਂ ਤੈਨੇ ਚੇਤਾਵਨੀ ਦੇ ਰਿਹਾ ਹਾਂ।
 ਮਲਿਕਾ : ਤੇ ਮੈਂ ਇਸਨੂੰ ਇਸ ਲਈ ਵੀ ਪਕੜਿਆ ਹੋਇਆ ਕਿਉਂਕਿ
 ਈਸ਼ਾ ਚਾਹੁੰਦੀ ਹੈ ਕਿ ਮੈਂ ਇਸ ਨੂੰ ਪਕੜ ਕੇ ਰੱਖਾਂ। ਜੇ ਮੈਂ
 ਇਸਨੂੰ ਛੱਡ ਦਿੱਤਾ ਤਾਂ ਉਸਦਾ ਦਿਲ ਟੁੱਟ ਜਾਵੇਗਾ।
- ਈਸ਼ਾ : ਓਹ ! ਮਲਿਕਾ !
- ਸਾਰਜੈਟ : (ਖਣਿਜ ਥੋੜੀ ਨੂੰ) ਤੁਸੀਂ ਜਾਓ, ਭੁਗਾਨੂੰ ਤਾਂ ਕਿਸੇ ਨੇ ਨਹੀਂ
 ਪਕੜਿਆ ਹੋਇਆ। ਤੁਸੀਂ ਟੈਂਡਿਕ ਰੋਕ ਰਹੇ ਹੋ। ਹਿੱਲ ਹੁਣ।
- ਪ੍ਰੈਸਪੈਕਟਰ : (ਘਮਕਾਉਂਦਿਆਂ) ਮੇਰੇ ਕੋਲ ਤੇਰਾ ਪੇਟੀ ਨੰਬਰ ਹੈ।
 (ਕਾਤਿਲਾਨਾ ਢੰਗ ਨਾਲ ਪਿਆਰੇ ਨੂੰ) ਪਿਆਰੇ, ਤੂੰ
 ਪਛਤਾਏਗਾ (ਚਲਾ ਜਾਂਦਾ ਹੈ)
- ਪਿਆਰਾ : ਮਲਿਕਾ, ਬਹੁਤ ਮਿਹਰਬਾਨੀ।
- ਮਲਿਕਾ : ਉਹ ਤੈਨੂੰ ਬਲੰਕਮੇਲ ਕਰ ਰਹੇ ਨੇ, ਹੈ ਨਾ ? (ਪਿਆਰਾ ਸਿਰ
 ਹਿਲਾਉਂਦਾ ਹੈ) ਤੂੰ ਕੀ ਕੀਤਾ ਹੈ ? ਕਿਸੇ ਦੀ ਹੱਤਿਆ ?
- ਪਿਆਰਾ : ਨਹੀਂ।
- ਮਲਿਕਾ : ਫੇਰ ਕੀ ਕੀਤਾ ?
- ਪਿਆਰਾ : ਮੈਂ ਜਾਅਲੀ ਦਸਤਖਤ ਕੀਤੇ।
- ਮਲਿਕਾ : ਕਿਸ ਦੇ ?
- ਪਿਆਰਾ : ਆਪਣੇ ਪਿਤਾ ਦੇ। ਇਕ ਪ੍ਰਨੋਟ ਉੱਡੇ।

- ਮਲਿਕਾ : ਤੇ ਇਸ ਆਦਮੀ ਦੇ ਕਬਜ਼ੇ ਵਿਚ ਨੇ ਉਹ ਕਾਗਜ਼ ?
 ਪਿਆਰਾ : ਇਸ ਨੇ ਉਨ੍ਹਾਂ ਨੂੰ ਪਾੜਨ ਦਾ ਵਾਅਦਾ ਕੀਤਾ ਸੀ, ਜੇ ਮੈਂ
 ਉਹ ਕੁਝ ਕਰ ਦਿਆਂ, ਜੋ ਇਹ ਚਾਹੁੰਦਾ ਹੈ। ਪਰ ਮੈਂ ਉਹ ਕਰ
 ਨਹੀਂ ਸਕਿਆ।
- ਮਲਿਕਾ : ਪਰ ਇਹ ਆਦਮੀ ਤਾਂ ਪਾੜਾਲ ਹੈ। ਕੀ ਇਹ ਆਪਣਾ
 ਸਾਰਾ ਆਲਾ ਦੁਆਲਾ ਭਬਾਹ ਕਰਨਾ ਚਾਹੁੰਦਾ ਏ ?
- ਪਿਆਰਾ : ਇਹ ਸਾਰੇ ਸ਼ਹਿਰ ਨੂੰ ਭਬਾਹ ਕਰਨਾ ਚਾਹੁੰਦਾ ਏ।
- ਮਲਿਕਾ : (ਹੱਸਦੀ ਹੈ) ਵਾਹ ! ਵਾਹ !
- ਪਿਆਰਾ : ਇਹ ਮਜ਼ਾਕ ਦੀ ਗੱਲ ਨਹੀਂ ਹੈ ਮਲਿਕਾ, ਉਹ ਇਹ ਕਰ
 ਸਕਦਾ ਹੈ। ਉਹ ਪਾਗਲ ਹੈ ਪਰ ਬਹੁਤ ਸ਼ਕਤੀਸ਼ਾਲੀ ਹੈ।
 ਉਹ ਤੇ ਉਸਦੇ ਦੋਸਤ। ਉਨ੍ਹਾਂ ਦੀਆਂ ਮਸੀਨਾਂ ਤਿਆਰ ਹਨ
 ਤੇ ਉਡੀਕ ਰਹੀਆਂ ਹਨ। ਤਿੰਨ ਮਹੀਨਿਆਂ ਦੇ ਸਮੇਂ ਵਿਚ
 ਤੁਸੀਂ ਦੇਖਣਾ ਇਹ ਸ਼ਹਿਰ ਕਰੋਨਾ, ਵੱਡੇ ਵੱਡੇ ਬਰਮਿਆਂ ਤੇ
 ਡਰਿੱਲਾਂ ਦੇ ਜੰਗਲ ਨਾਲ ਭਰ ਜਾਵੇਗਾ।
- ਮਲਿਕਾ : ਪਰ ਇਹ ਲੱਭ ਕੀ ਰਹੇ ਨੇ ? ਇਨ੍ਹਾਂ ਦਾ ਕੁਝ ਗੁਆਚ ਗਿਆ ਹੈ ?
- ਪਿਆਰਾ : ਤੇਲ ਲੱਭ ਰਹੇ ਨੇ। ਇਨ੍ਹਾਂ ਨੂੰ ਪੱਕਾ ਯਕੀਨ ਹੈ ਕਿ ਇਹ
 ਸ਼ਹਿਰ ਤੇਲ ਦੀ ਝੀਲ ਉੱਤੇ ਵਸਿਆ ਹੋਇਆ ਹੈ।
- ਮਲਿਕਾ : ਮੰਨ ਲਵੇ ਕਿ ਇਸ ਤਰ੍ਹਾਂ ਵਸਿਆ ਹੀ ਹੋਵੇ ਤਾਂ ਇਸ ਦਾ ਕੀ
 ਠਕਸਾਨ ਹੈ ?
- ਪਿਆਰਾ : ਮਲਿਕਾ, ਉਹ ਤੇਲ ਕੱਢਣਾ ਚਾਹੁੰਦੇ ਹਨ।
- ਮਲਿਕਾ : (ਹੱਸਦੀ ਹੈ) ਕਿੰਨੇ ਮੂਰਖ ਨੇ। ਸਿਰਫ ਇਸ ਗੱਲ ਲਈ ਉਹ
 ਸ਼ਹਿਰ ਨੂੰ ਭਬਾਹ ਕਰਨ 'ਤੇ ਭੁਲੋ ਹੋਏ ਨੇ। ਉਹ ਤੇਲ ਦਾ
 ਕਰਨਗੇ ਕੀ ?
- ਪਿਆਰਾ : ਉਹ ਜੰਗ ਕਰਨੀ ਚਾਹੁੰਦੇ ਨੇ, ਮਲਿਕਾ !
- ਮਲਿਕਾ : ਚਲੋ ਛੱਡੋ, ਅਸੀਂ ਇਨ੍ਹਾਂ ਭਿਆਨਕ ਮੂਰਖਾਂ ਦੀਆਂ ਗੱਲਾਂ
 ਕੁੱਲ ਜਾਈਏ। ਦੁਨੀਆਂ ਬਹੁਤ ਮੁਸ਼ਤੁਰਤ ਹੈ। ਦੁਨੀਆਂ ਪੁਸ਼ੀ
 ਭਗੀ ਹੈ। ਰੱਬ ਨੇ ਇਸ ਨੂੰ ਇਸ ਤਰ੍ਹਾਂ ਹੀ ਬਣਾਇਆ ਹੈ।
 ਕੋਈ ਆਦਮੀ ਇਸਨੂੰ ਬਦਲ ਨਹੀਂ ਸਕਦਾ।
- ਵੇਟਰ : ਮਲਿਕਾ, ਜੇ ਭੁਗਾਨੂੰ ਪਤਾ ਹੁੰਦਾ ?
- ਮਲਿਕਾ : ਜੇ ਮੈਨੂੰ ਕੀ ਪਤਾ ਹੁੰਦਾ ?
- ਪਾਲਿਸ਼ ਵਾਲਾ : ਕੀ ਹੁਣੇ ਦੱਸ ਦੇਈਏ ? ਦੱਸੀਏ ਕਿ ਰਹਿਣ ਦੇਈਏ ?
- ਮਲਿਕਾ : ਤੁਸੀਂ ਮੇਰੇ ਕੋਲੋਂ ਕੀ ਲੁਕਾ ਰਹੇ ਹੋ ?
- ਰੱਦੀ ਵਾਲਾ : ਕੁਝ ਨਹੀਂ, ਮਲਿਕਾ।
- ਮਲਿਕਾ : ਤੁਸੀਂ ਲੁਕਾ ਰਹੇ ਹੋ।
- ਪਾਲਿਸ਼ ਵਾਲਾ : ਤੂੰ ਦੱਸ ਦੇ। ਤੂੰ ਮਦਾਰੀ ਦਾ ਜਮੂਰਾ ਰਹਿ ਚੁੱਕਾਂ। ਤੈਨੂੰ ਗੱਲ
 ਕਰਨੀ ਆਉਂਦੀ ਹੈ।

ਸਾਰੇ : ਦੱਸੋ, ਮਲਿਕਾ ਨੂੰ ਦੱਸੋ।
 ਮਲਿਕਾ : ਤੁਸੀਂ ਤਾਂ ਦੇਸਤੇ ਮੈਨੂੰ ਡਰਾ ਰਹੇ ਹੋ। ਦੱਸੋ। ਮੈਂ ਸੁਣਨਾ ਚਾਹੁੰਦੀ ਹਾਂ।
 ਰੱਦੀ ਵਾਲਾ : ਮਲਿਕਾ, ਇਕ ਵਰਕਟ ਹੁੰਦਾ ਸੀ ਜਦੋਂ ਪੁਰਾਣੇ ਕੱਪੜੇ ਨਵਿਆਂ ਜਿਨੇ ਹੀ ਚੰਗੇ ਹੁੰਦੇ ਬਲਕਿ ਨਵਿਆਂ ਨਾਲੋਂ ਬਿਹਤਰ ਹੁੰਦੇ ਸਨ। ਕਿਉਂਕਿ ਜਦੋਂ ਲੋਕ ਕੱਪੜੇ ਪਹਿਨਦੇ ਸਨ ਤਾਂ ਉਹ ਕਪੜਿਆਂ ਨੂੰ ਆਪਣੀ ਸ਼ਬਸੀਅਤ ਦਿੰਦੇ ਸਨ।
 ਮਲਿਕਾ : ਹੂੰ!
 ਰੱਦੀ ਵਾਲਾ : ਦੁਨੀਆਂ ਬਦਲ ਗਈ ਹੈ, ਮਲਿਕਾ।
 ਇਕ ਵੇਲਾ ਸੀ, ਸੁਟਿਆ ਨਿਕਮਤ,
 ਕੁਝਾ ਕਰਕਟ ਵੀ ਨਿਆਮਤ ਸੀ
 ਅਤਰ ਛੁਲੇਲ, ਗੁਲਾਬ, ਚਮੇਲੀ,
 ਉਸ ਦੋਂ ਮਿਲਦੇ, ਕਿਆ ਬਰਕਤ ਸੀ।
 ਹੁਣ ਤਾਂ ਨਿਗਮਲ ਜਲ ਵੀ ਮੈਲਾ
 ਪੈਣ ਵੀ ਗੰਧਲ ਗਈ ਹੈ ਮਲਿਕਾ
 ਹੋਰ ਕਿਸੇ ਗ੍ਰਹਿ ਤੋਂ ਇਸ ਗ੍ਰਹਿ
 ਤੇ ਹਮਲੇ ਵਰਗਾ ਹੋਇਆ ਭੁਸ ਹੈ
 ਹੋਰ ਜਿਹੇ ਨੇ ਲੋਕੀ ਹੋਏ,
 ਨਾ ਦੁਨੀਆ ਸੁਹਣੀ ਨਾ ਖੁਸ਼ ਹੈ।
 ਮਲਿਕਾ ਤੇਰੇ ਸੁਖ ਸੁਪਨੇ ਦਾ
 ਤੌਲਾ ਨਹੀਂ ਪਿੱਡਾਉਣਾ ਚਾਹਿਆ
 ਤੇਰੇ ਮੁਖ ਤੇ ਪ੍ਰਾਥਮਿਕੀ ਸੀ,
 ਤੈਨੂੰ ਨਹੀਂ ਜਗਾਉਣਾ ਚਾਹਿਆ
 ਅੱਗੇ ਰਾਹਾਂ ਦੋ ਵਿਚ ਹੈਸਨ
 ਅਪਣੇ ਵਰਗੇ ਲੋਕੀ ਮਿਲਦੇ
 ਕੁਛ ਮੈਲੇ, ਕੁਛ ਸਾਫ਼ ਆਸਥੇ,
 ਪਰ ਜਜਬੇ ਸਨ ਸਾਡੇ ਦਿਲ ਦੋ
 ਬੱਸ ਥੋੜ੍ਹੇ ਹੀ ਸਾਲ ਨੇ ਹੋਏ,
 ਇਕ ਦਿਨ ਮੈਂ ਤੱਵਿਆ, ਇਕ ਚਿਹਰਾ
 ਮਾਲੀ ਮਾਲੀ ਗੈਰ-ਇਨਸਾਨੀ,
 ਜਾਂ ਕਹਿ ਲਓ ਚਿਹਰੇ ਬਿਨ ਚਿਹਰਾ
 ਫਿਰ ਇਕ ਹੋਰ ਅਤੇ ਇਕ ਹੋਰ ਤੇ
 ਇਕ ਤੋਂ ਹੋਇਆ ਅਣਗਿਲੁ ਚਿਹਰਾ

ਮੌਤ ਜਿਹੀ ਛਾ ਜਾਵੇ ਚੁਫੇਰੇ,
ਦਿਸਦਾ ਹੈ ਉਹ ਇਸ ਛਣ ਚਿਹਰਾ

ਧਰਤੀ ਭੀਕ ਗਿਆ ਹੈ ਬਾਬਾ
ਤੁਹ ਤਕ ਦਹਿਲ ਗਈ ਹੈ ਮਲਿਕਾ
ਦੂਨੀਆ ਬਦਲ ਗਈ ਹੈ ਮਲਿਕਾ

ਕੱਪੜਿਆਂ ਨੂੰ ਵੱਟ ਨਾ ਸਹਿਦੇਮਾੜਾ
ਜਿਹਾ ਵੀ ਦਾਗ ਨਾ ਜਰਦੇ
ਤੱਕਣ ਨਾ ਉਹ ਵੱਲ ਤੁਹਾਡੇ,
ਨਾਲ ਤੁਹਾਡੇ ਗੱਲਾਂ ਕਰਦੇ ਆਂ

ਕੋਈ ਕੰਮ ਨਹੀਂ ਉਹ ਕਰਦੇ,
ਕਰਦੇ ਘੁਸਰ ਮੁਸਰ ਜਦੇ ਮਿਲਦੇ
ਲੱਖ ਕਰੋੜ ਦਾ ਲੈਣਾ ਦੇਣਾ ਹੁੰਦਾ ਏ,
ਇਹ ਜਿਸ ਥਾਂ ਮਿਲਦੇ

ਜਿਸ ਥਾਂਵੋਂ ਨੀਲਾਮੀ ਹੋਵੇ,
ਓਥੇ ਇਹ ਜ਼ਰੂਰ ਦਿਸਣਗੇ
ਉਸ ਥਾਂ ਹੀ ਕੁਝ ਵਾਪਰ ਜਾਂਦਾ,
ਜਿਸ ਥਾਂ ਤੇ ਇਹ ਹਜ਼ੂਰ ਦਿਸਣਗੇ
ਊਗਲੀ ਜ਼ਰਾ ਹਿਲਾਈ ਇਹਨਾਂ
ਧਰਤੀ ਹਿਲ ਗਈ ਹੈ ਮਲਿਕਾ।

ਦੂਨੀਆ ਬਦਲ ਗਈ ਹੈ ਮਲਿਕਾ

- | | |
|-----------|--|
| ਮਲਿਕਾ | : ਬਕਵਾਸ, ਇਹ ਕਿਵੇਂ ਹੋ ਸਕਦਾ ਹੈ ? |
| ਤੱਦੀ ਵਾਲਾ | : ਜੀ ਮਲਿਕਾ, ਇਹ ਹੋ ਗਿਆ ਏ ਲੋਕ ਉਹੀ ਨਹੀਂ ਹਨ। ਲੋਕ
ਵੱਖਰੇ ਜਿਹੇ ਹਨ। ਇਕ ਹਮਲਾ ਹੋ ਗਿਆ ਹੈ, ਇਕ ਘੁਸਪੈਠ। |
| ਮਲਿਕਾ | : ਦੂਨੀਆਂ ਹੁਣ ਭੂਬੂਰਤ ਨਹੀਂ ਰਹੀ। ਇਹ ਮੁਸ਼ ਵੀ ਨਹੀਂ। |
| ਤੱਦੀ ਵਾਲਾ | : ਮੁਸ਼ ਨਹੀਂ ? ਕੀ ਇਹ ਸੱਚ ਹੈ ? ਤੁਸੀਂ ਮੈਨੂੰ ਪਹਿਲਾਂ ਕਿਉਂ ਨਾ
ਦੱਸਿਆ ? |
| ਮਲਿਕਾ | : ਕਿਉਂਕਿ ਤੁਸੀਂ ਇਕ ਸੁਪਨੇ ਵਿਚ ਜਿਉਂ ਰਹੇ ਸੀ ਤੇ ਅਸੀਂ |
| ਤੱਦੀ ਵਾਲਾ | : ਤੁਹਾਨੂੰ ਪਰੋਸ਼ਾਨ ਨਹੀਂ ਕਰਨਾ ਚਾਹੁੰਦੇ ਸੀ। |
| ਮਲਿਕਾ | : ਪਰ ਇਹ ਸਭ ਹੋ ਕਿਵੇਂ ਗਿਆ ? |
| ਤੱਦੀ ਵਾਲਾ | : ਮਲਿਕਾ, ਅੱਗੇ ਜਦੋਂ ਇਸ ਸ਼ਹਿਰ ਵਿਚ ਘੁੰਮਦੇ ਸੀ, ਸਾਰੇ
ਲੋਕ ਜਿਨ੍ਹਾਂ ਨੂੰ ਤੁਸੀਂ ਮਿਲਦੇ ਸੀ, ਤੁਹਾਡੇ ਵਰਗੇ ਹੁੰਦੇ ਸਨ। |

ਤੁਹਾਡੇ ਨਾਲੋਂ ਹੋ ਸਕਦਾ ਥੋੜ੍ਹੇ ਜਿਹੇ ਵੱਧ ਸਾਡੇ ਹੋਣ ਜਾਂ
ਸ਼ਾਇਦ ਥੋੜ੍ਹੇ ਜਿਹੇ ਮੈਲੇ, ਗੁੱਸੇ ਜਾਂ ਮੁਸਕਰਾਉਂਦੇ ਪਰ ਤੁਸੀਂ
ਉਨ੍ਹਾਂ ਨੂੰ ਜਾਣਦੇ ਹੁੰਦੇ ਸੀ। ਉਹ ਤੁਸੀਂ ਹੀ ਹੁੰਦੇ ਸੀ। ਕੋਈ
ਵੀਹ ਭੁ ਸਾਲ ਪਹਿਲਾਂ, ਮਲਿਕਾ, ਮੈਂ ਭੀਜ ਵਿਚ ਇਕ
ਚਿਹਰਾ ਦੇਖਿਆ। ਇਕ ਚਿਹਰਾ, ਤੁਸੀਂ ਕਹਿ ਸਕਦੇ ਹੋ,
ਬਿਨਾਂ ਚਿਹਰੇ ਤੋਂ ਚਿਹਰਾ। ਅੱਖਾਂ-ਪ੍ਰਾਲੀ। ਪੜਾਵ ਅਣ-
ਮਨੁੱਖੀ। ਉਹ ਮਨੁੱਖੀ ਚਿਹਰਾ ਨਹੀਂ ਸੀ। ਉਸਨੇ ਮੈਨੂੰ ਆਪਣੇ
ਵੱਲ ਝਾਕਦਿਆਂ ਦੇਖਿਆ ਤੇ ਜਦੋਂ ਉਸਨੇ ਮੈਰੇ ਵੱਲ
ਆਪਣੀਆਂ ਸਲੋਸ਼ ਵਰਗੀਆਂ ਅੱਖਾਂ ਨਾਲ ਦੇਖਿਆ ਤਾਂ ਮੈਂ
ਕੰਬ ਗਿਆ। ਕਿਉਂਕਿ ਮੈਨੂੰ ਪਤਾ ਲੱਗਾ ਕਿ ਇਹੋ ਜਿਹੇ ਥੋੜੇ
ਵਾਸਤੇ ਧਰਤੀ 'ਤੇ ਥਾਂ ਬਣਾਉਣ ਲਈ ਸਾਡੇ ਵਿਚੋਂ ਕਈਆਂ
ਨੂੰ ਜਾਣਾ ਪਵੇਗਾ। ਕੁਝ ਚਿਰ ਬਾਅਦ ਮੈਂ ਇਕ ਹੋਰ ਦੇਖਿਆ,
ਫਿਰ ਇਕ ਹੋਰ। ਉਸ ਤੋਂ ਬਾਅਦ ਮੈਂ ਸੰਕੜੇ ਆਉਂਦੇ ਦੇਖੋ,
ਹਜ਼ਾਰਾਂ ਦੇਖੋ।

ਮਲਿਕਾ	ਮੈਨੂੰ ਉਨ੍ਹਾਂ ਦਾ ਗੁਲੀਆ ਦੱਸ।
ਰੱਦੀ ਵਾਲਾ	ਮਲਿਕਾ, ਤੁਸੀਂ ਵੀ ਉਨ੍ਹਾਂ ਨੂੰ ਦੇਖਿਆ ਹੋਇਆ। ਉਨ੍ਹਾਂ ਦੇ ਕੱਪੜਿਆਂ ਨੂੰ ਵੱਟ ਨਹੀਂ ਪੈਂਦੇ, ਉਨ੍ਹਾਂ ਉਤੇ ਕੋਈ ਦਾਗਾ ਨਹੀਂ ਹੁੰਦਾ। ਜਦੋਂ ਉਹ ਗੱਲਾਂ ਕਰਦੇ ਹਨ, ਉਹ ਤੁਹਾਡੇ ਵੱਲ ਨਹੀਂ ਦੇਖਦੇ। ਉਨ੍ਹਾਂ ਨੂੰ ਪਸੀਨਾ ਨਹੀਂ ਆਉਂਦਾ।
ਮਲਿਕਾ	ਉਨ੍ਹਾਂ ਦੀਆਂ ਬੀਵੀਆਂ ਨਹੀਂ ਹੁੰਦੀਆਂ ? ਥੱਥੇ ਨਹੀਂ ਹੁੰਦੇ ?
ਰੱਦੀ ਵਾਲਾ	ਉਹ ਦੁਕਾਨਾਂ ਤੋਂ ਮਾਡਲ ਖਗੀਦਦੇ ਹਨ, ਕੱਪੜੇ ਵਰਗੀਆ। ਕਿਸੇ ਗੁਪਤ ਤਗੀਕੇ ਨਾਲ ਉਨ੍ਹਾਂ ਵਿਚ ਜਾਨ ਪਾ ਲੈਂਦੇ ਹਨ। ਫਿਰ ਉਨ੍ਹਾਂ ਨਾਲ ਵਿਆਹ ਕਰਵਾ ਲੈਂਦੇ ਹਨ।
ਮਲਿਕਾ	ਉਹ ਕੌਮ ਕੀ ਕਰਦੇ ਹਨ ?
ਰੱਦੀ ਵਾਲਾ	ਉਹ ਕੋਈ ਕੰਮ ਨਹੀਂ ਕਰਦੇ। ਉਹ ਜਦੋਂ ਇਕ ਦੂਜੇ ਨੂੰ ਮਿਲਦੇ ਹਨ, ਘੁਸਰ ਮੁਸਰ ਕਰਦੇ ਹਨ ਤੇ ਇਕ ਦੂਜੇ ਨੂੰ ਲੱਖਾ ਕਰੋੜਾ ਗੁਪਥੇ ਦੇਂਦੇ ਹਨ। ਤੁਸੀਂ ਉਨ੍ਹਾਂ ਨੂੰ ਮੰਡੀਆਂ ਦੇ ਆਸ ਪਾਸ ਖੜ੍ਹੇ ਦੇਖ ਸਕਦੇ ਹੋ। ਜਿਥੇ ਕੁਝ ਨੀਲਾਮ ਹੁੰਦਾ ਹੋਵੇ, ਉਹ ਉਥੋਂ ਥੜ੍ਹੇ ਹੁੰਦੇ ਹਨ। ਉਹ ਕਦੀ ਉਂਗਲੀ ਨਹੀਂ ਉਠਾਉਂਦੇ— ਉਹ ਸਿਰਫ ਉਥੇ ਖੜ੍ਹੇ ਹੁੰਦੇ ਹਨ—ਬੀਏਟਰ ਦੀ ਲੱਥੀ ਵਿਚ— ਬਾਕਸ ਆਡਿਸ ਕੋਲ—ਉਹ ਕਦੀ ਅੰਦਰ ਨਹੀਂ ਜਾਂਦੇ। ਉਹ ਕਥ ਵੀ ਨਹੀਂ ਕਰਦੇ, ਪਰ ਜਦੋਂ ਕਦੀ ਵੀ ਉਹ ਤੁਹਾਨੂੰ ਦਿਸ ਪੈਣ ਤਾਂ ਬਹੁਤ ਕੁਝ ਬਦਲ ਜਾਂਦਾ ਹੈ। ਮੈਨੂੰ ਉਹ ਸਮਾਂ ਯਾਦ ਹੈ, ਜਦੋਂ ਗੋਬੀ ਸਿਰਫ ਗੋਬੀ ਹੋਣ ਕਰਕੇ ਆਪਣੇ ਆਪ ਨੂੰ ਵੇਚ ਸਕਦੀ ਸੀ। ਅੱਜਕਲੁੰ ਗੋਬੀ ਹੋਣ ਦਾ ਕੋਈ

ਹਾਇਦਰਾ ਨਹੀਂ, ਜਦ ਤਕ ਤੁਹਾਡਾ ਕੋਈ ਦਲਾਲ ਨਾ ਹੋਵੇ
ਤੇ ਤੁਸੀਂ ਉਨ੍ਹਾਂ ਨੂੰ ਉਸਦਾ ਕਮਿਸ਼ਨ ਨਾ ਦਿਓ। ਹੁਣ ਕੁਝ
ਵੀ ਆਪਣੇ ਆਪ ਨੂੰ ਵੇਚਣ ਜਾਂ ਆਪਣਾ ਆਪ ਕਿਸੇ ਨੂੰ
ਦੇਣ ਲਈ ਆਜ਼ਾਦ ਨਹੀਂ ਹੈ। ਅੱਜ ਕਲੁਂ ਮਲਿਕਾ, ਹਰ
ਗੋਬੀ ਦਾ ਅ ਪਣਾ ਢੱਲਾ ਹੈ।

ਦੱਲੇ ਦੱਲੇ
ਤੌਬਾ ਤੌਬਾ
ਸਭ ਥਾਂ ਦੱਲਿਆਂ ਨੇ
ਮੱਲੇ ਮੱਲੇ

ਕੰਮ ਕੀ ਕਰਦੇ ਕੁਛ ਵੀ ਨਹੀਂ
ਕਾਰ ਕੀ ਕਰਦੇ ਕੁਛ ਵੀ ਨਹੀਂ
ਖੜ੍ਹੇ ਪੜ੍ਹੇ ਨੋਟ ਲਿਜਾਂਦੇ
ਨੋਟ ਲਿਜਾਂਦੇ ਬੱਲੇ ਬੱਲੇ

ਕਣਕ ਅਤੇ ਭੁੱਖਿਆਂ ਦੇ ਰਾਹ ਵਿਚ ਕੌਣ ਖਲੋਤਾ ? ਦੱਲਾ
ਪਾਣੀ ਤੇ ਸੁੱਕਿਆਂ ਦੇ ਰਾਹ ਵਿਚ ਕੌਣ ਖਲੋਤਾ ? ਦੱਲਾ
ਆਸ਼ਕ ਦੇ ਮਾਸੂਕ ਦੇ ਰਾਹ ਵਿਚ ਕੌਣ ਖਲੋਤਾ ? ਦੱਲਾ
ਰੱਬ ਤੇ ਮੇਰੀ ਹੂਕ ਦੇ ਰਾਹ ਵਿਚ ਕੌਣ ਖਲੋਤਾ ? ਦੱਲਾ

ਦੇਖੋ ਜਗਾ ਬਚਾਇਓ ਤਾਰੇ
ਸੂਰਜ ਚੰਦ ਨਛੱਤਰ ਤਾਰੇ
ਨੀਲ-ਗਗਨ ਦੀ ਕਰਨ ਨੀਲਾਮੀ
ਇਹ ਕੌਣ ਉਤਾਂਹ ਵੱਲ
ਚੱਲੇ ਚੱਲੇ।
ਦੱਲੇ ਦੱਲੇ।

- | | |
|------------------|---|
| ਮਲਿਕਾ | : ਮੈਂ ਨਹੀਂ ਮੰਨ ਸਕਦੀ। |
| ਰੱਦੀ ਵਾਲਾ | : ਮਲਿਕਾ, ਹੌਲੀ ਹੌਲੀ ਦੱਲਿਆਂ ਨੇ ਸਾਗੀ ਦੁਨੀਆਂ ਮੱਲ ਲਈ
ਹੈ। ਉਹ ਕੋਈ ਕੰਮ ਨਹੀਂ ਕਰਦੇ, ਉਹ ਕੁਝ ਬਣਾਉਂਦੇ
ਨਹੀਂ। ਉਹ ਸਿਰਫ ਇਥੇ ਖੜ੍ਹੇ ਰਹਿੰਦੇ ਨੇ ਤੇ ਆਪਣੀ ਕਾਟ
ਲੈ ਜਾਂਦੇ ਨੇ। ਇਸ ਨਾਲ ਹੀ ਸਭ ਕੁਝ ਬਦਲ ਗਿਆ। ਕਲੁਂ
ਨੂੰ ਪਤਾ ਨਹੀਂ ਇਹ ਗਲੀਆਂ 'ਚ ਗਾਊਂਦਾ ਗਵੱਦੀਆਂ ਵੀ
ਗੀਤਾਂ ਦੇ ਦੱਲੇ ਨੂੰ ਉਸਦਾ ਕਮਿਸ਼ਨ ਦੇਣ ਲੱਗ ਪਵੇ। ਸੱਚ
ਦੱਸਾਂ, ਮਲਿਕਾ, ਅਸੀਂ ਪ੍ਰਤਮ ਹੋ ਰਹੇ ਹਾਂ। ਦੁਨੀਆਂ ਵਿਚ
ਇਨਸਾਨੀਅਤ ਦੀਆਂ ਆਜ਼ਾਦ ਉਡਾਰੀਆਂ ਦਾ ਅੰਤ ਆ
ਗਿਆ ਹੈ। |

- ਮਲਿਕਾ : ਰਣਪੀਰ, ਕੀ ਇਹ ਠੀਕ ਕਹਿ ਰਿਹਾ ਏ ?
 ਪਿਆਰਾ : ਹਾਂ ਮਲਿਕਾ, ਮੈਨੂੰ ਦੁੱਖ ਹੈ ਕਿ ਇਹ ਠੀਕ ਹੀ ਕਹਿ ਰਿਹਾ ਏ ।
 ਮਲਿਕਾ : ਈਸ਼ਾ, ਤੈਨੂੰ ਇਸ ਸਭ ਭੁਝ ਦਾ ਪਤਾ ਸੀ ?
 ਈਸ਼ਾ : ਮੈਨੂੰ ਸਿਰਫ ਏਨਾ ਪਤਾ ਕਿ ਲਾਗਲੇ ਹੋਟਲ ਦਾ ਦਰਬਾਨ
 ਕਹਿੰਦਾ ਹੈ ਕਿ ਵਿਸ਼ਵਾਸ ਮਰ ਗਿਆ ਹੈ।
 ਮਦਾਰੀ : ਮਲਿਕਾ, ਹਵਾ ਵੀ ਬਦਲ ਗਈ ਹੈ। ਤੁਸੀਂ ਇਸ ਗੱਲ 'ਤੇ
 ਵਿਸ਼ਵਾਸ ਨਹੀਂ ਕਰ ਸਕਦੇ। ਜੇ ਮੈਂ ਆਪਣੀਆਂ ਮਸ਼ਾਲਾਂ
 ਹਵਾ ਵਿਚ ਉੱਚੀਆਂ ਸੁੱਟ ਦਿਆਂ ਤਾਂ ਉਹ ਬੁਝ ਜਾਂਦੀਆਂ
 ਨੋਂ।
 ਰੱਦੀ ਵਾਲਾ : ਅਸਮਾਨ ਦਾ ਦੱਲਾ ਉਨ੍ਹਾਂ ਨੂੰ ਬੁਝਾ ਦੇਂਦਾ ਹੈ।
 ਛੁੱਲਾਂ ਵਾਲੀ : ਮੇਰੇ ਛੁੱਲ ਇਕ ਰਾਤ ਨਹੀਂ ਕੱਟਦੇ। ਉਹ ਮੁਰਝਾ ਜਾਂਦੇ ਨੇ।
 ਮਦਾਰੀ : ਤੁਸੀਂ ਦੇਖਿਆ ਹੁਣ ਕਥੁਰ ਵੀ ਨਹੀਂ ਉਚਦੇ।
 ਰੱਦੀ ਵਾਲਾ : ਉਹ ਉਡ ਸਕਦੇ ਹੀ ਨਹੀਂ। ਉਹ ਤੁਰਦੇ ਹਨ।
 ਮਲਿਕਾ : ਦੁਨੀਆਂ ਵਿਚ ਬੜੇ ਮੁਰਖ ਨੇ ਤੇ ਤੁਸੀਂ ਵੀ ਮੁਰਖ ਹੈ। ਤੁਸੀਂ
 ਮੈਨੂੰ ਏਨੀ ਦੇਰ ਦੱਸਿਆ ਕਿਉਂ ਨਹੀਂ? ਤੁਸੀਂ ਇਹੋ ਜਿਹੀ
 ਦੁਨੀਆਂ ਵਿਚ ਰਹਿ ਕਿਵੇਂ ਸਕਦੇ ਹੋ, ਜਿਸ ਵਿਚ ਖੁਸ਼ੀ
 ਨਹੀਂ ਹੈ। ਜਿਥੇ ਆਦਮੀ ਆਪਣੇ ਆਪ ਦਾ ਮਾਲਕ ਨਹੀਂ?
 ਕੀ ਤੁਸੀਂ ਕਾਗਿਰ ਹੋ? ਸਾਨੂੰ ਇਹੋ ਜਿਹੇ ਬੰਦਿਆਂ ਤੋਂ ਖਹਿੜਾ
 ਛੁਡਾਉਣਾ ਪਵੇਗਾ।
 ਪਿਆਰਾ : ਆਸੀਂ ਉਨ੍ਹਾਂ ਕੋਲੋਂ ਖਹਿੜਾ ਕਿਵੇਂ ਛੁਡਵਾ ਸਕਦੇ ਹਾਂ? ਉਹ
 ਬਹੁਤ ਤਕੜੇ ਹਨ।
 (ਸਾਰਜੈਂਟ ਫੇਰ ਆਉਂਦਾ ਹੈ)
 ਮਲਿਕਾ : ਸਾਰਜੈਂਟ ਸਾਹਿਬ ਸਾਡੀ ਸਹਾਇਤਾ ਕਰਨਗੇ।
 ਸਾਰਜੈਂਟ : ਕੈਣ? ਮੈਂ?
 ਈਸ਼ਾ : ਉਹ ਬਹੁਤ ਜਿਆਦਾ ਹਨ, ਮਲਿਕਾ, ਗੁੰਗਾ ਬੇਲਾ ਉਨ੍ਹਾਂ
 ਸਾਰਿਆਂ ਨੂੰ ਜਾਣਦਾ ਹੈ। ਇਕ ਵਾਰ ਉਨ੍ਹਾਂ ਨੇ ਉਸ ਨੂੰ
 ਨੌਕਰੀ ਦੇ ਦਿੱਤੀ ਸੀ ਬੜੇ ਸਾਲ ਪਹਿਲਾਂ, ਕਿਉਂਕਿ ਇਹ
 ਗੁੰਗਾ ਤੇ ਬੇਲਾ ਹੈ। (ਗੁੰਗਾ ਬੇਲਾ ਹੱਥਾਂ ਨਾਲ ਇਕ ਛੋਟਾ
 ਰਿਹਾ 'ਭਾਸ਼ਨ' ਕਰਦਾ ਹੈ।) ਫਿਰ ਉਨ੍ਹਾਂ ਨੇ ਇਸ ਨੂੰ ਕੱਢ
 ਦਿੱਤਾ ਕਿਉਂਕਿ ਇਹ ਅੰਨ੍ਹਾ ਨਹੀਂ ਸੀ। (ਇਸ਼ਾਰਿਆਂ ਦੀ
 ਭਾਸ਼ਾ ਦਾ ਇਕ ਹੋਰ ਝਲਕਾਰਾ) ਉਹ ਸਾਰੇ ਮਸ਼ੀਨ ਦੇ
 ਪੁਰਜ਼ਿਆਂ ਵਾਂਗ ਜੜੇ ਹੋਏ ਹਨ।
 ਮਲਿਕਾ : ਇਹ ਤਾਂ ਹੋਰ ਵੀ ਚੰਗੀ ਗੱਲ ਹੈ। ਆਸੀਂ ਸਾਰੀ ਮਸ਼ੀਨ ਨੂੰ ਟੋਂਧੋ
 ਵਿਚ ਸੁੱਟ ਦਿਆਂਗੇ।
 ਸਾਰਜੈਂਟ : ਇਹ ਏਨੀ ਸੌਖੀ ਗੱਲ ਨਹੀਂ ਹੈ, ਮਲਿਕਾ, ਤੁਸੀਂ ਇਨ੍ਹਾਂ
 ਗਿਰਝਾਂ ਵਰਗੇ ਬੰਦਿਆਂ ਨੂੰ ਕਦੀ ਅਵੇਸਲੇ ਨਹੀਂ ਦਬੰਚ

ਸਕਦੇ। ਇਹ ਤੁਹਾਡੀਆਂ ਅੱਖਾਂ ਸਾਹਮਣੇ ਹੋਰ ਦੇ ਹੋਰ ਹੋ ਜਾਂਦੇ ਨੇ। ਮੈਨੂੰ ਇਹ ਉਦੋ ਪਤਾ ਲੱਗਾ ਜਦੋਂ ਮੈਂ ਜਾਸੂਸੀ ਦੇ ਮਹਿਕਮੇ ਵਿਚ ਹੁੰਦਾ ਸੀ। ਤੁਸੀਂ ਕਿਸੇ ਨੂੰ ਪ੍ਰਧਾਨ ਦੇ ਤੌਰ 'ਤੇ ਫੜਦੇ ਓਂ ਤਾਂ ਉਹ ਟ੍ਰਸਟੀ ਬਣ ਜਾਂਦਾ ਹੈ। ਤੁਸੀਂ ਉਸ ਨੂੰ ਟ੍ਰਸਟੀ ਦੇ ਤੌਰ 'ਤੇ ਫੜਦੇ ਓਂ ਤਾਂ ਉਹ ਆਨਨਦੀ ਮੀਤ-ਪ੍ਰਧਾਨ ਬਣ ਜਾਂਦਾ ਹੈ। ਤੁਸੀਂ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਨ ਵਾਲੇ ਸਾਰਜੈਟ ਨੂੰ ਫੜਦੇ ਓਂ ਤਾਂ ਉਹ ਕਾਨੂੰਨ ਮੰਡਗੀ ਬਣ ਜਾਂਦਾ ਹੈ। ਤੁਸੀਂ ਉਸਨੂੰ ਕਾਨੂੰਨ ਮੰਡਗੀ ਦੇ ਤੌਰ 'ਤੇ ਫੜਦੇ ਓਂ ਤਾਂ ਉਹ ਪੁਲੀਸ ਦਾ ਚੀਫ਼ ਬਣ ਜਾਂਦਾ। ਅਤੇ ਏਨੇ ਚਿਰ ਨੂੰ ਤੁਹਾਨੂੰ ਜਾਸੂਸੀ ਦੇ ਮਹਿਕਮੇ 'ਚੋਂ ਕੱਢ ਦਿੱਤਾ ਜਾਂਦਾ ਹੈ।

- ਪਿਆਰਾ** : ਮਲਿਕਾ, ਸਾਰਜੈਟ ਠੀਕ ਕਹਿ ਰਿਹਾ ਹੈ। ਉਨ੍ਹਾਂ ਕੱਲ ਸਾਰੀ ਬਾਕਤੀ ਹੈ ਤੇ ਸਾਰਾ ਪੈਸਾ ਹੈ। ਤੇ ਅੱਜ ਉਨ੍ਹਾਂ ਨੂੰ ਹੋਰ ਲਾਲਚ ਹੈ।
- ਮਲਿਕਾ** : ਉਹ ਲਾਲਚੀ ਨੇ ਨਾ? ਫਿਰ ਤਾਂ ਮੇਰੇ ਦੇਸਤੋਂ, ਉਹ ਮਾਰੇ ਗਏ। ਜੇ ਉਹ ਲਾਲਚੀ ਨੇ ਤਾਂ ਮੁਰਖ ਨੇ। ਜੇ ਉਹ ਲਾਲਚੀ ਨੇ, ਫੇਰ ਤੁਸੀਂ ਚਿੱਤਾ ਨਾ ਕਰੋ। ਮੈਨੂੰ ਸਾਡੇ ਨਜ਼ਰ ਆ ਰਿਹਾ ਕਿ ਆਪਾਂ ਕੀ ਕਰਨਾ ਹੈ। ਰਣਧੀਰ ਅੱਜ ਸ਼ਾਮ ਤੱਕ ਚੂੰਦੀਆਨਦਾਰ ਆਦਮੀ ਬਣ ਜਾਵੇਗਾ ਤੇ ਮਦਾਰੀ ਤੇਰੀਆਂ ਮਸ਼ਾਲਾਂ ਵੀ ਹਵਾ ਵਿਚ ਉਛਲ ਕੇ ਜਗਦੀਆਂ ਰਹਿਣਗੀਆਂ ਤੇ ਬੱਲੀ ਤੇਰੀ ਸ਼ਰਬ ਵੀ ਦੱਲਿਆਂ ਤੋਂ ਬਚ ਨਿਕਲੇਗੀ। ਤੇ ਦੁਨੀਆਂ ਬਚ ਜਾਵੇਗੀ। ਚੱਲ, ਆਪਾਂ ਕੰਮ ਕਰੀਏ।
- ਹੱਦੀ ਵਾਲਾ** : ਤੁਸੀਂ ਕੀ ਕਰਨ ਲੱਗੇ ਓ?
- ਮਲਿਕਾ** : ਈਸ਼ਾ, ਤੇਰੇ ਘਰ ਮਿੱਟੀ ਦਾ ਤੇਲ ਹੈ?
- ਈਸ਼ਾ** : ਹਾਂ, ਤੁਹਾਨੂੰ ਚਾਹੇਦਾ?
- ਮਲਿਕਾ** : ਹਾਂ, ਬੈਸ ਥੋੜਾ ਜਿਹਾ। ਕਿਸੇ ਗੰਦੀ ਥੋੜਲ ਵਿਚ, ਉਸ ਵਿਚ ਥੋੜਾ ਜਿਹਾ ਚਿੱਕੜ ਵੀ ਹੋਵੇ। ਥੋੜੀ ਜਿਹੀ ਪ੍ਰਾਰਸ਼ ਦੀ ਦੁਆਈ, ਜੇ ਹੋਵੇ ਤਾਂ। (ਗੁੰਗੇ ਬੋਲੇ ਨੂੰ) ਗੁੰਗੇ ਦੇਵਤਾ, ਇਹ ਖਤ ਲੈ ਜਾ (ਈਸ਼ਾ ਇਸ਼ਾਰਿਆਂ ਦੀ ਭਾਸ਼ਾ ਵਿਚ ਸਮਝਾਉਂਦੀ ਹੈ।) (ਗਵੱਈਏ ਨੂੰ) ਗਾਇਕ ਤੂ ਉਆ ਨੂੰ ਲੱਭ ਕੇ ਲਿਆ। (ਈਸ਼ਾ ਅਤੇ ਗੁੰਗਾ ਥੋਲਾ ਜਾਂਦੇ ਹਨ)
- ਗਵੱਈਆ** : ਅੱਛਾ ਮਲਿਕਾ!
- ਮਲਿਕਾ** : ਉਸ ਨੂੰ ਕਹੀਂ ਦੇ ਵਜੇ ਮੇਰੇ ਘਰ ਪਹੁੰਚ ਜਾਵੇ। ਮੈਂ ਤਹਿਭਾਨੇ 'ਚ ਉਹਦੀ ਉਡੀਕ ਕਰਾਂਗੀ। ਉਸ ਨੂੰ ਕਹਿ ਦੇਈ ਅਸੀਂ ਮਨੁੱਖਤਾ ਦੇ ਭਵਿੱਖ ਸਾਰੇ ਕੋਈ ਗੱਲਬਾਤ ਕਰਨੀ ਹੈ। ਉਹਦਾ ਪਹੁੰਚਣਾ ਬਹੁਤ ਜ਼ਰੂਰੀ ਹੈ।

- ਗਵਈਆ ਮਲਿਕਾ : ਬਹੁਤ ਅੱਛਾ, ਮਲਿਕਾ।
- ਗਵਈਆ ਮਲਿਕਾ : ਉਹਨੂੰ ਕਹੋ, ਬਾਨੇ ਨੂੰ ਚੀ ਨਾਲ ਲੈ ਆਵੇ। ਪਾਰੇ ਨੂੰ ਵੀ। ਤੈਨੂੰ ਪਤਾ ਨਾ ਉਨ੍ਹਾਂ ਨੂੰ ਬੁਲਾਉਣਾ ਕਿਵੇਂ ਐ। ਦੋ ਵਾਰੀ ਘੰਟੀ ਵਜਾਈ, ਫਿਰ ਤਿੰਨ ਵਾਰ ਬਿੱਲੀ ਵਾਗ ਮਿਆਉ ਮਿਆਉ ਕਰੀ। ਤੈਨੂੰ ਮਿਆਉ ਮਿਆਉ ਕਰਨਾ ਆਉਂਦਾ ਏ ਨਾ?
- ਗਵਈਆ ਮਲਿਕਾ : ਮੈਨੂੰ ਬਉ ਬਉ ਕਰਨਾ ਜਿਆਦਾ ਅੱਛਾ ਆਉਂਦਾ ਏ। ਤੁੰਹਾ ਰਾਹ ਵਿਚ ਮਿਆਉ ਮਿਆਉ ਕਰਨ ਦਾ ਅਭਿਆਸ ਕਰਦਾ ਜਾਵੀ। ਨਾਲੇ ਸੁਣ, ਉਨ੍ਹਾਂ ਨੂੰ ਉਹ ਗੀਤ ਪੂਰਾ ਆਉਂਦਾ। ਮੈਨੂੰ ਯਾਦ ਕਰਾਈ ਆਪਾਂ ਉਹਨੂੰ ਪੁੱਛਾਂਗੇ।
- ਗਵਈਆ : ਅੱਛਾ, ਮਲਿਕਾ! (ਜਾਂਦਾ ਹੈ।) (ਈਸ਼ਾ ਆਉਂਦੀ ਹੈ, ਇਕ ਅਤਰ ਵਾਲੀ ਸੀਜ਼ੀ ਵਿਚ ਤੇਲ ਦਾ ਘੋਲ ਲਿਆ ਕੇ ਮਲਿਕਾ ਨੂੰ ਪਕਵਾਉਂਦੀ ਹੈ)
- ਈਸ਼ਾ ਮਲਿਕਾ : ਅਹਿ ਲਚਿ, ਮਲਿਕਾ!
- ਈਸ਼ਾ ਮਲਿਕਾ : ਧੰਨਵਾਦ, ਈਸ਼ਾ (ਉਹ ਪ੍ਰਧਾਨ ਵਾਲੀ ਅਦਾ ਅਖਤਿਆਰ ਕਰ ਲੈਂਦੀ ਹੈ) ਗੁੰਗੇ ਦੇਵਤੇ, ਤੁਸੀਂ ਤਿਆਰ ਓਂ? (ਈਸ਼ਾ ਸੰਕੇਤ-ਭਾਸ਼ਾ ਵਿਚ ਉਲਥਾ ਕਰਦੀ ਹੈ। ਬੱਲੀ ਫਾਈਲ ਲਿਆ ਕੇ ਟੇਬਲ ਉੱਤੇ ਰੱਖਦਾ ਹੈ। ਗੁੰਗਾ ਬੋਲਾ ਬੈਠ ਜਾਂਦਾ ਹੈ ਕੇ ਲਿਖਣ ਦੀ ਤਿਆਰੀ ਕਰਦਾ ਹੈ)
- ਈਸ਼ਾ ਮਲਿਕਾ : (ਗੁੰਗੇ ਬੋਲੇ ਦੀ ਤਰੱਫ਼ੋਂ) ਮੈਂ ਤਿਆਰ ਅਂ।
- ਈਸ਼ਾ ਮਲਿਕਾ : ਪਿਆਰੇ ਸ੍ਰੀ ਮਾਨ... ਕੀ ਨਾਮ ਹੈ ਉਸਦਾ? (ਈਸ਼ਾ ਸੰਕੇਤ-ਭਾਸ਼ਾ ਵਿਚ ਇਹ ਪ੍ਰਸ਼ਨ ਗੁੰਗੇ ਬੋਲੇ ਨੂੰ ਕਰਦੀ ਹੈ। ਉਹ ਸੰਕੇਤ-ਭਾਸ਼ਾ ਵਿਚ ਜਦਾਬ ਦੇਂਦਾ ਹੈ। ਇਹ ਸਭ ਕੁਝ ਏਨੀ ਛੁਰਤੀ ਨਾਲ ਹੁੰਦਾ ਹੈ ਕਿ ਲਗਦਾ ਹੈ ਕਿ ਬੋਲਣ ਜਿੰਨਾ ਵਕਤ ਹੀ ਲਗਦਾ ਹੈ)
- ਈਸ਼ਾ ਮਲਿਕਾ : ਇਹੋ ਜਿਹੇ ਸਾਰਿਆਂ ਨੂੰ ਪ੍ਰਧਾਨ ਜੀ ਹੀ ਕਿਹਾ ਜਾਂਦਾ ਹੈ।
- ਈਸ਼ਾ ਮਲਿਕਾ : ਪਿਆਰੇ ਪ੍ਰਧਾਨ ਜੀ, ਮੈਂ ਨਿੱਜੀ ਤੌਰ ਤੇ ਤਸਦੀਕ ਕੀਤਾ ਹੈ ਕਿ ਆਪਣੇ ਸਹਿਰ ਦੇ ਡੋਡੀ ਮੁੱਹਲੇ ਦੇ 21 ਨੰਬਰ ਘਰ ਵਿਚ ਤੇਲ ਪਰਤੀ ਵਿਚੋਂ ਆਪ ਮੁਹਾਰੇ ਉਪਰ ਆ ਗਿਆ ਹੈ। ਇਸ ਘਰ ਵਿਚ ਅੱਜ ਕਲੂ ਇਕ ਹਿੱਲੇ ਹੋਏ ਦਿਮਾਗ ਵਾਲਾ ਸਨਮਾਨਿਤ ਵਿਅਕਤੀ ਰਹਿੰਦਾ ਹੈ। ਏਸੇ ਕਰਕੇ, ਖੁਸ਼-ਕਿਸਮਤੀ ਨਾਲ ਇਹ ਥੱਜ ਹੁਣ ਤੱਕ ਭੇਤ ਹੀ ਰਹੀ ਹੈ। ਜੇ ਤੁਸੀਂ ਤੇਲ ਦੀ ਹੋਦ ਨੂੰ ਨਿੱਜੀ ਤੌਰ ਤੇ ਪੁਆਣਿਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਪਰੋਕਤ ਪਤੇ ਉੱਤੇ ਅੱਜ ਤਿੰਨ ਵਜੇ ਬਾਅਦ ਦੁਪਹਿਰ ਪਹੁੰਚਣ ਦੀ ਕ੍ਰਿਪਾਲਤਾ ਕਰੋ। ਮੈਂ ਨਾਲ

- ਵੰਨਗੀ ਭੇਜ ਰਿਹਾ ਹਾਂ ਤਾਂ ਜੋ ਤੁਸੀਂ ਕੌਂਚੇ ਤੇਲ ਦੀ ਕੁਆਲਟੀ
ਤੇ ਗਾਹੁੰਪਨ ਦਾ ਨਿਰੀਖਣ ਕਰ ਸਕੋ। ਆਪ ਦਾ ਹਿੱਤੁ।
ਰਣਧੀਰ, ਕੀ ਤੁਸੀਂ ਏਥੇ ਖਣਿਜ ਖੜੀ ਦੇ ਦਸਤਖਤ ਕਰ
ਸਕਦੇ ਹੋ ?
- ਪਿਆਰਾ : ਤੁਸੀਂ ਮੇਰੇ ਕੋਲੋਂ ਕਰਵਾਉਣਾ ਚਾਹੁੰਦੇ ਹੋ ?
- ਮਲਿਕਾ : ਇਕ ਜਾਅਲਸਾਜ਼ੀ ਦੁਸਰੀ ਜਾਅਲਸਾਜ਼ੀ ਨੂੰ ਮਿਟਾ ਦੇਂਦੀ ਹੈ।
(ਪਿਆਰਾ ਦਸਤਖਤ ਕਰਦਾ ਹੈ। ਗੁੰਗਾ ਬੋਲਾ ਸਰਨਾਵਾਂ
ਟਾਈਪ ਕਰਦਾ ਹੈ)
- ਈਸ਼ਾ : ਚਿੱਠੀ ਕੌਣ ਦੇ ਕੇ ਆਵੇਗਾ ?
- ਮਲਿਕਾ : ਦਰਬਾਨ, ਹੋਰ ਕੌਣ ? ਆਪਣੇ ਸਾਈਕਲ ਉੱਤੇ। ਇੱਕ ਚਿੱਠੀ
ਪਹੁੰਚਾਉਣ ਸਾਰ, ਤੁਸੀਂ ਖਣਿਜ ਖੜੀ ਦੇ ਦਫ਼ਤਰ ਪਹੁੰਚ
ਜਾਵੋ ਤੇ ਉਸਨੂੰ ਸੁਨੋਹਾ ਦਿਓ ਕਿ ਪ੍ਰਣਾਨ ਜੀ ਨੇ ਕਿਹਾ ਹੈ
ਕਿ ਤੁਸੀਂ ਤਿੰਨ ਵਜੇ ਮੈਨੂੰ ਏਸ ਪਤੇ 'ਤੇ ਮਿਲੋ।
- ਮਾਲੀ : ਬਹੁਤ ਅੱਛਾ, ਮਲਿਕਾ !
- ਮਲਿਕਾ : ਮੈਂ ਹੁਣ ਜਾ ਰਹੀ ਅਂਨ੍ਹੇ। ਮੈਂ ਕਈ ਜ਼ਰੂਰੀ ਕੰਮ ਕਰਨੇ ਨੇ। ਸਭ
ਤੋਂ ਪਹਿਲਾ ਇਹ ਕਿ ਮੈਂ ਆਪਣਾ ਲਾਲ ਗਾਊਂਨ ਪੈਸ ਕਰਨਾ
ਹੈ।
- ਰੱਦੀ ਵਾਲਾ : ਪਰ ਮਲਿਕਾ ਆਪਣੀ ਇਸ ਸਕੀਮ ਨਾਲ ਤਾਂ ਸਿਰਫ ਇਹ
ਦੇ ਜਣੇ ਹੀ ਭਗਤਣਗੇ।
- ਮਲਿਕਾ : ਫਿਰ ਜਦੋਂ ਇਕ ਆਏਗਾ, ਬਾਕੀ ਉਸਦੇ ਮਗਰੇ ਆਉਣਗੇ।
ਇਸ ਤਰ੍ਹਾਂ ਸਾਰੇ ਆਪਣੇ ਜਾਲ ਵਿਚ ਆ ਜਾਣਗੇ। ਮੇਰਾ
ਸੌਰੰਗਾ ਦੂਪਟਾ ?
- ਮਾਲੀ : ਉਹ ਜਿਹੜਾ ਚੌਰੀ ਹੋ ਗਿਆ ਸੀ ਮਲਿਕਾ ?
- ਮਲਿਕਾ : ਹਾਂ ਉਹੀ, ਜਿਹੜਾ ਖਣਿਜ ਖੜੀ ਨੇ ਚੁਰਾ ਲਿਆ ਸੀ।
- ਮਾਲੀ : ਉਹ ਅਜੇ ਮਿਲਿਆ ਨਹੀਂ, ਮਲਿਕਾ, ਪਰ ਕੋਈ ਫੁਲਕਾਰੀ
ਛੱਡ ਗਿਆ ਹੈ।
- ਮਲਿਕਾ : ਬਾਗ ਕਿ ਫੁਲਕਾਰੀ ?
- ਮਾਲੀ : ਫੁਲਕਾਰੀ।
- ਮਲਿਕਾ : ਫੁਲਕਾਰੀ ਤੇ ਘੱਗਰਾ ਤਾਂ ਜਿਵੇਂ ਇਕ ਦੂਜੇ ਲਈ ਬਣੇ ਹਨ।
ਲਿਆਇ, ਮੈਂ ਦੇਖਦੀ ਹਾਂ।
- ਮਾਲੀ : ਅੱਛਾ, ਮਲਿਕਾ !
- ਮਲਿਕਾ : ਰਣਧੀਰ, ਤੁਸੀਂ ਮੇਰੇ ਨਾਲ ਚੱਲੋ। ਤੁਹਾਡਾ ਚਿਹਰਾ ਅਜੇ
ਤੀਕ ਪੀਲਾ ਹੈ। ਮੇਰੇ ਕੋਲ ਪੁਗਾਣੇ ਅਰਕ ਦੀ ਸ਼ੀਸ਼ੀ ਹੈ-
ਤੁਹਾਡੇ ਲਈ ਉਹ ਠੀਕ ਰਹੇਗਾ।
- ਪਿਆਰਾ : ਮਲਿਕਾ, ਮੈਨੂੰ ਕੋਈ ਕੰਮ ਦੱਸੋ।
- ਮਲਿਕਾ : ਤੇਰੇ ਕਰਨ ਵਾਲੇ ਬਹੁਤ ਕੰਮ ਨੇ। ਜਿਸ ਕਮਰੇ 'ਚ ਕੋਈ

ਆਦਮੀ ਵੀਹ ਸਾਲ ਤੋਂ ਨਾ ਰਿਹਾ ਹੋਵੇ, ਉਸ ਵਿਚਕਰਨ
ਵਾਲੇ ਸਾਰੇ ਕੌਮ।

ਸਜ਼ੇ ਕੰਮ ਪਏ ਨੇ ਤੇਰੇ ਕਰਨ ਵਾਲੇ

ਸੀ ਬਹਾ ਵੀ ਲੱਗਿਆ ਤੇ ਥਾਗੀ ਵੀ ਢੋਈ
ਨ ਸੀ ਮਰਦ ਸਾਲਾਂ ਤੋਂ ਜਿਸ ਘਰ 'ਚ ਕਈ
ਹਜ਼ਾਰਾਂ ਹੀ ਦੁਖ ਨੇ ਤੇਰੇ ਜਰਨ ਵਾਲੇ
ਹਜ਼ਾਰਾਂ ਹੀ ਖੱਪ ਤੇਰੇ ਡਰਨ ਵਾਲੇ

ਉਹ ਥਾਗੀ ਤੇ ਠਕੀ ਪਲਾਈ ਨੂੰ ਪੁੱਟਣਾ
ਤਦੇ ਪੁਪ ਨੇ ਆਉਣਾ ਤਦੇ ਸਿੱਲ੍ਹੇ ਕੇ ਸੁੱਕਣਾ
ਤੇ ਸੇਕਣਗੇ ਪੁੱਪਾਂ ਤੇਰੇ ਡਰਨ ਵਾਲੇ

'ਲਮਾਰੀ ਦੇ ਪੱਲੇ ਤੋਂ ਸੀਸ਼ਾ ਵੀ ਲਾਹੁਣਾ
ਤੇ ਸੀਸ਼ੇ 'ਚ ਵਸਦੀ ਬਲਾ ਨੂੰ ਭਜਾਉਣਾ
ਤੇਰੇ ਬਿਨ ਤਾਂ ਘਰ 'ਚ ਨੇ ਸਬ ਡਰਨ ਵਾਲੇ

ਬੜੇ ਕੰਮ ਪਏ ਨੇ ਤੇਰੇ ਕਰਨ ਵਾਲੇ।

(ਆਪਣੇ ਦੋਸਤਾਂ ਨੂੰ) ਸਾਰੇ ਆਪੋ ਆਪਣੇ ਟਿਕਾਣਿਆਂ ਤੇ
ਪਹੁੰਚੇ, ਦੋਸਤੋਂ, ਆਪਾਂ ਵੇਰ ਮਿਲਦੇ ਹਨ। (ਦਰਬਾਨ ਝੁਲਕਾਰੀ
ਮਲਿਕਾ ਦੇ ਮੇਡੇ' ਤੇ ਰੱਖਦਾ ਹੈ) ਧੰਨਵਾਦ। (ਕਲਾਕ ਇੱਕ
ਵਸਾਊਂਦਾ ਹੈ) ਆਓ ਪ੍ਰੀਤਮ।

- ਪਿਆਰਾ : ਪ੍ਰੀਤਮ ?
ਮਲਿਕਾ : ਹੁਣੇ ਇਕ ਵੱਜਿਆ ਹੈ। ਇਕ ਵਜੇ ਸਾਰੇ ਬੰਦੇ ਪ੍ਰੀਤਮ ਬਣ
ਜਾਂਦੇ ਹਨ।
ਪਿਆਰਾ : ਚਲੋ।
ਮਲਿਕਾ : ਵਿਸ਼ਾਲ, ਇਨ੍ਹਾਂ ਦੋਹਾਂ ਨਾਵਾਂ ਵਿੱਚ ਬੜਾ ਫਰਕ ਹੈ। ਪਰ
ਇਨੀ ਕੁ ਚੋਣ ਦਾ ਹੱਕ ਇਨ੍ਹਾਂ ਨੂੰ ਹੈ।
(ਉਹ ਬੜੀ ਸ਼ਾਨ ਨਾਲ ਪਿਆਰੇ ਨਾਲ ਚਲੀ ਜਾਂਦੀ ਹੈ।
ਈਸ਼ਾ ਨੂੰ ਛੱਡ ਕੇ ਬਾਕੀ ਸਾਰੇ ਵੀ ਚਲੇ ਜਾਂਦੇ ਹਨ।)
ਈਸ਼ਾ : (ਟੇਬਲ ਸਾਫ਼ ਕਰਦੀ ਹੋਈ) ਮੈਨੂੰ ਬਦਸੂਰਤੀ ਤੋਂ ਨਫਰਤ ਹੈ,
ਮੈਂ ਪ੍ਰਬੰਧਕ ਨੂੰ ਪਿਆਰ ਕਰਦੀ ਹਾਂ। ਮੈਨੂੰ ਕਮੀਨਗੀ ਨਾਲ
ਨਫਰਤ ਹੈ। ਮੈਂ ਕੈਮਲਤਾ ਨੂੰ ਪਿਆਰ ਕਰਦੀ ਹਾਂ। ਸ਼ਹਿਰ ਦੇ
ਇਕ ਹੋਟਲ ਵਿਚ ਵੇਟਰ ਦਾ ਕੰਮ ਕਰਨਾ ਭਾਵੇਂ ਬਹੁਤੇ
ਲੋਕਾਂ ਨੂੰ ਕੋਈ ਸ਼ਾਨ ਵਾਲੀ ਗੱਲ ਨਾ ਲੱਗੇ, ਪਰ ਮੈਨੂੰ
ਆਪਣੇ ਕੰਮ ਨਾਲ ਪਿਆਰ ਹੈ। ਇਕ ਵੇਟਰ ਤਰ੍ਹਾਂ ਤਰ੍ਹਾਂ ਦੋ

ਲੋਕਾਂ ਨੂੰ ਮਿਲਦੀ ਹੈ। ਮੈਂ ਲੋਕਾਂ ਨੂੰ ਪਿਆਰ ਕਰਦੀ ਹਾਂ। ਪਰ
ਮੈਂ ਕਦੀ ਕਿਸੇ ਆਦਮੀ ਨੂੰ ਇਹ ਨਹੀਂ ਕਿਹਾ ਕਿ ਮੈਂ ਤੈਨੂੰ
ਪਿਆਰ ਕਰਦੀ ਹਾਂ। ਆਦਮੀ ਚਾਹੁੰਦੇ ਹਨ ਕਿ ਮੈਂ ਇਹ
ਕਹਾਂ... ਪਰ ਮੈਂ ਬਹੁਤ ਚੇਤਨ ਰਹਿੰਦੀ ਹਾਂ। ਮੈਂ ਕਦੇ ਨਹੀਂ
ਕਹਿੰਦੀ, ਮੈਂ ਤੈਨੂੰ ਪਿਆਰ ਕਰਦੀ ਹਾਂ।
(ਉਸ ਦਿਸ਼ਾ ਵੱਲ ਸੇਖਦੀ ਹੈ ਜਿੱਧਰ ਪਿਆਰਾ ਗਿਆ ਹੈ,
ਬੜੀ ਧੀਮੀ ਆਵਾਜ਼ ਵਿੱਚ ਕਹਿੰਦੀ ਹੈ) ਮੈਂ ਤੈਨੂੰ ਪਿਆਰ
ਕਰਦੀ ਹਾਂ।

(ਪਰਦਾ)

SIKHBOOKCLUB.COM

ਅੰਕ ਦੂਜਾ

ਮਲਿਕਾ ਦੇ ਘਰ ਦਾ ਤਹਿਖਾਨਾ। ਜਸੀਨ ਵਿਚ ਇਕ ਪ੍ਰਾਚੀਨ
ਭੋਗ, ਜਿਸ ਦੀਆਂ ਦੀਵਾਰਾਂ ਠੋਸ ਉਸਾਗੀ ਦੀਆਂ ਹਨ। ਕੁਝ
ਇੱਟਾਂ ਕੁਝ ਵੱਡੇ ਚੌਰਸ ਪੱਥਰ ਕਾਈਦਾਵ, ਸਿੱਲੇ। ਦੀਵਾਰ ਦੀ
ਚੌੜਾਈ। ਮੱਧਕਾਲੀ ਤੌਰ ਦੀ ਪੌੜੀ, ਗਲੀ ਦੇ ਪੱਧਰ ਤੱਕ
ਉਪਰ ਜਾਂਦੀ, ਅੱਪੀ ਕੁ ਬੱਲੇ ਉਤਰਦੀ। ਤਹਿਖਾਨੇ ਦੇ ਕੋਨਿਆਂ
ਵਿਚ ਇਕ ਦੂਜੇ ਉਪਰ ਟਿਕਾਏ ਪੀਪੇ, ਛੋਬੇ, ਪੰਫੀਆਂ ਦੇ
ਪਿੱਜਰੇ ਤੇ ਹੋਰ ਨਿਕਮੁਕ, ਸਦੀਆਂ ਦੀਆਂ ਇਕੱਠੀਆਂ ਦੀਜਾਂ
ਸਮੁੱਚਾ ਪ੍ਰਭਾਵ ਬੜਾ ਵਿਚਿੱਤਰ, ਬਿਲਕੁਲ ਅਲੋਕਿਕ। ਇਸ
ਵਿਸ਼ਾਲ ਜਸੀਨਦੇੜ ਕਮਰੇ ਦੇ ਵਿਚ ਕੁਝ ਫਰਨੀਚਰ ਰੱਖਿਆ
ਹੋਇਆ ਹੈ ਜੋ ਕਿ ਕੁਝ ਸਦੀਆਂ ਪੁਰਾਣੀ ਬੈਠਕ ਦਾ ਪ੍ਰਭਾਵ
ਦਿੰਦਾ ਹੈ। ਇਕ ਪਵਿੱਤਰ ਸੁੱਖਅਸਣ ਜਿਸ 'ਤੇ ਗੱਦੀਆਂ
ਪਈਆਂ ਹਨ, ਜੋ ਕਿਸੇ ਥੇਲੇ ਬੜੀਆਂ ਸ਼੍ਰੀ ਹੋਣਰੀਆਂ। ਤਿੰਨ
ਆਰਾਮ-ਕੁਰਸੀਆਂ, ਇਕ ਮੇਜ਼। ਜਿਸ ਉਪਰ ਇਕ ਤੇਲ-ਲੈਪ
ਹੈ ਤੇ ਇਕ ਚੌਬਾ ਗੁਲਦਾਨ। ਇਕ ਪੁੱਖੜ ਜਿਹਾ ਗਲੀਚਾ।
ਉਸੇ ਹੀ ਦਿਨ ਦੇ ਦੋ ਵੱਜੇ ਹਨ।

- | | |
|------------------|--|
| ਈਸ਼ਾ
ਮਲਿਕਾ | ਮਲਿਕਾ ਕਿਸੇ ਕਪਾਂ ਦੀ ਮੁੰਬਤ ਕਰ ਰਹੀ ਹੈ-ਇਕ ਆਰਾਮ-
ਕੁਰਸੀ 'ਤੇ ਬੈਠੀ ਹੋਈ। ਈਸ਼ਾ ਉਤਰਾਈ ਤੋਂ ਪੁਕਾਰਦੀ ਹੈ। |
| ਜਮਾਂਦਾਰ
ਮਲਿਕਾ | ਮਲਿਕਾ, ਜਮਾਂਦਾਰ ਆ ਗਿਆ।

ਰੱਬ ਦਾ ਸੁਕਰ ਏ, ਈਸ਼ਾ! ਉਸ ਨੂੰ ਹੇਠਾਂ ਭੇਜ (ਜਮਾਂਦਾਰ
ਆਉਂਦਾ ਹੈ, ਉਸ ਨੇ ਆਪਣੇ ਬੂਟ ਹੱਥਾਂ ਵਿਚ ਫੜੇ ਹੋਏ ਹਨ।)
ਜਮਾਂਦਾਰ ਕੀ ਹਾਲ ਐ? (ਜਮਾਂਦਾਰ ਸਿਰ ਕੁਕਾਉਂਦਾ ਹੈ।)
ਇਹ ਬੂਟ ਪੈਰਾਂ 'ਚ ਪਾਉਣ ਦੀ ਥਾਂ ਹੱਥਾਂ ਵਿਚ ਕਿਉਂ ਫੜੇ
ਹੋਏ ਨੇ? |
| ਜਮਾਂਦਾਰ
ਮਲਿਕਾ | ਅਦਬ ਅਦਬ ਵਜੋਂ ਹੀ ਫੜੇ ਹੋਏ ਨੇ, ਮਲਿਕਾ।

ਅਦਬ ਅਦਬ ਵੱਲੋਂ ਤਾਂ ਤੂੰ ਅੰਗਰੇਜ਼ ਹੀ ਬਣ ਗਿਆਂ। ਮੈਂ
ਸੁਣਿਆਂ ਅੰਗਰੇਜ਼ ਜੇ ਕਿਸੇ ਨਾਲ ਦਸਤਾਨੇ ਪਾ ਕੇ ਹੱਥ
ਮਿਲਾਉਣ ਤਾਂ ਉਸ ਕੋਲੋਂ ਮਾਡੀ ਮੰਗਦੇ ਹਨ। ਜਿਵੇਂ ਕਿ
ਆਦਮੀ ਦੇ ਹੱਥ ਦੀ ਚਮੜੀ ਲੇਲੇ ਦੀ ਚਮੜੀ ਨਾਲੋਂ ਵੱਧ
ਚੰਗੀ ਹੁੰਦੀ ਹੋਵੇ। ਪਾਸ ਕਰਕੇ ਜੇ ਉਨ੍ਹਾਂ ਦੇ ਹੱਥਾਂ ਨੂੰ ਪਸੀਨਾ
ਆਉਂਦਾ ਹੋਵੇ। |

- ਜਮਾਂਦਾਰ ਮਲਿਕਾ** : ਮੇਰੇ ਪੈਰਾਂ ਨੂੰ ਕਦੇ ਪਸੀਨਾ ਨਹੀਂ ਆਉਂਦਾ ਮਲਿਕਾ।
ਬੜੀ ਚੌਗੀ ਗੱਲ ਏਂ। ਪਰ ਕਿਰਪਾ ਕਰਕੇ ਏਥੇ ਮੁਰਤ ਬਣ ਕੇ
ਨਾ ਖੜੇ ਹੋਵੋ। ਹੁਣ ਪੈਰੀਂ ਪਾ ਲਵੋ।
- ਜਮਾਂਦਾਰ ਮਲਿਕਾ** : (ਆਗਿਆ ਦਾ ਪਾਲਣ ਕਰਦਾ ਹੋਇਆ।) ਮਿਹਰਮਾਨੀ
ਮਲਿਕਾ।
- ਮਲਿਕਾ** : (ਇਸ ਦੌਰਾਨ ਜਮਾਂਦਾਰ ਬੁਟ ਪਾ ਰਿਹਾ ਹੈ।) ਮੈਨੂੰ ਯਕੀਨ ਹੈ
ਕਿ ਉੱਚੇ ਲੋਕਾਂ ਬਾਰੇ ਤੇਰੇ ਵਿਚਾਰ ਬੜੇ ਮਾੜੇ ਹੋਣਗੇ। ਜਿਸ
ਤਰ੍ਹਾਂ ਇਹ ਲੋਕ ਤੇਰੇ ਇਲਾਕੇ ਵਿਚ ਆਪਣਾ ਕੁੜਾ ਕਰਕਟ
ਸੁਟਦੇ ਨੇ, ਇਹ ਬਹੁਤ ਸ਼ਰਮਨਾਕ ਗੱਲ ਹੈ। ਮੈਂ ਤਾਂ ਆਪਣਾ
ਕੁੜਾ ਕਰਕਟ ਸਾੜ ਕੇ ਉਹਦੀ ਸੁਆਹ ਸੁੱਟਦੀ ਆਂ। ਸਾੜਨ
ਤੋਂ ਬਿਨਾਂ ਮੈਂ ਸਿਰਫ ਛੁੱਲ ਸੁੱਟਦੀ ਆਂ। ਅੱਜ ਸਵੇਰੇ ਤੂੰ ਇਕ
ਗੁਲਾਬ ਤਰਦਾ ਦੇਖਿਆ ਹੋਵੇਗਾ, ਉਹ ਮੇਰਾ ਸੀ। ਸ਼ਾਇਦ
ਤੂੰ ਦੇਖਿਆ ਵੀ ਹੋਵੇਗਾ।
- ਜਮਾਂਦਾਰ** : ਅਸੀਂ ਹੇਠਾਂ ਮਲਿਕਾ, ਬਹੁਤ ਕੁਝ ਦੇਖਦੇ ਆਂ, ਤੁਸੀਂ ਅੰਦਾਜ਼ੇ
ਵੀ ਨਹੀਂ ਲਾ ਸਕਦੇ, ਕਿੰਨਾ ਕੁਝ। ਤੁਸੀਂ ਹੈਰਾਨ ਰਹਿ
ਜਾਓਗੇ ਸੁਣ ਕੇ ਕਿ ਅਸੀਂ ਕਿੰਨਾ ਕੁਝ ਦੇਖਦੇ ਹਾਂ। ਸਾਨੂੰ
ਕਿੰਨਾ ਕੁਝ ਹੇਠਾਂ ਮਿਲਦਾ ਹੈ, ਜੇ ਸ਼ਾਇਦ ਸਾਡੇ ਲਈ ਹੈ
ਭੇਜਿਆ ਗਿਆ ਹੁੰਦਾ। ਕਦੀ ਨਵਾਂ ਨਕੋਰ ਬੂਟਾਂ ਦਾ ਬੁਰਸ,
ਕਦੇ ਕੋਈ ਕਵਿਤਾਵਾਂ ਦੀ ਕਿਤਾਬ... ਗੁਲਾਬ ਦੇ ਛੁੱਲ
ਲਈ ਬਹੁਤ ਬਹੁਤ ਧੰਨਵਾਦ, ਮਲਿਕਾ। ਕਿੰਨੀ ਮੁਬਸੂਰਤ
ਸੋਚ ਹੈ-ਜਮਾਂਦਾਰ ਲਈ ਗੁਲਾਬ ਦਾ ਛੁੱਲ।
- ਮਲਿਕਾ** : ਕੱਲ੍ਹ ਨੂੰ ਮੈਂ ਤੈਨੂੰ ਚੰਬੇਲੀ ਭੇਜਾਗੀ-ਬੇਹ ਹੁਣ ਅਸੀਂ ਇਕ
ਬਹੁਤ ਜ਼ਰੂਰੀ ਗੱਲ ਕਰਨੀ ਆਂ। ਮੈਂ ਤੁਹਾਨੂੰ ਦੋ ਗੱਲਾਂ ਪੁੱਛਣੀਆਂ
ਨੇ।
- ਜਮਾਂਦਾਰ ਮਲਿਕਾ** : ਪੁੱਛੋ ਮਲਿਕਾ।
- ਜਮਾਂਦਾਰ** : ਪਹਿਲੀ-ਇਸ ਗੱਲ ਦਾ ਤਾਅਲੂਕ ਸਾਡੇ ਮਸਲੇ ਨਾਲ ਨਹੀਂ
ਹੈ-ਉਜ ਹੀ ਇਹ ਮੈਨੂੰ ਖੁਰਖਤੀ ਲੱਗੀ ਰਹੀ ਹੈ-ਮੈਨੂੰ ਦੱਸ ਕੀ
ਇਹ ਸੱਚੀ ਗੱਲ ਹੈ ਕਿ ਹੇਠਾਂ ਪਾਤਾਲ ਵਿਚ ਗਿਠਮੁਠੀਆਂ
ਦੀ ਸਲਤਨਤ ਹੈ?
- ਮਲਿਕਾ** : ਮਲਿਕਾ, ਇਹ ਵੀ ਸਮਝੋ ਇਕ ਪਰੀ-ਕਹਾਣੀ ਹੈ। ਲਗਦਾ
ਹੈ, ਲਿਖਾਹੀ ਲੋਕ ਸਾਡੇ ਬਾਰੇ ਬਹੁਤ ਸੋਚਦੇ ਨੇ। ਸਾਡੀ
ਜ਼ਿੰਦਗੀ ਉਨ੍ਹਾਂ ਨੂੰ ਕਾਫੀ ਟੁਬਦੀ ਹੈ। ਅਸੀਂ ਉਹਨਾਂ ਨੂੰ ਕੋਈ
ਬੜੀ ਭੇਤ-ਭਰੀ ਚੀਜ਼ ਲਗਦੇ ਹਾਂ ਤੇ ਸਾਰੇ ਬਾਰੇ ਸੋਚਦਿਆਂ
ਉਹ ਬਚਪਨ ਵਿਚ ਸੁਣੀਆਂ ਬਾਤਾਂ ਦੀ ਦੁਨੀਆਂ ਵਿਚ
ਗੁਆਚ ਜਾਂਦੇ ਹਨ। ਕਿਆ ਕਿਆ ਕਮਾਲ ਦੀਆਂ ਗੱਲਾਂ

ਉਹ ਸਾਡੇ ਥਾਰੇ ਕਰਦੇ ਨੇ। ਉਹ ਕਹਿੰਦੇ ਨੇ ਹੇਠਾਂ ਪਤਾਲ ਵਿਚ ਅੰਨ੍ਹੀਆਂ ਕੁੜੀਆਂ ਦੀ ਇਕ ਨਸਲ ਹੈ ਜਿਸ ਨੇ ਕਦੀ ਦਿਨ ਦੀ ਲੱਗ ਨਹੀਂ ਦੇਖੀ। ਉਨ੍ਹਾਂ ਦੀ ਕਲਪਨਾ ਦੀ ਦੁਨੀਆਂ। ਉਹ ਕਹਿੰਦੇ ਨੇ ਕੁੜੀਆਂ ਸਜਧਜ਼ ਕੇ ਦੀਵਾਲੀ ਦੀ ਰਾਤ ਨਿਕਲਦੀਆਂ ਹਨ। ਸੇਮਬੈਂਡੀ-ਆਂਦੀ ਲੈਂਏ ਜੁਗਰਲੀਆਂ ਹੁੰਦੀਆਂ ਨੇ-ਪਤਾਲ ਦੇ ਗਿਨ-ਮੁਠੀਏ ਵੀ ਸਿਰਾਂ ਤੇ ਨਿੱਕੀਆਂ ਨਿੱਕੀਆਂ ਗਠੜੀਆਂ ਲੈ ਕੇ ਨਿਕਲਦੇ ਹਨ। ਪਿਛੇ ਰਦੀ ਕਦਾਈ ਸ੍ਰੀਦਰਤਾ ਦੇ ਮੁਕਾਬਲੇ ਕਰਵਾਉਂਦੇ ਨੇ। ਜਾਂ ਕਿਸੇ ਜਲਾਪਰੀ ਨੂੰ ਤਾਜ ਪਹਿਨਾਉਂਦੇ ਨੇ।

- | | |
|---------|--|
| ਮਲਿਕਾ | : ਮੈਨੂੰ ਤੇਰੀ ਗੱਲ ਤੇ ਪੂਰਾ ਵਿਸ਼ਵਾਸ ਹੈ। ਹੁਣ ਦੱਸ, ਤੈਨੂੰ ਯਾਦ ਹੈ ਇਕ ਰਾਤ ਤੂੰ ਮੇਰੇ ਤਹਿਮਾਨੇ ਵਿਚ ਆਇਆ ਸੈਂ, ਤੇਰਾ ਰੰਗ ਪੀਲਾ ਭੁਕ ਹੋਇਆ ਪਿਆ ਸੀ, ਸੱਚਮੁੱਚ ਤੂੰ ਅੱਧੋਇਆ ਜਿਹਾ ਲੱਗ ਰਿਹਾ ਸੀ। ਮੈਂ ਤੈਨੂੰ ਬਰਾਂਡੀ ਦਾ ਘੁੱਟ ਪਿਲਾਇਆ ਸੀ ਤਾਂ ਤੇਰੇ ਸਰੀਰ 'ਚ ਜਗ ਜਾਨ ਪਈ ਸੀ। |
| ਜਮਾਂਦਾਰ | : ਹਾਂ, ਮਲਿਕਾ ਯਾਦ ਹੈ। |
| ਮਲਿਕਾ | : ਉਸ ਰਾਤ ਤੂੰ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਜੇ ਮੈਨੂੰ ਲੱਚ ਪਈ ਤਾਂ ਤੂੰ ਮੈਨੂੰ ਇਸ ਸਭ ਕੁਝ ਦਾ ਭੇਤ ਦੋਸ਼ੇਗਾ। |
| ਜਮਾਂਦਾਰ | : ਉਨਾਥੇ ਜਾਣ ਵਾਲੇ ਪੱਥਰ ਦਾ ਭੇਤ ? |
| ਮਲਿਕਾ | : ਹਾਂ, ਹੁਣ ਮੈਨੂੰ ਜ਼ਰੂਰਤ ਹੈ। |
| ਜਮਾਂਦਾਰ | : ਸਿਰਫ ਜਮਾਂਦਾਰਾਂ ਦਾ ਸ਼ਹਿਨਸ਼ਾਹ ਹੀ ਇਹ ਭੇਤ ਜਾਣਦਾ ਹੈ। |
| ਮਲਿਕਾ | : ਮੈਨੂੰ ਇਸ ਦਾ ਪੱਕਾ ਵਿਸ਼ਵਾਸ ਹੈ। ਮੈਂ ਬਹੁਤ ਸਾਰੇ ਭੇਤ ਜਾਣਦੀ ਆਂ। ਦਰਅਸਲ, ਮੇਰੇ ਕੋਲ ਤਿੰਨ ਜਾਂਦੂ ਦੇ ਲਫਜ਼ ਹਨ, ਜਿਹੜੇ ਕੋਈ ਵੀ ਅੰਸਾ ਦਰਵਾਜ਼ਾ ਖੋਲ੍ਹ ਸਕਦੇ ਹਨ, ਜੇ ਲਫਜ਼ਾਂ ਨਾਲ ਖੁੱਲ੍ਹ ਸਕਦਾ ਹੈ। ਮੈਂ ਆਵਾਜ਼ ਦੇ ਵੱਖ ਵੱਖ ਲਹਿਜਿਆਂ ਵਿਚ ਅਜਮਾ ਚੁੱਕੀ ਹਾਂ। ਲਗਦਾ ਹੈ ਉਹ ਲਫਜ਼ ਕੌਮ ਨਹੀਂ ਕਰ ਰਹੇ। ਮੇਰੇ ਲਈ ਇਹ ਜਿੰਦਗੀ ਮੌਤ ਦਾ ਸਵਾਲ ਹੈ। |
| ਜਮਾਂਦਾਰ | : ਦੇਖੋ, ਮਲਿਕਾ, (ਉਹ ਉਸਾਰੀ ਚੌਂ ਇਕ ਇੱਟ ਢੂਡ ਕੇ ਉਸ ਨੂੰ ਧੱਕਦਾ ਹੈ-ਇਕ ਪੱਥਰ ਦਾ ਵੱਡਾ ਸਾਰਾ ਟੁਕੜਾ ਪ੍ਰਿਮਦਾ ਹੈ ਜਿਸ ਨਾਲ ਇਕ ਬੰਸੂ ਵਰਗੀ ਚੱਟਾਨ ਨੰਗੀ ਹੁੰਦੀ ਹੈ, ਜਿਸ ਨਾਲ ਘੁੰਮਦੀ ਹੋਈ ਇਕ ਪੱਤੀ ਧਰਤੀ ਦੀਆਂ ਆਂਤੜੀਆਂ ਵਿਚ ਉਤਰਦੀ ਹੈ।) |
| ਮਲਿਕਾ | : ਵਾਹ! ਕਮਾਲ! ਇਹ ਪੋੜੀਆਂ ਕਿੱਥੇ ਜਾਂਦੀਆਂ ਹਨ ? |
| ਜਮਾਂਦਾਰ | : ਕਿਤੇ ਵੱਡੀਆਂ ਨਹੀਂ। |

- ਮਲਿਕਾ : ਪਰ ਇਹ ਕਿਤੇ ਤਾਂ ਜਾਂਦੀਆਂ ਹੋਣਗੀਆਂ ?
 ਜਮਾਂਦਾਰ : ਇਹ ਸਿਰਫ਼ ਹੋਣਾਂ ਜਾਂਦੀਆਂ ਹਨ।
- ਮਲਿਕਾ : ਆਉ, ਉਤਰ ਕੇ ਦੇਖਦੇ ਅਣਾਂ।
 ਜਮਾਂਦਾਰ : ਨਹੀਂ ਮਲਿਕਾ, ਦੁਬਾਰਾ ਕਦੀ ਨਹੀਂ। ਪਿਛਲੀ ਵਾਰ ਜਦੋਂ ਤੁਹਾਨੂੰ ਮਿਲਿਆ ਸਾਂ, ਉਦੋਂ ਮਸੀਂ ਬਚਿਆ ਸਾਂ। ਮੈਂ ਹੋਣਾਂ ਉਤਰਦਾ ਗਿਆ, ਉਤਰਦਾ ਗਿਆ ਇਕ ਘੰਟਾ, ਇਕ ਸਾਲ, ਪਤਾ ਨਹੀਂ। ਇਸ ਦਾ ਕੋਈ ਅੰਤ ਨਹੀਂ। ਮਲਿਕਾ, ਇਕ ਵਾਰ ਤੁਸੀਂ ਉਤਰਨਾ ਸ਼ੁਰੂ ਕਰ ਦਿਓ ਤਾਂ ਰੁਕ ਨਹੀਂ ਸਕਦੇ। ਤੁਹਾਡਾ ਸਿਰ ਘੁੰਮਣ ਲੱਗ ਪੈਂਦਾ ਹੈ-ਤੁਸੀਂ ਗੁਆਚ ਜਾਂਦੇ ਹੋ-ਜੇ ਇਕ ਵਾਰ ਤੁਸੀਂ ਹੋਣਾਂ ਉਤਰਨ ਲਗ ਪਵੇ ਤਾਂ ਫਿਰ ਉਪਰ ਵਾਪਸੀ ਮਝਤਾ।
- ਮਲਿਕਾ : ਪਰ ਢੂੰ ਉਪਰ ਆ ਗਿਆ!
 ਜਮਾਂਦਾਰ : ਮੈਂ-ਮੌਰੀ ਗੱਲ ਅਲੱਗਾ ਹੈ-ਇਸ ਤੋਂ ਇਲਾਵਾ ਮੇਰੇ ਕੋਲ ਮੇਰੇ ਐਜ਼ਾਰ ਸਨ, ਰੱਸਾ ਸੀ ਅਤੇ ਨਾਲੇ ਮੈਂ ਸਮੇਂ ਸਿਰ ਰੁਕ ਗਿਆ।
- ਮਲਿਕਾ : ਢੂੰ ਚਿੱਲਾਇਆ ਕਿਉਂ ਨਾ ? ਸਿਰ ਕਿਉਂ ਨਾ ਪਾਇਆ ?
 ਜਮਾਂਦਾਰ : ਭਾਵੇਂ ਮੈਂ ਤੇਪ ਦਾ ਗੌਲਾ ਚਲਾ ਦਿੰਦਾ ਤਾਂ ਵੀ ਕਿਸੇ ਨੇ ਨਹੀਂ ਸੁਣਨਾ ਸੀ।
- ਮਲਿਕਾ : ਇਹ ਅਜੀਬ ਪੌੜੀਆਂ ਬਣਾਈਆਂ ਕਿਸਨੇ ?
 ਜਮਾਂਦਾਰ : ਆਪਣਾ ਸ਼ਹਿਰ ਪੁਗਣਾ ਹੈ, ਮਲਿਕਾ, ਬਹੁਤ ਪੁਗਣਾ।
- ਮਲਿਕਾ : ਕਈ ਸੰਭਾਵਨਾ ਹੈ ਕਿ ਇਸ ਦੇ ਹੋਣਾਂ ਤੇਲ ਹੋਵੇ ?
 ਜਮਾਂਦਾਰ : ਹੋਣਾਂ ਸਿਰਫ਼ ਮੌਤ ਹੈ।
- ਮਲਿਕਾ : ਮੈਂ ਰਾਹੁੰਦੀ ਸਾਂ ਥੋੜਾ ਬਹੁਤ ਤੇਲ ਵੀ ਹੁੰਦਾ ਜਾਂ ਸੋਨੇ ਦੀ ਪ੍ਰਾਣ ਜਾਂ ਹੀਰੇ ਪੰਨੇ। ਤੈਨੂੰ ਪੱਕਾ ਯਕੀਨ ਹੈ ਕਿ ਹੋਣਾਂ ਭੁਝ ਨਹੀਂ ?
- ਜਮਾਂਦਾਰ : ਚਹੋ ਵੀ ਨਹੀਂ।
- ਮਲਿਕਾ : ਹਿਸ ਪੱਥਰ ਨੂੰ ਕਿਵੇਂ ਹਿਲਾਉਣਾ ਹੈ ?
- ਜਮਾਂਦਾਰ : ਬਹੁਤ ਸੋਖਾ ਹੈ, ਮਲਿਕਾ, ਬੇਲੁਣ ਲਈ ਏਥੋਂ ਦੱਬਣਾ ਤੇ ਬੰਦ ਕਰਨ ਲਈ ਓਥੋਂ ਧੱਕਣਾ (ਉਹ ਇੱਠ ਨੂੰ ਦਬਾਉਂਦਾ ਹੈ ਤਾਂ ਇੱਠ ਹੋਣਾਂ ਆਉਂਦੀ ਹੈ) ਹੁਣ ਸਾਰੀ ਦੁਨੀਆਂ 'ਚ ਸਿਰਫ਼ ਅਸੀਂ ਦੋ ਹਾਂ ਜੋ ਇਹ ਰਾਜ ਜਾਣਦੇ ਹਾਂ।
- ਮਲਿਕਾ : ਮੈਂ ਇਸ ਰਾਜ ਨੂੰ ਜਲਦੀ ਹੀ ਭੁੱਲ ਜਾਵਾਂਗੀ। ਮੈਂ ਇਸ ਨੂੰ ਦਬਾਉਣ ਵੇਲੇ ਜਾਂਦੂ ਦੇ ਲਡੜ ਬੱਲ ਦਿਆਂ ਕੈਸਾ ਰਹੇਗਾ ?
- ਜਮਾਂਦਾਰ : ਬਹੁਤ ਠੀਕ ਰਹੇਗਾ।
- ਈਸ਼ਾ : ਪਾਰੇ ਤੇ ਗੁਲਬਾਨੇ ਆ ਗਈਆਂ ਨੇ ਮਲਿਕਾ।
- ਮਲਿਕਾ : ਉਨ੍ਹਾਂ ਨੂੰ ਹੋਣਾਂ ਲੈ ਆ ਈਸ਼ਾ। ਜਮਾਂਦਾਰ, ਤੇਰਾ ਬਹੁਤ

- ਬਹੁਤ ਧੰਨਵਾਦ।**
- ਜਮਾਂਦਾਰ : ਉਹ ਜੋ ਹੇਠਾਂ ਮੇਰੇ ਇਲਾਕੇ ਵਿਚ ਦਿਨ ਰਾਤ ਚਲਦੇ ਭਾਫ
ਦੇ ਧੋਬੀ-ਖਾਨੇ ਬਾਰੇ ਕਹਾਣੀ ਹੈ ਨਾ, ਉਸ ਕਹਾਣੀ ਵਾਂਗ...
ਮੈਂ ਤੁਹਾਨੂੰ ਯਕੀਨ ਦੁਆ ਸਕਦਾ ਹਾਂ... ਉਥੇ ਕੁਝ ਨਹੀਂ ਹੈ,
ਤੇਲ ਨਾ ਸੌਨਾ...
- ਮਲਿਕਾ : (ਉਸ ਨੂੰ ਦਰਵਾਜ਼ੇ ਵੱਲ ਜਾਣ ਲਈ ਕੁਹਟੀ ਮਾਰਦੀ ਹੋਈ)
ਤੇਰਾ ਬਹੁਤ ਬਹੁਤ ਧੰਨਵਾਦ।
- ਜਮਾਂਦਾਰ : ਕੋਰੀ ਕਲਪਨਾ ਹੈ। ਉਥੇ ਦਿਨ ਰਾਤ ਚੱਲਣ ਵਾਲਾ ਕੋਈ
ਧੋਬੀ-ਖਾਨਾ ਨਹੀਂ ਹੈ।
(ਉਹ ਬੜੇ ਅਦਾਬ ਨਾਲ ਕੁਕਦਾ ਤੇ ਚਲੇ ਜਾਂਦਾ ਹੈ)
(ਪਾਰੋ ਤੇ ਗੁਲਬਾਨੇ ਨਜ਼ਾਰਚਰ ਨਾਲ ਹੇਠਾਂ ਉਤਰੀਆਂ ਹਨ)
- ਪਾਰੋ : ਰਾਣੀ ਮੈਨੂੰ ਪੱਕਾ ਪਤਾ ਤੇਰਾ ਸੇ ਰੰਗਾ ਦੁਪੱਟਾ ਅਜੇ ਤੱਕ
ਨਹੀਂ ਮਿਲਿਆ ਹੈ। ਅਮਰ ਨੇ ਤਾਂ ਤੇਰੇ ਨਾਲ ਵਿਆਹ
ਕਰਾਉਣ ਦੀ ਇੱਛਾ ਜਾਹਰ ਕਰ ਹੀ ਦਿੱਤੀ ਹੋਵੇਗੀ। ਮੈਨੂੰ
ਯਕੀਨ ਸੀ ਇਕ ਦਿਨ ਉਹ ਜ਼ਰੂਰ ਕਰੇਗਾ।
- ਮਲਿਕਾ : ਪਾਰੋ ਕੀ ਹਾਲ ਹੈ? (ਬਾਨੇ ਨੂੰ ਬਹੁਤ ਉੱਚੀ ਆਵਾਜ਼ ਵਿਚ)
ਤੇਰਾ ਕੀ ਹਾਲ ਐ ਬਾਨੇ?
- ਬਾਨੇ : ਅੜੀਏ ਅੱਜ ਤੈਨੂੰ ਉੱਚੀ ਥੱਲਣ ਦੀ ਲੋੜ ਨਹੀਂ। ਅੱਜ
ਬੁੱਧਵਾਰ ਐ। ਬੁੱਧਵਾਰ ਮੈਨੂੰ ਬਿਝਕੁਲ ਠੀਕ ਸੁਣਦਾ ਹੁੰਦਾ।
- ਪਾਰੋ : ਪਰ ਅੱਜ ਤਾਂ ਵੀਰਵਾਰ ਐ
- ਬਾਨੇ : ਚਲ ਕੋਈ ਨਹੀਂ, ਇਸ ਵਾਰੀ ਮੈਂ ਤੁਹਾਨੂੰ ਛੋਟ ਦੇ ਦੇਂਦੀ ਆਂ।
(ਇਕ ਕਲਪਿਤ ਕੁੱਤਾ ਜੋ ਪੌੜੀਆਂ ਤੇ ਰੁਕ ਗਿਆ ਹੈ) ਆ
ਜਾ, ਡਿੱਕੀ ਆ ਜਾ। ਬੌਕਣਾ ਬੰਦ ਕਰ। ਕਿਉਂ ਤੂੰ ਤਹਿਬਾਨਾ
ਸਿਰ ਤੇ ਚੁੱਕਿਆ ਹੋਇਆ? ਆ ਜਾ, ਆ ਜਾ, ਦੇਖ ਆਪਾ
ਏਥੇ ਦੁਨੀਆਂ ਦਾ ਸਭ ਤੋਂ ਸੁਹਣਾ ਦੁਪੱਟਾ ਤੋਂ ਦੁਨੀਆਂ ਦਾ
ਸਭ ਤੋਂ ਸੁਹਣਾ ਆਦਮੀ ਦੇਖਣ ਆਏ ਆਂ। ਆ ਜਾ।
- ਮਲਿਕਾ : ਪਾਰੋ ਅੱਜ ਮਸਲਾ ਨਾ ਤਾਂ ਦੁਪੱਟੇ ਦਾ ਹੈ ਤੇ ਨਾ ਵਿਚਾਰੇ
ਅਮਰ ਦਾ। ਅੱਜ ਮਸਲਾ ਹੈ ਇਨਸਾਨੀਅਤ ਦੇ ਭਵਿੱਖ ਦਾ।
- ਪਾਰੋ : ਤੇਰਾ ਖਿਆਲ ਐ ਇਸਦਾ ਕੋਈ ਭਵਿੱਖ ਹੈ?
- ਮਲਿਕਾ : ਮਜ਼ਾਕ ਛੱਡ। ਥੈਨ ਜਾ ਤੇ ਮੇਰੀ ਗੱਲ ਸੁਣ। ਅੱਜ ਆਜੀਂ ਇਕ
ਛੈਮਲਾ ਕਰਨਾ ਹੈ ਜਿਸ ਨਾਲ ਮਾਨਵਤਾ ਦਾ ਭਵਿੱਖ ਬਦਲ
ਸਕਦਾ ਹੈ।
- ਪਾਰੋ : ਆਜੀਂ ਮਾਨਵਤਾ ਦਾ ਭਵਿੱਖ ਕੱਲ੍ਹ ਨਹੀਂ ਬਦਲ ਸਕਦੇ?
ਅੱਜ ਮੈਂ ਕੱਪੜੇ ਧੋਣ ਦਾ ਪ੍ਰੋਗਰਾਮ ਬਣਾਇਆ ਸੀ। ਡਿੱਕੀ,
ਪਲੀਜ਼ ਚੁਪ ਕਰ।

- ਮਲਿਕਾ** : ਅਸੀਂ ਇਕ ਪਲ ਦੀ ਜਾਇਆ ਨਹੀਂ ਕਰ ਸਕਦੇ। ਤੇਜ਼ੀ ਕਿਥੋਂ ਐਸੀ ਇਸ ਤਰ੍ਹਾਂ ਕਰਦੇ ਆਂ, ਤਦ ਤੱਕ ਚਾਹ ਪੀ ਲੈਂਦੇ ਆਂ, ਜਦ ਨੂੰ ਤੇਜੇ ਆਵੇ ...
- ਬਾਨੇ** : ਤੇਜ਼ੀ ਬਾਹਰ ਭਵਨ ਦੇ ਸਾਹਮਣੇ ਆਪਣੇ ਬੈਂਚ 'ਤੇ ਸੈਠੀ ਪ੍ਰਧਾਨ ਮੰਡਰੀ ਦੇ ਬਾਹਰ ਆਉਣ ਦੀ ਉਡੀਕ ਕਰ ਰਹੀ ਹੈ। ਉਹ ਕਹਿੰਦੀ ਹੈ ਉਹ ਨੇ ਅੱਜ ਹਰ ਗਾਲਤ ਪ੍ਰਧਾਨ ਮੰਡਰੀ ਜੀ ਨੂੰ ਮਿਲਣਾ ਹੈ।
- ਪਾਰੇ** : ਛਿੱਕੀ !
- ਮਲਿਕਾ** : ਓਹ! (ਉਹ ਨਾਲ ਦੇ ਮੇਜ਼ ਤੋਂ ਚਾਹ ਦਾ ਪਾਣੀ ਚੁੱਕਦੀ, ਕੱਗਾਂ ਵਿਚ ਚਾਹ ਪਾਉਂਦੀ, ਕੇਕ ਤੇ ਸ਼ਹਿਦ ਵਰਤਾਊਂਦੀ ਹੈ) ਤੇਜ਼ੀ ਸਾਡੇ ਨਾਲ ਹੁੰਦੀ ਤਾਂ ਸਾਨੂੰ ਬੜੀ ਮੱਦਦ ਹੋਣੀ ਸੀ। ਉਸਦਾ ਦਿਮਾਗ ਬਹੁਤ ਤੇਜ਼ ਹੈ।
- ਪਾਰੇ** : ਚਲੋ ਗੱਲ ਦੱਸੋ, ਅਸੀਂ ਸੁਣਨ ਲਈ ਤਿਆਰ ਹਾਂ। (ਛਿੱਕੀ ਨੂੰ) ਕੀ ਗੱਲ ਅੰਡੀ ਛਿੱਕੀ, ਮਲਿਕਾ ਆਂਟੀ ਦੀ ਗੋਦੀ ਵਿਚ ਬੈਠਣਾ? ਜਾਹ ਛਾਲ ਮਾਰ ਕੇ ਬੈਠ ਜਾ।
- ਮਲਿਕਾ** : ਪਾਰੇ ਅਸੀਂ ਸਾਰੇ ਤੈਨੂੰ ਬੜਾ ਪਿਆਰ ਕਰਦੇ ਆਂ, ਤੈਨੂੰ ਪਤਾ ਹੀ ਅੰਡੀ ਛਿੱਕੀ ਨੂੰ ਵੀ। ਪਰ ਇਹ ਬੜਾ ਗੰਭੀਰ ਮਸਲਾ ਹੈ। ਇਕ ਦਿਨ ਲਈ ਤਾਂ ਬਚਪਨਾ ਛੱਡ ਦੇਈਏ। ਕੀ ਮਤਲਬ ਤੁਹਾਡਾ ਇਸ ਗੱਲ ਤੋਂ, ਦੱਸਗੇ ਜਗਾ?
- ਪਾਰੇ** : ਮੇਰਾ ਮਤਲਬ ਛਿੱਕੀ ਤੋਂ ਹੈ। ਤੈਨੂੰ ਪਤਾ ਹੈ ਅਸੀਂ ਸਾਰੇ ਛਿੱਕੀ ਨੂੰ ਬਹੁਤ ਪਿਆਰ ਕਰਦੇ ਹਾਂ ਅਤੇ ਉਸ ਬਾਰੇ ਇਸ ਤਰ੍ਹਾਂ ਹੀ ਬਖੋੜਾ ਕਰਦੇ ਹਾਂ ਜਿਵੇਂ ਉਹ ਸੱਚਮੁੱਚ ਜਿਉਂਦਾ ਹੋਵੇ। ਉਹ ਇਕ ਪਵਿੱਤਰ ਯਾਦ ਹੈ ਤੇ ਅਸੀਂ ਦੂਨੀਆਂ ਵਾਲੇ ਉਸ ਦੀਆਂ ਬਾਵਨਾਵਾਂ ਨੂੰ ਕਦੀ ਜ਼ਸ਼ੀ ਨਹੀਂ ਕਰਾਂਗੇ। ਪਰ ਕਿਰਪਾ ਕਰਕੇ ਉਸਨੂੰ ਇਸ ਵੇਲੇ ਮੇਰੀ ਗੋਦੀ ਵਿਚ ਨਾ ਸੁੱਟ ਜਦ ਕਿ ਮੈਂ ਇਨਸਾਨੀਅਤ ਦੇ ਭਵਿੱਖ ਬਾਰੇ ਸੌਚ ਰਹੀ ਹਾਂ। ਕੋਨੇ ਵਿਚ ਉਹਦੀ ਟੇਕਰੀ ਪਈ ਹੈ ਤੇ ਉਹਨੂੰ ਪਤਾ ਕਿੱਥੇ ਪਈ ਹੈ, ਉਹ ਜਾ ਕੇ ਉਸ ਵਿਚ ਬੈਠ ਸਕਦਾ ਹੈ।
- ਪਾਰੇ** : ਸੋ ਤੂੰ ਵੀ ਛਿੱਕੀ ਦੇ ਖਿਲਾਫ਼ ਹੋਏ, ਤੂੰ ਵੀ?
- ਮਲਿਕਾ** : ਪਾਰ, ਮੈਂ ਛਿੱਕੀ ਦੇ ਥਿਲਕੁਲ ਖਿਲਾਫ਼ ਨਹੀਂ ਹਾਂ। ਮੈਂ ਛਿੱਕੀ ਨੂੰ ਬਹੁਤ ਪਸੰਦ ਕਰਦੀ ਆਂ। ਪਰ ਮੈਂ ਵੀ ਜਾਣਦੀ ਹਾਂ ਤੇ ਤੂੰ ਵੀ ਕਿ ਛਿੱਕੀ ਸਾਡੇ ਲਈ ਇਕ ਰਸਮ ਹੈ ਤੇ ਇਹ ਬੜੀ ਝੁਸ਼ਸਰਤ ਰਸਮ ਹੈ, ਪਰ ਇਸਦਾ ਹਮੇਸ਼ਾ ਭੌਕੀ ਜਾਣਾ ਚਕੂਗੇ ਨਹੀਂ। ਦੂਜੀ ਗੱਲ ਹੈ, ਤੂੰ ਹੀ ਉਸਨੂੰ ਵਿਗਾੜਦੀ ਹੋਏ। ਜਦੋਂ ਤੂੰ ਪਿੱਛੋਂ ਜਿਹੇ ਆਪਣੀ ਭਾਣਜੀ ਨੂੰ ਮਿਲਣ ਗਈ ਸੀ ਤੇ

ਭਿੱਕੀ ਨੂੰ ਮੇਰੇ ਕੋਲ ਛੱਡ ਗਈ ਸੀ, ਤਾਂ ਸਾਡੀ ਬੜੀ ਅੱਛੀ ਨਿਭੀ ਸੀ। ਇਹ ਨਾ ਤਾਂ ਭੈਕਿਆ ਸੀ, ਨਾ ਏਨ੍ਹੇ ਚੀਜ਼ਾਂ ਪਾੜੀਆਂ। ਏਨ੍ਹੇ ਤਾਂ ਖਾਧਾ ਵੀ ਕੁਝ ਨਹੀਂ ਸੀ। ਪਰ ਜਦ ਤੂੰ ਇਸਦੇ ਨਾਲ ਹੁੰਦੀ ਏਂ ਤਾਂ ਬੰਦਾ ਕੋਈ ਹੋਰ ਕੰਮ ਕਰ ਹੀ ਨਹੀਂ ਸਕਦਾ। ਇਹੋ ਜਿਹੋ ਮੁਕੱਦਸ ਮੌਕੇ ਤੇ ਮੈਂ ਤਾਂ ਇਸਨੂੰ ਬਿਲਕੁਲ ਗੋਦੀ ਵਿਚ ਨਹੀਂ ਬਿਠਾਉਣਾ। ਬਾਵੇਂ ਕੁਝ ਹੋ ਜਾਏ। ਬੱਸ ਮੈਂ ਕਹਿ ਦਿੱਤਾ।

- | | |
|--------|--|
| ਬਾਨੇ | : (ਬੜੀ ਮਹੁਰਤਾ ਨਾਲ) ਪਾਰੇ ਲਿਆ ਮੈਂ ਭਿੱਕੀ ਨੂੰ ਗੋਦੀ 'ਚ ਬਿਠਾ ਲੈਂਦੀ ਆਂ। ਮੇਰੀ ਗੋਦੀ ਬਹਿ ਕੇ ਵੀ ਬੜਾ ਖੁਸ਼ ਰਹਿੰਦਾ ਇਹ। ਕਿਉਂ ਭਿੱਕੀ ? |
| ਪਾਰੇ | : ਤੂੰ ਬਹੁਤੀ ਦੇਵੀ ਬਣਨ ਦੀ ਕੋਸ਼ਿਸ਼ ਨਾ ਕਰ, ਬਾਨੇ। ਮੈਂ ਤੈਨੂੰ ਚੰਗੀ ਤਰ੍ਹਾਂ ਜਾਣਦੀ ਆਂ। ਤੇਰੇ ਵਰਗੇ ਮਿੱਠਬੋਲੇ ਦਿਲ ਦੇ ਮਾੜੇ ਹੀ ਹੁੰਦੇ ਨੋ। ਮੈਂ ਕਿੰਨੀ ਵਾਰ ਤੇਰੀ ਮਾਤਰ ਕੂਠ ਬੋਲਦੀ ਹੋ ਕਿ ਭਿੱਕੀ ਮੇਰੇ ਨਾਲ ਹੋ ਜਦ ਕਿ ਮੈਂ ਉਹਨੂੰ ਘਰ ਛੱਡ ਕੇ ਆਈ ਹੁੰਦੀ ਹਾਂ ਤੇ ਤੂੰ ਉਹਨੂੰ ਪੁਚ ਪੁਚ ਕਰਕੇ ਪਲੋਸ ਰਹੀ ਹੁੰਦੀ ਓਂ। |
| ਬਾਨੇ | : ਮੈਂ ਜਾਨਵਰਾਂ ਨੂੰ ਬਹੁਤ ਪਿਆਰ ਕਰਦੀ ਆਂ। |
| ਪਾਰੇ | : ਜੇ ਤੂੰ ਜਾਨਵਰਾਂ ਨੂੰ ਪਿਆਰ ਕਰਦੀ ਹੋ ਤਾਂ ਉਨ੍ਹਾਂ ਨੂੰ ਉਸ ਵੇਲੇ ਨਾ ਪਲੋਸਿਆ ਕਰ ਜਦੋਂ ਉਹ ਏਥੇ ਹੁੰਦੇ ਹੋ ਨਹੀਂ। ਇਹ ਵੀ ਇਕ ਕਿਸਮ ਦਾ ਪੰਥਦਾਰ ਹੈ। |
| ਮਾਲਿਕਾ | : ਪਾਰੇ, ਬਾਨੇ ਨੂੰ ਏਨਾ ਹੱਕ ਤਾਂ ਹੈ ਈ ਪਈ.... |
| ਪਾਰੇ | : ਬਾਨੇ ਨੂੰ ਇਹ ਕਰਨ ਦਾ ਕੋਈ ਹੱਕ ਨਹੀਂ ਜੋ ਉਹ ਕਰਦੀ ਓਂ। ਤੈਨੂੰ ਪਤਾ ਇਹ ਕੀ ਕਰਦੀ ਓਂ? ਸਾਡੇ ਨਾਲ ਚਾਹ ਪੀਣ ਨੂੰ ਇਹ ਲੋਕਾਂ ਨੂੰ ਬੁਲਾ ਲੈਂਦੀਆ। ਉਹ ਲੋਕ ਜਿਨ੍ਹਾਂ ਬਾਰੇ ਅਸੀਂ ਕੁਝ ਨਹੀਂ ਜਾਣਦੇ। ਉਹ ਲੋਕ ਜਿਨ੍ਹਾਂ ਦੀ ਹੋਦ ਸਿਰਫ਼ ਇਹਦੀ ਕਲਪਨਾ ਵਿਚ ਹੀ ਹੈ। |
| ਮਾਲਿਕਾ | : ਤੇਰਾ ਕੀ ਪਿਆਲ ਹੈ, ਇਹੋ ਜਿਹੀ ਹੋਦ ਕੋਈ ਹੋਦ ਹੀ ਨਹੀਂ ਹੈ? |
| ਬਾਨੇ | : ਮੈਂ ਉਨ੍ਹਾਂ ਨੂੰ ਕਦੀ ਨਹੀਂ ਬੁਲਾਉਂਦੀ, ਉਹ ਆਪਣੇ ਆਪ ਹੀ ਆ ਜਾਂਦੇ ਨੋ। |
| ਪਾਰੇ | : ਤੂੰ ਸਾਡੀ ਉਨ੍ਹਾਂ ਨਾਲ ਜਾਣ ਪਹਿਚਾਣ ਤਾਂ ਕਰਵਾ ਦਿਆ ਕਰ |
| ਮਾਲਿਕਾ | : ਜੇ ਤੂੰ ਸਮਝਦੀ ਏਂ ਉਹ ਸਿਰਫ਼ ਕਲਪਿਤ ਹੀ ਨੇ, ਫਿਰ ਉਨ੍ਹਾਂ ਨਾਲ ਜਾਣ ਪਹਿਚਾਣ ਦਾ ਕੀ ਫਾਇਦਾ? |
| ਪਾਰੇ | : ਹਾਂ ਉਹ ਕਲਪਿਤ 'ਤੀ ਨੇ। ਪਰ ਉਹ ਕਲਪਿਤ ਲੋਕ ਤੁਹਾਡੇ ਵੱਲ ਝਾਕੀ ਜਾਣ, ਕੌਣ ਇਸ ਗੱਲ ਨੂੰ ਪਸੰਦ ਕਰੇਗਾ? ਪਾਸ ਕਰਕੇ ਜਦ ਉਹ ਤੁਹਾਡੇ ਲਈ ਓਪਰੇ ਹੋਣ |

- ਬਾਨੇ** : ਉਹ ਬਹੁਤ ਚੌਗੇ ਲੋਕ ਹਨ....
ਪਾਰੇ : ਅੱਛਾ, ਮੈਨੂੰ ਸਿਰਫ਼ ਇਕ ਗੱਲ ਦੱਸ-ਹੁਣ ਉਹ ਏਥੇ ਨੇ ?
ਮਲਿਕਾ : ਮੈਨੂੰ ਕਥ ਕਹਿਣ ਦੀ ਇਜਾਜ਼ਤ ਹੋ ? ਜਾਂ ਕਿ ਅੱਜ ਵੀ ਪਾਰੇ
 ਦੀ ਬਿੱਲੀ ਨੂੰ ਲੋਦਾ ਲਵਾਉਣ ਦੀ ਬਹਿਸ ਵਾਂਗ ਹੀ ਹੋਵੇਗਾ
 ਕਿ ਜਿਸ ਦੇ ਲੋਦਾ ਲੁਆਉਣਾ ਸੀ ਉਹ ਹੱਥ ਹੀ ਨਾ
 ਆਈ ?
ਪਾਰੇ : ਬਿਲਕੁਲ ਨਹੀਂ, ਬਿਲਕੁਲ ਨਹੀਂ। ਮੈਂ ਨਹੀਂ ਸਹਿਮਤ ਹੋਵਾਂਗੀ
 (ਡਿੱਕੀ ਨੂੰ) ਪਿਆਰੇ ਡਿੱਕੀ ਮੈਂ ਕਦੀ ਤੇਰੇ ਨਾਲ ਇਸ ਤਰ੍ਹਾਂ
 ਨਹੀਂ ਹੋਣ ਦਿਆਂਗੀ। ਨਹੀਂ, ਨਹੀਂ, ਨਹੀਂ (ਉਹ ਛੁਸਕਣ
 ਲੱਗ ਪੈਂਦੀ ਹੈ)
ਮਲਿਕਾ : ਓ ਮੇਰਿਆ ਰੱਬਾ। ਲਉ ਹੁਣ ਇਹਨੇ ਅੱਖਾਂ ਭਰ ਲਈਆਂ।
 ਅਜੀਬ ਇਨਸਾਨ ਹੋ ਇਹ ਵੀ। ਉਧਰ ਮਨੁੱਖਤਾ ਦੀ ਕਿਸਮਤ
 ਅੱਧ ਵਿਚਕਾਰ ਲਟਕ ਰਹੀ ਹੈ ਤੇ ਏਧਰ ਇਹ। ਅੱਛਾ ਠੀਕ
 ਹੈ, ਬਾਬਾ ਰੇ ਨਾ। ਲਿਆ ਮੈਂ ਬਿਠਾ ਲੈਂਦੀ ਆਂ ਗੋਦੀ ਵਿਚ
 ਡਿੱਕੀ ਨੂੰ। ਆ ਡਿੱਕੀ, ਆ ਜਾ।
ਪਾਰੇ : ਨਹੀਂ ਆਵੇਗਾ ਉਹ ਹੁਣ। ਤੁਸੀਂ ਏਨੀਆਂ ਬੇਰਹਿਮ ਕਿਵੇਂ
 ਹੋ ਸਕਦੀਆਂ ਹੋ ? ਤੁਸੀਂ ਕੀ ਸਮਝਦੀਆਂ ਹੋ ਕਿ ਮੈਨੂੰ ਡਿੱਕੀ
 ਬਾਰੇ ਪਤਾ ਨਹੀਂ। ਤੁਹਾਡਾ ਕੀ ਖਿਆਲ ਹੈ ਕਿ ਮੈਰਾ ਜੀ
 ਨਹੀਂ ਕਰਦਾ ਕਿ ਉਹ ਜਿਉਂਦਾ ਜਾਗਦਾ ਜੱਤਲ ਜਿਹਾ
 ਕਲੇਲ ਕਰਦਾ ਫਿਰ ਜਿਵੇਂ ਕਿ ਉਹ ਕਰਦਾ ਹੁੰਦਾ ਸੀ ? ਤੇਰੇ
 ਕੋਲ ਤੇਰਾ ਅਮਰ ਹੈ। ਬਾਨੇ ਕੋਲ ਉਹਦੇ ਪੰਛੀ ਹਨ। ਮੇਰੇ
 ਕੋਲ ਸਿਰਫ਼ ਡਿੱਕੀ ਹੈ। ਤੁਸੀਂ ਕੀ ਸੇਚਦੀਆਂ ਓ ਮੈਂ ਏਨੀ
 ਮੁਰਖ ਆਂ ਕਿ ਐਵੇਂ ਇਸ ਤਰ੍ਹਾਂ ਕਰਦੀ ਆਂ। ਉਸ ਬਾਰੇ
 ਹਮੇਸ਼ਾ ਇਸ ਤਰ੍ਹਾਂ ਢੋਂਗ ਰਚਦੀ ਹਾਂ ਤਾਂ ਹੀ ਜਾ ਕੇ ਉਹ
 ਕਦੀ ਉਸ ਨੂੰ ਨਾਲ ਨਹੀਂ ਲੈ ਕੇ ਆਵਾਂਗੀ।
ਮਲਿਕਾ : ਚਲੋ ਛੱਡੋ, ਅਸੀਂ ਐਵੇਂ ਮਾਮੂਲੀ ਜਿਹੀ ਗੱਲ ਪਿੱਛੇ ਪਹੇਜਾਨ
 ਹੋਈ ਜਾਂਦੀਆਂ ਹਾਂ-ਏਧਰ ਆ ਡਿੱਕੀ, ਈਸ਼ਾ ਤੈਨੂੰ ਘੁਮਾਉਣ
 ਲੈ ਜਾਵੇਗੀ (ਉਹ ਘੁੰਟੀ ਵਜਾਉਂਦੀ ਹੈ) ਈਸ਼ਾ।
 (ਈਸ਼ਾ ਪੈੜੀਆਂ ਤੇ ਆਉਂਦੀ ਹੈ)
ਪਾਰੇ : ਨਹੀਂ ਉਹ ਨਹੀਂ ਜਾਣਾ ਚਾਹੁੰਦਾ। ਤੇ ਅਸਲੀ ਗੱਲ ਤਾਂ
 ਇਹ ਹੋ ਕਿ, ਅੱਜ ਮੈਂ ਉਹਨੂੰ ਲੈ ਕੇ ਵੀ ਨਹੀਂ ਆਈ।
ਮਲਿਕਾ : ਬਹੁਤ ਅੱਛਾ, ਫੇਰ ਈਸ਼ਾ ਪਿਆਨ ਨਾਲ ਦੇਖ ਦਰਵਾਜ਼ੇ ਨੂੰ
 ਤਾਲਾ ਲੱਗਿਆ ਹੋਇਆ ਏ ?
ਈਸ਼ਾ : ਹਾਂ, ਮਲਿਕਾ (ਈਸ਼ਾ ਜਾਂਦੀ ਹੈ)

ਪਾਰੇ	: ਕੀ ਮਤਲਬ ? ਢਾਲਾ ਕਿਉ ? ਕੌਣ ਆ ਰਿਹਾ ਹੈ ?
ਮਲਿਕਾ	: ਜੇ ਤੁਸੀਂ ਮੈਨੂੰ ਕੋਈ ਗੱਲ ਕਰਨ ਦੇਂਦੀਆਂ ਤਾਂ ਹੁਣ ਤੱਕ ਤੁਹਾਨੂੰ ਸਭ ਕੁਝ ਪਤਾ ਲੱਗ ਗਿਆ ਹੁੰਦਾ। ਇਕ ਬਹੁਤ ਛਿਆਨਕ ਘਟਨਾ ਵਾਪਰੀ ਹੈ। ਅੱਜ, ਸਿਖਰ ਦੁਪਹਿਰੇ।
ਪਾਰੇ	: (ਪਿੱਧਲ ਕੇ) ਓ!
ਮਲਿਕਾ	: ਚੁਪ ਕਰੋ। ਅੱਜ, ਸਿਖਰ ਦੁਪਹਿਰੇ, ਰੱਬ ਭਲਾ ਕਰੇ ਇਕ ਜਵਾਨ ਮੁੰਡੇ ਦਾ ਜੋ ਨਦੀ ਵਿਚ ਫੁੱਥ ਕੇ ਖੁਦਕਸ਼ੀ ਕਰਨ ਲੱਗਾ ਸੀ... ਓ ਹਾ, ਜਦੋਂ ਮੈਂ ਇਸ ਬਾਰੇ ਸੋਚਦੀ ਅਂਤ ਤਾਂ- ਤੁਹਾਨੂੰ ਉਹ ਗੀਤ ਯਾਦ ਆਏ... ਬਲੀ ਦੇ ਕੇ ਆਪਣੀ ਨਦੀ ਦਾ ਨੀਰ ਸਾਜ਼ਿਆ-ਛੁੱਬੀਂ ਨਾ ਵੇ ਸਹੁਣਿਆ ਬੜੀ ਹੀ ਤੇਰੀ ਲੋੜ ਆ
ਪਾਰੇ	: ਹਾਂ
ਮਲਿਕਾ	: ਸੁਣਾ ਸਕਦੀ ਏਂ ? ਹੁਣੇ ?
ਪਾਰੇ	: ਹਾਂ, ਮਲਿਕਾ
ਮਲਿਕਾ	: ਸਾਰਾ ?
ਪਾਰੇ	: ਹਾਂ, ਮਲਿਕਾ, ਪਰ ਦੱਸ ਹੁਣ ਅਸਲੀ ਗੱਲ ਵਿਚ ਵਿਘਨ ਕੌਣ ਪਾ ਰਿਹਾ ?
ਮਲਿਕਾ	: ਤੂੰ ਠੀਕ ਕਹਿੰਦੀ ਏਂ। ਹਾਂ ਮੈਂ ਦੱਸ ਰਹੀ ਸਾਂ ਅੱਜ ਸਿਖਰ ਦੁਪਹਿਰੇ ਮੈਨੂੰ ਇਕ ਬੜੀ ਮਤਰਨਾਕ ਸਾਜ਼ਿਸ਼ ਦਾ ਪਤਾ ਲੱਗਾ। ਕੁਝ ਬੰਦਿਆਂ ਦੀ ਜੁੰਡਲੀ ਸਾਰੇ ਸ਼ਹਿਰ ਨੂੰ ਪੁੱਟ ਦੇਣਾ ਚਾਹੁੰਦੀ ਓ।
ਪਾਰੇ	: ਬੱਸ ਏਨੀ ਗੱਲ ਆਏ ?
ਬਾਨੇ	: ਪਰ ਮੈਨੂੰ ਸਮਝ ਨਹੀਂ ਆਉਂਦੀ, ਬੰਦੇ ਸ਼ਹਿਰ ਨੂੰ ਪੁੱਟਣਾ ਕਿਉ ਚਾਹੁੰਦੇ ਨੇ ? ਉਨ੍ਹਾਂ ਨੇ ਆਪ ਤਾਂ ਇਹਨੂੰ ਬਣਾਇਆ ਸੀ।
ਮਲਿਕਾ	: ਤੂੰ ਬਹੁਤ ਭੇਲੀ ਏਂ, ਮੇਰੀ ਬਾਨੇ। ਦੂਨੀਆਂ ਵਿਚ ਕੁਝ ਐਸੇ ਲੁਕ ਨੇ ਜੋ ਸਭ ਕੁਝ ਤਬਾਹ ਕਰਨਾ ਚਾਹੁੰਦੇ ਨੇ। ਉਨ੍ਹਾਂ ਨੂੰ ਤਬਾਹੀ ਦਾ ਬੁਆਰ ਚੜ੍ਹਿਆ ਹੋਇਆ। ਜਦੋਂ ਉਹ ਕੁਝ ਉਸਾਰਨ ਦਾ ਪਖੰਡ ਕਰਦੇ ਨੇ, ਉਦੋਂ ਵੀ ਦਰਾਸਲ ਉਹ ਤਬਾਹ ਹੀ ਕਰ ਰਹੇ ਹੁੰਦੇ ਹਨ। ਜਦੋਂ ਉਹ ਇਕ ਨਵੀਂ ਇਮਾਰਤ ਬਣਾਉਂਦੇ ਹਨ ਤਾਂ ਦੋ ਪੁਰਾਣੀਆਂ ਚਾਹ ਦਿੰਦੇ ਨੇ। ਉਹ ਸ਼ਹਿਰ ਬਣਾਉਂਦੇ ਨੇ ਤਾਂ ਜੋ ਪਿੰਡਾਂ ਨੂੰ ਬਰਬਾਦ ਕਰ ਦੇਣ। ਉਹ ਟੈਲੀਫੋਨਾਂ ਨਾਲ ਸਥਾਨ ਨੂੰ ਤਬਾਹ ਕਰਦੇ ਨੇ ਤੇ ਜਹਾਜ਼ਾਂ ਨਾਲ ਸਮੇਂ ਨੂੰ। ਇਨਸਾਨ ਇਸ ਵੇਲੇ ਦੂਨੀਆਂ ਨੂੰ ਤਬਾਹ ਕਰਨ ਤੇ ਤੁਲਿਆ ਹੋਇਆ ਹੈ। ਮੈਂ ਖਾਸ ਤੌਰ 'ਤੇ ਮਰਦਾਂ ਦੀ ਗੱਲ ਕਰ ਰਹੀ ਹਾਂ।

- ਬਾਨੋ : (ਚੌਕ ਕੇ) ਉਹ.....!
- ਪਾਰੇ : ਤੂੰ ਬਾਨੋ ਸਾਹਮਣੇ ਮਰਦਾਂ ਤੋਂ ਅੱਗੜਾਂ ਦੀ ਗੱਲ ਚੁਕ੍ਰ ਕਰਨੀ ਸੀ ?
- ਮਲਿਕਾ : ਸਾਰੇ ਜਾਣਦੇ ਨੇ ਮਰਦਾਂ ਤੋਂ ਅੱਗੜਾਂ ਦੇ ਜਿਨਸੀ ਛਰਕ ਨੂੰ।
- ਪਾਰੇ : ਮਲਿਕਾ, ਬਾਤੋਂ ਕੁਆਗੀ ਹੈ।
- ਮਲਿਕਾ : ਓਹ ! ਇਹ ਏਨੀ ਭੋਲੀ ਵੀ ਨਹੀਂ ਹੋ ਸਕਦੀ। ਇਹਨੇ ਕਬੂਤਰ ਰੱਖੇ ਹੋਏ ਨੇ।
- ਬਾਨੋ : ਮੇਰਾ ਪਿਆਲ ਹੈ ਤੂੰ ਮਰਦਾਂ ਦੇ ਮਾਮਲੇ ਵਿਚ ਕੁਝ ਜਿਆਦਾ ਵੀ ਬੇਰਹਿਮ ਹੈਂ, ਮਲਿਕਾ। ਮਰਦ ਬਜੇ ਵੱਡੇ ਤੋਂ ਸੁਹਣੇ ਹੁੰਦੇ ਨੇ। ਤੇ ਵਫ਼ਾਦਾਰ ਹੁੰਦੇ ਨੇ। ਪੀਂ ਵਿਆਹ ਨਹੀਂ ਕਰਾਉਣਾ ਚਾਹਿਆ, ਇਹ ਠੀਕ ਹੋ ਪਰ ਮੇਰੀਆਂ ਜਿਹੜੀਆਂ ਸਹੇਲੀਆਂ ਨੇ ਮਰਦਾਂ ਨੂੰ ਕੋਲੋਂ ਦੇਖਿਆ ਹੈ, ਉਨ੍ਹਾਂ ਨੇ ਮੈਨੂੰ ਮਰਦਾਂ ਬਾਰੇ ਬੜੀਆਂ ਚੰਗੀਆਂ ਗੱਲਾਂ ਸੁਣਾਈਆਂ ਨੇ।
- ਮਲਿਕਾ : ਮੇਰੀ ਪਿਆਗੀ ਬਾਨੋ, ਤੂੰ ਅਜੇ ਵੀ ਬਾਬ ਵਿਚ ਜੀ ਰਹੀ ਐਂ। ਕਿਸੇ ਦਿਨ ਤੂੰ ਵੀ ਜਾਗੋਗੀ, ਜਿਸ ਤਰ੍ਹਾਂ ਮੈਂ ਜਾਗੀ ਆਂ, ਫਿਰ ਤੈਨੂੰ ਪਤਾ ਲੱਗੇਗਾ ਦੁਨੀਆ ਵਿਚ ਹੋ ਕੀ ਰਿਹਾ ਏ। ਸਭ ਕੁਝ ਉਲਟ ਪੁਲਟ ਹੈ ਗਿਆ ਹੈ, ਬਾਨੋ। ਪੁਰਸ਼ ਦੁਬਾਰਾ ਪਸੂ ਬਣ ਰਹੇ ਹਨ। ਉਨ੍ਹਾਂ ਨੂੰ ਇਸ ਗੱਲ ਦਾ ਪਤਾ ਹੈ ਤੇ ਉਹ ਇਹ ਗੱਲ ਛਾਪਉਂਦੇ ਵੀ ਨਹੀਂ। ਕਦੀ ਅਦਬ ਆਦਾਬ ਨਾਂ ਦੀ ਇਕ ਚੀਜ਼ ਹੁੰਦੀ ਸੀ। ਮੈਨੂੰ ਯਾਦ ਹੈ ਜਿਸਨੂੰ ਸਭ ਤੋਂ ਵੱਧ ਕੁਝ ਹੁੰਦੀ ਸੀ, ਉਹ ਸੰਗਦਾ ਫਲਕਾ ਚੱਕਣ ਵਿਚ ਸਭ ਤੋਂ ਵੱਧ ਦੇਰ ਲਗਾਉਂਦਾ ਸੀ। ਪਰ ਹੁਣ ਉਹ ਕੁਝ ਨਹੀਂ ਲੁਕੋਂਦੇ। ਜਗ ਉਨ੍ਹਾਂ ਵੱਲ ਦੇਖੋ ਤਾਂ ਸਹੀ-ਉਹ ਸੂਰਾਂ ਵਾਂਗ ਤਗੀ ਸੜ੍ਹਾਕਦੇ ਨੇ, ਚੀਤਿਆਂ ਵਾਂਗ ਮੀਟ ਪੈਂਜਦੇ ਨੇ, ਮਗਰਮੱਛਾਂ ਵਾਂਗ ਸਲਾਦ ਕਰੀਚਦੇ ਨੇ। ਅਜਕਲ ਕੋਈ ਮਰਦ ਤੁਹਾਡਾ ਹੱਥ ਨਹੀਂ ਫੜਦਾ, ਉਹ ਤੁਹਾਡੇ ਵੱਲ ਪੰਜਾ ਵਧਾਉਂਦਾ ਹੈ।
- ਪਾਰੇ : ਤੁਹਾਨੂੰ ਇਸ ਗੱਲ ਦਾ ਏਨਾ ਦੁੱਖ ਹੈ ਕਿ ਉਹ ਪਸੂ ਬਣੇ ਗਏ ਨੇ। ਮੈਨੂੰ ਤਾਂ ਨਿੱਜੀ ਭੇਟ ਤੇ ਇਹ ਬਹੁਤ ਚੰਗੀ ਗੱਲ ਲੱਗੀ ਐਂ।
- ਬਾਨੋ : ਮੈਨੂੰ ਵੀ ਉਨ੍ਹਾਂ ਨੂੰ ਪਸੂ ਬਣੇ ਦੇਖਣਾ ਬੜਾ ਚੰਗਾ ਲੱਗੇਗਾ। ਕਿਨੇ ਪਿਆਰੇ ਲੱਗਣਗੇ ਉਹ
- ਪਾਰੇ : ਇਸ ਤਰ੍ਹਾਂ ਸ਼ਾਇਦ ਮਾਨਵਜਾਤ ਦੀ ਮੁਕਤੀ ਹੋ ਜਾਵੇ।
- ਮਲਿਕਾ : (ਪਾਰੇ ਨੂੰ) ਤੂੰ ਤਾਂ ਸੁਹਣੀ ਮਰਗੋਸ਼ਣੀ ਬਣੋਂਗੀ। ਨਹੀਂ ?
- ਪਾਰੇ : ਮੈਂ ?

- ਮਲਿਕਾ : ਹਾਂ ਤੁੰ। ਤੁੰ ਇਹ ਨਾ ਸੋਚ ਕੇ ਸਿਰਫ ਮਰਦ ਹੀ ਬਦਲਣਗੇ ਤੁਸੀਂ ਵੀ ਨਾਲ ਹੀ ਬਦਲੋਂਗੀਆਂ। ਪਤੀ ਤੇ ਪਤਨੀਆਂ ਇਕੱਠੇ। ਅਸੀਂ ਸਾਰੇ ਇਕੋ ਨਸਲ ਹਾਂ, ਤੈਨੂੰ ਨਹੀਂ ਪਤਾ?
- ਪਾਰੇ : ਸਚਮੁਚ ਤੂੰ ਇਸ ਤਰ੍ਹਾਂ ਸੋਚਦੀ ਹੈਂ? ਜੇ ਮੇਰਾ ਘਰ ਵਾਲਾ ਜਿਉਂਦਾ ਹੋਦਾ ਤਾਂ ਉਸਨੂੰ ਪ੍ਰਗੋਸ਼ ਬਣਨਾ ਪੈਣਾ ਸੀ।
- ਮਲਿਕਾ : ਤੈਨੂੰ ਉਹਦੇ ਮੁਹਰਲੇ ਦੰਦ ਯਾਦ ਨੇ? ਜਦੋਂ ਉਹ ਪੱਤ ਗੋਡੀ ਨੂੰ ਮੁੜ ਮਾਰਦਾ ਹੁੰਦਾ ਸੀ।
- ਪਾਰੇ : ਮੈਨੂੰ ਏਸ ਗੱਲ ਦੀ ਖੁਸ਼ੀ ਹੈ ਕਿ ਮੈਨੂੰ ਉਸ ਬਾਰੇ ਕੁਝ ਵੀ ਯਾਦ ਨਹੀਂ। ਮੈਨੂੰ ਇਸ ਮਾਮਲੇ 'ਚ ਸਿਰਫ ਇਹ ਯਾਦ ਹੈ ਕਿ ਇਕ ਵਾਰ ਇਕ ਸਨਿਆਸੀ ਨੇ ਮੈਨੂੰ ਪਾਰਕ ਵਿਚ ਗਲੱਵਕੜੀ ਪਾਉਣ ਦੀ ਕੋਸ਼ਿਸ਼ ਕੀਤੀ।
- ਮਲਿਕਾ : ਹਾਂ, ਹਾਂ, ਕਿਉਂ ਨਹੀਂ? ਇਸ ਵਿਚ ਕੀ ਸੱਭ ਹੈ?
- ਪਾਰੇ : ਕਿਉਂ ਨਹੀਂ ਕਹਿਣ ਤੋਂ ਤੇਰਾ ਕੀ ਮਤਲਬ?
- ਮਲਿਕਾ : ਬੱਸ ਏਹੀ ਕਿ ਤੂੰ ਸਾਡੀਆਂ ਅੱਪਾਂ ਵਿਚ ਢਾਕ ਕੇ ਸੱਚ ਸੱਚ ਦੱਸ ਕਿ ਇਹ ਗੱਲ ਸੱਚੀਂ ਵਾਪਰੀ ਸੀ ਜਾਂ ਤੂੰ ਕਿਸੇ ਕਿਤਾਬ ਵਿਚ ਪੜ੍ਹੀ ਸੀ?
- ਪਾਰੇ : ਤੂੰ ਮੇਰੀ ਬੇਇਜ਼ਤੀ ਕਰ ਰਹੀ ਹੋਏ।
- ਮਲਿਕਾ : ਅਸੀਂ ਤੈਨੂੰ ਸੱਚੇ ਦਿਲੋਂ ਯਕੀਨ ਦਿਵਾਉਂਦੀਆਂ ਹਾਂ ਕਿ ਅਸੀਂ ਫੇਰ ਤੋਂ ਤੇਰੀ ਗੱਲ ਤੇ ਯਕੀਨ ਕਰ ਲਵਾਂਗੀਆਂ। ਨਹੀਂ ਬਾਨੋ? ਪਰ ਸਾਨੂੰ ਸੱਚ ਦੱਸ ਦੇ ਇਕ ਵਾਰ।
- ਪਾਰੇ : ਤੂੰ ਮੇਰੀਆਂ ਯਾਦਾਂ 'ਤੇ ਸੱਭ ਕਰਨ ਦੀ ਸੁਹਾਅਤ ਕਿਵੇਂ ਕੀਤੀ? ਮੈਨ ਲਉ ਮੈਂ ਕਹਿ ਦਿਆਂ ਕਿ ਤੇਰੇ ਮੇਤੀ ਝੂਠੇ ਸਨ ਫੇਰ?
- ਮਲਿਕਾ : ਉਹ ਝੂਠੇ ਹੀ ਸਨ
- ਪਾਰੇ : ਮੈਂ ਇਹ ਨਹੀਂ ਪੁੱਛ ਰਹੀ ਉਹ ਕੀ ਸਨ, ਮੈਂ ਪੁੱਛ ਰਹੀ ਹਾਂ ਉਹ ਕੀ ਹਨ? ਉਹ ਝੂਠੇ ਹਨ ਕਿ ਸੱਚੇ?
- ਮਲਿਕਾ : ਹਰ ਕੋਈ ਜਾਣਦਾ ਹੈ ਕਿ ਜਦੋਂ ਕੋਈ ਸੁੱਚਾ ਬੰਦਾ ਝੂਠੇ ਮੇਤੀ ਵੀ ਪਹਿਨ ਲਵੇ ਤਾਂ ਉਹ ਸੁੱਚੇ ਤੇ ਅਸਲੀ ਹੋ ਜਾਂਦੇ ਹਨ।
- ਪਾਰੇ : ਯਾਦਾਂ ਨਾਲ ਵੀ ਮੇਤੀਆਂ ਵਾਂਗ ਹੀ ਨਹੀਂ ਹੁੰਦਾ?
- ਮਲਿਕਾ : ਹੁਣ ਅਸੀਂ ਹੋਰ ਵਕਤ ਜਾਇਆ ਨਾ ਕਰੀਏ। ਮੈਂ ਭੁਹਾਨੂੰ ਦੱਸ ਰਹੀ ਸਾਂ....
- ਪਾਰੇ : ਮੇਰਾ ਪਿਆਲ ਹੈ ਮਰਦਾਂ ਬਾਰੇ ਬਾਨੋ ਦੀ ਗੱਲ ਬਿਲਕੁਲ ਠੀਕ ਹੈ। ਅਜੇ ਬਹੁਤ ਸਾਰੇ ਹੈਗੋ ਨੇ ਜੋ ਬਿਲਕੁਲ ਨਹੀਂ ਬਦਲੇ। ਇਕ ਰਿਟਾਇਰਡ ਜੱਜ ਰੋਜ਼ ਬਾਨੋਂ ਕੋਲੋਂ ਸਤਿਕਾਰ ਨਾਲ ਸਿਰ ਝੁਕਾ ਕੇ ਲੰਘਦਾ ਹੈ।

- ਬਾਨੇ** : ਇਹ ਬਿਲਕੁਲ ਸੱਚੀ ਗੱਲ ਹੈ ਮਲਿਕਾ। ਉਹ ਰੋਜ਼ ਬੱਚੇ ਦਾ ਖਾਲੀ ਪੈਮ ਲੈ ਕੇ ਲੰਘਦਾ ਤੇ ਹਮੌਰਾ ਰੁਕ ਕੇ ਮੈਨੂੰ ਸਿਰ ਭੁਕਾਉਂਦਾ ਹੈ।
- ਮਲਿਕਾ** : ਇਨ੍ਹਾਂ ਗੱਲਾਂ ਵਿਚ ਨਹੀਂ ਆਈਦਾ ਬਾਨੇ। ਇਹ ਸਭ ਮਨਘੜਤ ਗੱਲਾਂ ਨੇ। ਇਨ੍ਹਾਂ ਮਨਘੜਤ ਮਰਦਾਂ ਕੋਲੋਂ ਅਸੀਂ ਕੀ ਆਸ ਕਰ ਸਕਦੇ ਹਾਂ ਮਨਘੜਤ ਚੀਜ਼। ਅਸਲੀ ਆਦਮੀ ਸਾਨੂੰ ਕੀ ਦੇਂਦੇ ਨੇ-ਪੱਥਰਾਂ ਦਾ ਬਣਿਆ ਪਾਉਂਡਰ, ਬਰੇ ਦੀਆਂ ਚਟਣੀਆਂ, ਲਿੱਦ ਦਾ ਮਸਾਲਾ, ਇਹ ਅਸਲੀਲ ਦੰਭ ਹੈ। ਅੱਜਕਲ ਨੇਕੀ, ਸੱਚਾਈ ਤੇ ਖੁਲ੍ਹਦਿਲੀ ਦੇ ਭੇਸ ਵਿਚ ਕੀ ਮਿਲਦਾ ਹੈ। ਮੈਂ ਤੈਨੂੰ ਚਿਤਾਵਨੀ ਦੇਂਦੀ ਆਂ ਬਾਨੇ! ਉਸ ਖਾਲੀ ਪੈਮ ਵਾਲੇ ਜੱਜ ਨੂੰ ਆਪਣੀ ਅੱਖੀਂ ਘੱਟਾ ਨਾ ਪਾਉਣ ਦੇਵੀਂ।
- ਬਾਨੇ** : ਉਹ ਤਾਂ ਅਦਬ-ਆਦਾਬ ਦੀ ਸਿਖਰ ਹੈ। ਮੈਨੂੰ ਉਹ ਬਹੁਤ ਭਲਾ ਆਦਮੀ ਲਗਦਾ।
- ਮਲਿਕਾ** : ਇਹੋ ਜਿਹੇ ਸਭ ਤੋਂ ਬੁਰੇ ਹੁੰਦੇ ਨੇ, ਬਾਨੇ ਤੂੰ ਹੁਸ਼ਿਆਰ ਰਹੀਂ। ਉਹ ਦਿਲ ਵਿਚ ਪਤਾ ਨਹੀਂ ਤੈਨੂੰ ਕਿਥੋਂ ਕਿਥੋਂ ਲਿਜਾਣਾ ਸੋਚਦਾ ਹੋਵੇਗਾ। ਮੇਰੇ ਤਾਂ ਸੋਚ ਕੇ ਹੀ ਹੱਥ ਪੈਰ ਠੰਢੇ ਹੋ ਜਾਂਦੇ ਨੇ।
- ਬਾਨੇ** : ਤੂੰ ਸੋਚਦੀ ਏਂ ਉਸਦੇ ਮਨ ਵਿਚ ਇਹ ਗੱਲਾਂ ਭਰੀਆਂ ਹੋਈਆਂ ਨਾ?
- ਮਲਿਕਾ** : ਤੇ ਹੋਰ ਕੀ? ਮਰਦਾਂ ਵਿਚੋਂ ਸਾਰੀ ਨਫ਼ਾਸਤ ਮਤਮ ਹੋ ਚੁੱਕੀ ਏ। ਉਹ ਸਾਰੇ ਇੱਕੋ ਜਿਹੇ ਘਿਨਾਉਣੇ ਨੇ। ਕਦੀ ਉਨ੍ਹਾਂ ਨੂੰ ਸ਼ਾਮੀਂ ਹੋਟਲ ਵਿਚ ਬੈਠੇ ਦੇਖਿਆ ਕਰੋ। ਘੰਟਿਆਂ ਬੱਧੀ ਇਕੱਠੇ ਬਹਿ ਕੇ ਤੀਲਿਆਂ ਨਾਲ ਦੇਂਦਾਂ ਦੀਆਂ ਵਿਰਲਾਂ ਫੇਲਦੇ-ਭੁੱਜਿਆ ਹੋਇਆ ਮੁਰਗਾ, ਪਿਆਜ਼ ਤੇ ਬੱਕਰੇ ਦਾ ਮਾਸ ਕੱਢਦੇ।
- ਪਾਰੇ** : ਇਸ ਤਰ੍ਹਾਂ ਕਰਕੇ ਉਹ ਕਿਸੇ ਦਾ ਕੀ ਨੁਕਸਾਨ ਕਰਦੇ ਨੇ।
- ਮਲਿਕਾ** : ਫੇਰ ਤੂੰ ਆਪਣੇ ਘਰ ਨੂੰ ਅੰਦਰੋਂ ਦੂਹਰੀਆਂ ਦੂਹਰੀਆਂ ਕੁੜੀਆਂ ਕਿਉਂ ਲਾਉਣੀ ਓਂ? ਆਪਣੇ ਦੇਸਤਾਂ ਨੂੰ ਕਿਉਂ ਕਿਹਾ ਏ ਕਿ ਤੁਸੀਂ ਤਿੰਨ ਵਾਰ ਮਿਆਉਂ ਕਰੋਗੇ ਤਾਂ ਮੈਂ ਦਰਵਾਜ਼ਾ ਖੁੱਲ੍ਹੇਗੀ। ਬੜਾ ਮਜ਼ਦਾਰ ਦ੍ਰਿਸ਼ ਬਣੈ ਜੋ ਅਸੀਂ ਸਾਰੇ ਦੇਸਤ ਇਕੱਠੇ ਹੋ ਕੇ ਤੇਰੇ ਦਰਵਾਜ਼ੇ ਤੇ ਮਿਆਉਂ ਮਿਆਉਂ ਕਰੀਏ। ਜਿਵੇਂ ਕਿਨੀਆਂ ਸਾਰੀਆਂ ਬਿੱਲੀਆਂ ਇਕੱਠੀਆਂ ਬੈਲ ਰਹੀਆਂ ਹੋਣ।
- ਪਾਰੇ** : ਤੁਹਾਨੂੰ ਸਾਰਿਆਂ ਨੂੰ ਇਕੱਠੀਆਂ ਕੁਰਲਾਉਣ ਦੀ ਲੋੜ ਨਹੀਂ, ਇਕ ਹੀ ਕਾਫ਼ੀ ਹੋਵੇਗਾ ਤੇ ਤੁਹਾਨੂੰ ਚੰਗੀ ਤਰ੍ਹਾਂ ਪਤਾ ਕਿ ਮੈਂ

- SIKH
- ਇਸ ਤਰ੍ਹਾਂ ਕਿਉਂ ਕਰਵਾਉਂਦੀ ਅਂ। ਉਹ ਇਸ ਲਈ ਕਿ
ਸ਼ਹਿਰ ਵਿਚ ਹਡਿਆਰੇ ਨੇ
- ਮਲਿਕਾ : ਪਰ ਮੈਨੂੰ ਇਸ ਗੱਲ ਦੀ ਬਿਲਕੁਲ ਸਮਝ ਨਹੀਂ ਆਉਂਦੀ ਕਿ
ਹਡਿਆਰਿਆਂ ਨੂੰ ਸਾਡੇ ਵਾਂਗ ਮਿਆਉਂ ਮਿਆਉਂ ਕਰਨ ਤੋਂ
ਕੌਣ ਰੋਕ ਸਕਦਾ ਹੈ। ਪਰ ਹਡਿਆਰੇ ਹਨ ਹੀ ਕਿਉਂ ?
- ਪਾਰੋ : ਕਿਉਂ ? ਕਿਉਂਕਿ ਚੜ ਹਨ।
- ਮਲਿਕਾ : ਤੇ ਚੇਰ ਕਿਉਂ ਹਨ ? ਸਾਰੇ ਪਾਸੇ ਚੇਰ ਹੀ ਚੇਰ ਕਿਉਂ ਹਨ ?
- ਪਾਰੋ : ਕਿਉਂਕਿ ਪੈਸੇ ਦੀ ਪੂਜਾ ਸ਼ੁਰੂ ਹੋ ਗਈ ਹੈ। ਪੈਸਾ ਸ਼ਹਿਨਸ਼ਾਹ ਹੈ।
- ਮਲਿਕਾ : ਹੁਣ ਅਸੀਂ ਨੁਕਤੇ 'ਤੇ ਪਟ੍ਟੇ ਹਾਂ। ਅਸੀਂ ਕਿਉਂਕਿ ਮਾਇਆ
ਦੇ ਰਾਜ਼-ਕਾਲ ਵਿਚ ਜੀ ਰਹੇ ਹਾਂ ਬਾਨੇ, ਤੂੰ ਕਦੀ ਮਹਿਸੂਸ
ਕੀਤਾ ? ਮਰਦ ਹੁਣ ਸ਼ਰੇਅਮ ਮਾਇਆ ਦੀ ਪੂਜਾ ਕਰਦੇ
ਹਨ
- ਬਾਨੇ : ਕਿਨ੍ਹੀ ਭਿਆਨਕ ਗੱਲ ਐ। ਕੀ ਕਿਸੇ ਨੇ ਹਾਕਮਾਂ ਤੱਕ ਇਹ
ਗੱਲ ਨਹੀਂ ਪਹੁੰਚਾਈ ?
- ਮਲਿਕਾ : ਹਾਕਮ ਆਪ ਏਹੀ ਕੰਮ ਕਰਦੇ ਨੇ ਬਾਨੇ।
- ਬਾਨੇ : ਕਿਸੇ ਨੇ ਮੰਦਿਰਾਂ ਦੇ ਪੂਜਾਰੀਆਂ ਨਾਲ ਗੱਲ ਨਹੀਂ ਕੀਤੀ ?
- ਮਲਿਕਾ : ਅੱਜਕਲ ਮੰਦਿਰ ਦੇ ਪੂਜਾਰੀਆਂ ਨਾਲ ਵੀ ਪੈਸਾ ਹੀ ਗੱਲ
ਕਰਦਾ ਹੈ। ਏਸੇ ਲਈ ਅੱਜ ਸੈਂਤੁਹਾਰੂੰ ਏਥੇ ਬੁਲਾਇਆ ਹੈ।
ਦੂਨੀਆਂ ਦੀ ਮੱਤ ਟਿਕਾਣੇ ਨਹੀਂ ਰਹੀ। ਜੇ ਅਸੀਂ ਕੁਝ ਨਾ
ਕੀਤਾ ਦੂਨੀਆਂ 'ਤੇ ਪਰਲੋ ਤੁੱਲ ਪਵੇਗੀ। ਪਾਰੋ ਤੂੰ ਕੋਈ
ਤਰੀਕਾ ਦੱਸ।
- ਪਾਰੋ : ਮੈਂ ਜਾਣਦੀ ਅਂ ਇਕ ਤਰੀਕਾ ਜਿਹੜਾ ਮੈਂ ਇਹ ਜਿਹੇ
ਮਾਮਲਿਆਂ ਵਿਚ ਹਮੇਸ਼ਾ ਵਰਤਦੀ ਹਾਂ।
- ਮਲਿਕਾ : ਹਾ ਪ੍ਰਧਾਨ ਮੰਤਰੀ ਨੂੰ ਖਤ।
- ਪਾਰੋ : ਤੇ ਪ੍ਰਧਾਨ ਮੰਤਰੀ ਉੱਹੋ ਕਰਦਾ ਹੈ ਜੋ ਮੈਂ ਕਹਿੰਦੀ ਹਾਂ।
- ਮਲਿਕਾ : ਕਦੀ ਤੈਨੂੰ ਉਸਨੇ ਖਤ ਦਾ ਜਵਾਬ ਵੀ ਦਿੱਤਾ ?
- ਪਾਰੋ : ਉਸ ਨੂੰ ਪਤਾ ਮੈਂ ਇਸ ਗੱਲ ਨੂੰ ਤਰਜੀਹ ਦੇਨੀ ਅਂ ਕਿ ਉਹ
ਮੱਤ ਦਾ ਜਵਾਬ ਨਾ ਦੇਵੇ। ਐਵੇਂ ਪੱਛਾਂ ਦੀਆਂ ਡਾਰਾਂ ਬਣ
ਜਾਂਦੀਆਂ ਨੇ। ਇਸ ਤੋਂ ਇਲਾਵਾ ਮੈਂ ਹਮੇਸ਼ਾਂ ਖਤ ਨਹੀਂ
ਲਿਖਦੀ, ਕਦੀ ਕਦੀ ਮੈਂ ਤਾਰ ਦੇ ਦੇਂਦੀ ਅਂ। ਪਿੰਡਲੀ ਵਾਗੀ
ਜਦੋਂ ਮੈਂ ਪੁਰਾਣੇ ਟਰਾਸਫਾਰਮਰ ਬਾਰੇ ਸ਼ਿਕਾਇਤ ਕੀਤੀ ਸੀ
ਤਾਂ ਮੈਂ ਤਾਰ ਹੀ ਦਿੱਤੀ ਸੀ। ਦੂਜੇ ਦਿਨ ਹੀ ਨਵਾਂ ਆ ਗਿਆ
ਸੀ।
- ਮਲਿਕਾ : ਸੁਣਿਆ ਉਸ ਵਿਚ ਕਿਸੇ ਨੂੰ ਕਾਫੀ ਕਮਿਸ਼ਨ ਮਿਲਿਆ
ਸੀ। ਬਾਨੇ, ਤੇਰਾ ਕੀ ਸੁਝਾਅ ਐ ?

- ਪਾਰੋ : ਲਉ, ਇਹ ਕਿਵੇਂ ਤਦ ਤੱਕ ਕੁਝ ਦੱਸ ਸਕਦੀ ਹੈ, ਜਦ ਤੱਕ ਇਹ ਆਪਣੀਆਂ ਗੁਪਤ ਆਵਾਜ਼ਾਂ ਨਾਲ ਸਲਾਹ ਮਸ਼ਵਰਾ ਨਾ ਕਰ ਲਵੇ।
- ਬਾਨੋ : ਮੈਂ ਹੁਣ ਘਰ ਜਾਂਦੀ ਆਂ, ਆਵਾਜ਼ਾਂ ਨਾਲ ਸਲਾਹ ਕਰਦੀ ਹਾਂ ਤੇ ਆਪਾਂ ਰਾਤ ਦੇ ਖਾਲੇ ਤੋਂ ਬਾਅਦ ਫੇਰ ਮਿਲ ਸਕਦੇ ਆਂ।
- ਮਲਿਕਾ : ਆਪਣੇ ਕੌਲ ਏਨਾ ਵਕਤ ਨਹੀਂ ਹੈ। ਇਸ ਤੋਂ ਇਲਾਵਾ ਤੇਰੀਆਂ ਆਵਾਜ਼ਾਂ ਕੋਈ ਅਸਲ ਆਵਾਜ਼ਾਂ ਤਾਂ ਹੈ ਨਹੀਂ।
- ਬਾਨੋ : (ਸੌਮੇ ਨਾਲ ਭੜਕ ਕੇ) ਤੂੰ ਇਹ ਕਹਿਣ ਦੀ ਸੁਰਾਤ ਕਿਵੇਂ ਕੀਤੀ ?
- ਮਲਿਕਾ : ਤੇਰੀਆਂ ਆਵਾਜ਼ਾਂ ਆਉਂਦੀਆਂ ਕਿੱਥੇ ਨੇ ? ਅਜੇ ਵੀ ਤੇਰੀ ਸਿਲਾਈ ਮਸ਼ੀਨ ਦੇ ਆਉਂਦੀਆਂ ਨੇ ?
- ਬਾਨੋ : ਨਹੀਂ ਬਿਲਕੁਲ ਨਹੀਂ। ਹੁਣ ਉਹ ਮੇਰੀ ਗਰਮ ਪਾਣੀ ਦੀ ਬੋਤਲ ਵਿਚ ਚਲੀਆਂ ਗਈਆਂ ਹਨ। ਹੁਣ ਉਹ ਆਵਾਜ਼ਾਂ ਚਹਿਕਦੀਆਂ ਨਹੀਂ। ਗੜ ਗੜ ਕਰਦੀਆਂ ਨੇ। ਪਰ ਕੁਝ ਚਿਰ ਤੋਂ ਮੇਰੇ ਪਤੀ ਰਹਿਮਾਦਿਲ ਵੀ ਨਹੀਂ ਰਹੀਆਂ। ਕੱਲ੍ਹੁ ਰਾਤ ਇਹ ਮੈਨੂੰ ਏਹੀ ਕਹਿੰਦੀਆਂ ਰਹੀਆਂ: ਪੰਛੀਆਂ ਨੂੰ ਛੱਡ ਦੇ, ਜਾਣ ਦੇ ਇਨ੍ਹਾਂ ਨੂੰ, ਛੱਡ ਦੇ ਇਨ੍ਹਾਂ ਨੂੰ, ਆਜ਼ਾਦ ਕਰ ਦੇ ਤੂੰ ਕਰ ਦਿੱਤਾ ?
- ਪਾਰੋ : ਮੈਂ ਪਿੰਜਰ ਥੋੜ੍ਹੁ ਦਿੱਤਾ, ਪੰਛੀ ਗਏ ਨਹੀਂ।
- ਮਲਿਕਾ : ਮੈਂ ਉਨ੍ਹਾਂ ਨੂੰ ਆਵਾਜ਼ਾਂ ਨਹੀਂ ਕਹਿੰਦੀ। ਚੀਜ਼ਾਂ ਗੱਲਾ ਕਰਦੀਆਂ ਨੇ, ਹਰ ਕੋਈ ਜਾਣਦਾ। ਇਕ ਛੇਨੇਗ੍ਰਾਫ ਦਾ ਸਿਧਾਂਤ ਹੈ। ਪਰ ਕਿਸੇ ਗਰਮ-ਪਾਣੀ ਦੀ ਬੋਤਲ ਤੋਂ ਸਲਾਹ ਲੈਣਦੀ ਤਾਂ ਮੁਰਖਤਾ ਹੈ। ਇਕ ਗਰਮ ਪਾਣੀ ਦੀ ਬੋਤਲ ਕੀ ਜਾਣਦੀ ਹੈ ? ਨਹੀਂ, ਏਥੇ ਤਾਂ ਅਸੀਂ ਆਪਣੀ ਸੋਚ-ਸ਼ਕਤੀ ਨਾਲ ਸਲਾਹ ਕਰਨੀ ਐ।
- ਪਾਰੋ : ਠੀਕ ਹੈ, ਦੱਸ ਫਿਰ ਕੀ ਕਰਨਾ ਆਂ ? ਕਿਉਂਕਿ ਤੂੰ ਸਾਨੂੰ ਸਾਡੀ ਰਾਏ ਪੁੱਛ ਰਹੀ ਹੋ ਤਾਂ ਤੂੰ ਨਿਰਸੰਦੇਹ ਕੋਈ ਫੇਸਲਾ ਕੀ ਤੁਾ ਹੋਵੇਗਾ।
- ਮਲਿਕਾ : ਹ , ਮੈਂ ਸਭ ਕੁਝ ਸੋਚਿਆ ਹੋਇਆ ਹੈ। ਮੈਂ ਸਿਰਫ ਇਹ ਤੇ ਨਣਾ ਚਾਹੁੰਦੀ ਹਾਂ ਕਿ ਇਸ ਛੂਡ ਦਾ ਸਮਾ ਕੀ ਹੈ ? ਅੱਜ ਤੋਂ ਲੱਭ ਲਿਆ ਹੈ ?
- ਪਾਰੋ : ਕਿੱਥੇ ਆਂ ?
- ਮਲਿਕਾ : ਤੁਸੀਂ ਹੁਣੇ ਦੇਖ ਲਿੰਗੀਆਂ। ਮੈਂ ਇਕ ਕੁਝਕੀਂ ਲਾਈ ਹਾਂ। ਕੁਝ ਮਿੰਟਾਂ ਵਿਚ ਹੀ ਚੂਹੇ ਪਹੁੰਚ ਜਾਣਗੇ।

- ਬਾਨੇ : (ਤ੍ਰਭਕ ਕੇ) ਚੂਹੇ ?
 ਮਲਿਕਾ : ਛਰ ਨਾ, ਅਜੇ ਉਹ ਮਨੁੱਖੀ ਜਾਮੇ ਵਿਚ ਹੀ ਨੋ।
 ਬਾਨੇ : ਰੱਬ ਦਾ ਸੁਕਰ ਆਂ। ਤੂੰ ਉਨ੍ਹਾਂ ਨਾਲ ਕਰਨਾ ਕੀ ਆਂ ?
 ਮਲਿਕਾ : ਏਹੀ ਸੋਚਣ ਵਾਲੀ ਗੱਲ ਆਂ। ਮੈਨ ਲਉ ਉਹ ਸਾਰੇ ਕਮੀਨੇ
 ਬੰਦੇ ਹੁਣੇ ਏਥੇ ਆ ਜਾਣ ਤੇ ਕੀ ਉਨ੍ਹਾਂ ਨੂੰ ਮੁਤਮ ਕਰਨ ਦਾ
 ਮੌਨੁੰ ਹੱਕ ਆਂ ?
- ਬਾਨੇ : ਉਨ੍ਹਾਂ ਨੂੰ ਜਾਨੋ ਮਾਰਨ ਦਾ ?
 (ਮਲਿਕਾ ਸਿਰ ਹਿਲਾਉਂਦੀ ਹੈ)
- ਪਾਰੇ : ਇਸ ਸਵਾਲ ਦਾ ਜਵਾਬ ਅਸੀਂ ਨਹੀਂ ਦੇ ਸਕਦੀਆਂ। ਤੈਨੂੰ
 ਇਸਦਾ ਜਵਾਬ ਕਿਸੇ ਸਿਆਣੇ ਕੋਲੋਂ ਪੁੱਛਣਾ ਪਵੇਗਾ।
- ਮਲਿਕਾ : ਮੈਂ ਪੁੱਛਿਆ ਸੀ। ਮੈਂ ਉਸਨੂੰ ਸਾਡ ਸਾਡ ਦੌਸ ਦਿੱਤਾ ਕਿ
 ਸਾਰੇ ਕਮੀਨੇ ਬੰਦਿਆਂ ਨੂੰ ਮਾਰ ਦੇਣ ਲਈ ਮੇਰੇ ਮਨ ਵਿਚ
 ਇਕ ਗੁਪਤ ਇੱਛਾ ਹੈ। ਉਸ ਨੇ ਕਿਹਾ: “ਜਰੂਰ, ਮੇਰੀ ਬੱਚੀ,
 ਤੇ ਜਦ ਤੂੰ ਇਹ ਕਰਮ ਕਰਨ ਲਈ ਤਿਆਰ ਹੋਵੋਗੀ, ਮੈਂ
 ਤੈਨੂੰ ਇਕ ਥੋੜ੍ਹੇ ਦੀ ਹੜਬ ਦੇ ਦਿਆਂਗਾ।”
- ਪਾਰੇ : ਇਹ ਸਭ ਜਥਾਨੀ ਕਲਾਮੀ ਗੱਲਾਂ ਨੋ। ਤੂੰ ਕਹਿਣਾ ਸੀ ਲਿਖ
 ਕੇ ਏ।
- ਬਾਨੇ : ਤੇਗੇ ਕੀ ਸਕੀਮ ਆਂ, ਮਲਿਕਾ ?
- ਮਲਿਕਾ : ਅਜੇ ਇਹ ਇਕ ਰਾਜ ਆਂ।
- ਪਾਰੇ : ਉਨ੍ਹਾਂ ਨੂੰ ਮਾਰਨਾ ਏਨਾ ਆਸਾਨ ਵੀ ਨਹੀਂ। ਚਲੋ ਮੈਨ ਲਉ
 ਤੇਰੇ ਕੋਲ ਗੰਧਕ ਦੇ ਤੇਜ਼ਾਬ ਦਾ ਭਰਿਆ ਇਕ ਤਲਾਬ ਹੈ
 ਉਨ੍ਹਾਂ ਲਈ ਤਿਆਰ। ਪਰ ਤੂੰ ਉਨ੍ਹਾਂ ਨੂੰ ਵਿਚ ਸੁੱਟੋਂਗੀ ਕਿਵੇਂ ?
 ਜਦੋਂ ਤੁਸੀਂ ਕਿਸੇ ਮਰਦ ਕੋਲੋਂ ਕੁਝ ਕਰਵਾਉਣਾ ਚਾਹੇ ਤਾਂ
 ਉਸ ਨਾਲੋਂ ਅੜੀਅਲ ਚੀਜ਼ ਕੋਈ ਹੋ ਨਹੀਂ ਹੁੰਦੀ।
- ਮਲਿਕਾ : ਇਹ ਤੁਸੀਂ ਮੇਰੇ ਤੇ ਛੱਡ ਦਿਓ।
- ਪਾਰੇ : ਪਰ ਜੇ ਉਹ ਮਾਰੇ ਗਏ ਤਾਂ ਕਿਸੇ ਨੂੰ ਉਨ੍ਹਾਂ ਦੀ ਘਾਟ
 ਮਹਿਸੂਸ ਹੋਵੇਗੀ, ਜਦੋਂ ਉਹ ਨਹੀਂ ਲੱਭਣਗੇ ਤਾਂ ਸਾਨੂੰ
 ਜੁਰਮਾਨਾ ਕਰ ਦਿੱਤਾ ਜਾਵੇਗਾ। ਅੱਜਕਲ ਨਿੱਕੀ ਨਿੱਕੀ
 ਗੱਲ ‘ਤੇ ਜੁਰਮਾਨਾ ਠੋਕ ਦਿੱਦੇ ਨੇ।
- ਮਲਿਕਾ : ਉਨ੍ਹਾਂ ਦੀ ਘਾਟ ਕਿਸੇ ਨੂੰ ਮਹਿਸੂਸ ਨਹੀਂ ਹੋਵੇਗੀ।
- ਬਾਨੇ : ਕਿਤੇ ਤੇਜੇ ਏਥੇ ਹੁੰਦੀ ਤਾਂ। ਉਹਦਾ ਜੀਜਾ ਵਕੀਲ ਆਂ। ਉਹ
 ਇਨ੍ਹਾਂ ਗੱਲਾਂ ਬਰੇ ਸਭ ਕੁਝ ਜਾਣਦੀ ਆਂ
- ਮਲਿਕਾ : ਜਦ ਕੋਈ ਬੀਮਾਰੀ ਹਟ ਜਾਂਦੀ ਹੈ, ਤਾਂ ਤੁਹਾਨੂੰ ਕਦੀ ਉਸਦੀ
 ਘਾਟ ਮਹਿਸੂਸ ਹੁੰਦੀ ਹੈ ? ਜਾਂ ਉਨ੍ਹਾਂ ਜਗਾਸੀਮਾਂ ਦੀ ਜਿਨ੍ਹਾਂ
 ਕਰਕੇ ਬੀਮਾਰੀ ਆਈ ? ਜਦੋਂ ਦੁਨੀਆਂ ਨੋ ਬਰ ਨੇ ਹੋ ਗਈ

- ਤਾਂ ਕੀ ਤੁਹਾਡਾ ਮਿਆਲ ਹੈ ਉਸ ਨੂੰ ਬੀਮਾਰੀ ਦਾ ਹੋਰਵਾ
ਸਤਾਵੇਗਾ ? ਨਹੀਂ ਇਹ ਤਾਂ ਖੁਸ਼ੀ ਨਾਲ ਤਾਂ ਅੰਗੜਾਈ
ਲਵੇਗੀ ਤੇ ਮੁਸਕਰਾਏਗੀ। ਥੱਸ ਏਨੀ ਗੱਲ ਆ ।
- ਪਾਰੋ** : ਇਕ ਮਿੰਟ, ਬਾਨੋ, ਉਹ ਹੁਣ ਏਥੇ ਨੇ ਨਾ ? ਥੱਸ ਹਾਂ ਜਾਂ ਨਾ
ਕਹੀਂ ।
- ਮਲਿਕਾ** : ਹੁਣ ਤੁਹਾਨੂੰ ਕੀ ਹੋਇਆ ?
- ਪਾਰੋ** : ਮੈਂ ਸਿਰਫ ਥਾਨੇ ਨੂੰ ਪੁੱਛ ਰਹੀ ਸਾਂ ਕਿ ਉਸ ਦੇ ਦੋਸਤ ਹੁਣ ਇਸ
ਕਮਰੇ ਵਿਚ ਹਨ ਜਾਂ ਨਹੀਂ। ਮੈਨੂੰ ਇਹ ਜਾਨਣ ਦਾ ਹੱਕ ਔ।
- ਬਾਨੋ** : ਮੈਨੂੰ ਦੱਸਣ ਦੀ ਇਜਾਜ਼ਤ ਨਹੀਂ।
- ਪਾਰੋ** : ਤੁਂ ਨਾ ਦੱਸ, ਮੈਨੂੰ ਪਤਾ ਲੱਗ ਗਿਆ, ਉਹ ਏਥੇ ਹੀ ਨੇ। ਮੈਨੂੰ
ਇਸਦਾ ਪੱਕਾ ਯਕੀਨ ਹੈ। ਨਹੀਂ ਤਾਂ ਤੂੰ ਏਨੇ ਮੂੰਹ ਨਹੀਂ ਸੌ
ਬਣਾਉਣੇ ।
- ਮਲਿਕਾ** : ਕੀ ਮੈਂ ਪੁੱਛ ਸਕਦੀ ਅਂ ਕਿ ਇਸ ਨਾਲ ਕੀ ਛਰਕ ਪੈਂਦਾ
ਕਿ ਉਸਦੇ ਦੋਸਤ ਕਮਰੇ ਵਿਚ ਹਨ ਕਿ ਨਹੀਂ।
- ਪਾਰੋ** : ਸਿਰਫ ਏਨਾ ਕਿ ਜੇ ਉਹ ਏਥੇ ਹਨ ਤਾਂ ਮੈਂ ਅਗਲਾ ਲੜਜ
ਮੂੰਹੋਂ ਨਹੀਂ ਕੱਢਾਂਗੀ। ਕਿਸੇ ਤੀਸਰੀ ਧਿਰ ਦੀ ਹਾਜ਼ਰੀ ਵਿਚ
ਭਾਵੇਂ ਉਸਦੀ ਹੋਂਦ ਹੈ ਜਾਂ ਨਹੀਂ ਮੈਂ ਮੌਤ ਦੀ ਸਜ਼ਾ ਦੇ
ਫੈਸਲੇ ਵਿਚ ਆਪਣੇ ਆਪ ਨੂੰ ਸ਼ਬਦ ਨਹੀਂ ਕਰਨਾ ਚਾਹੁੰਦੀ।
- ਬਾਨੋ** : ਮੇਰੇ ਮਹਿਮਾਨਾਂ ਨਾਲ ਇਹ ਕੋਈ ਦੰਗ ਸਲਕ ਨਹੀਂ ਹੈ।
- ਮਲਿਕਾ** : ਪਾਰੋ ਤੂੰ ਜ਼ਰੂਰ ਪਾਗਲ ਹੋ ਗਈ ਅੰਨ੍ਹੇ। ਤੂੰ ਏਨੌੰ ਮੂਰਖ ਕਿਵੇਂ ਹੋ
ਸਕਦੀ ਏਂ ਕਿ ਤੂੰ ਇਹ ਸੋਚੋਂ ਕਿ ਸਿਰਫ ਏਸੇ ਲਈ ਕਿ ਆਸੀਂ
ਇਕੱਲੇ ਆਂ-ਤਾਂ ਏਥੇ ਕੋਈ ਹੋਰ ਨਹੀਂ ਹੋਵੇਗਾ। ਕੀ ਤੂੰ ਸਾਨੂੰ
ਏਨੀਆਂ ਬੋਹਿਗ ਤੇ ਬਦਸੁਰਤ ਸਮਝਦੀ ਏਂ ਕਿ ਪੁਲਾੜ
ਵਿਚ ਟੋਹ ਲੈਂਦੀਆਂ ਫਿਰਦੀਆਂ ਲੱਖਾਂ ਕਰੋੜਾਂ ਕਲਪਿਤ ਜਾਂ
ਅਸਲੀ ਸ਼ਖਸੀਅਤਾਂ ਵਿਚੋਂ ਇਕ ਵੀ ਸਾਡੇ ਨਾਲ ਸਮਾਂ
ਗੁਜ਼ਾਰਨ ਦਾ ਮਜ਼ਾ ਨਹੀਂ ਉਠਾਏਗੀ ? ਇਸਦੇ ਉਲਟ,
ਅੜੀਏ, ਮੇਰਾ ਘਰ ਤਾਂ ਹਮੇਸ਼ਾ ਮਹਿਮਾਨਾਂ ਨਾਲ ਭਰਿਆ
ਰਹਿੰਦਾ। ਉਹ ਜਾਣਦੇ ਹਨ ਕਿ ਬੁਹਿਮੰਡ ਵਿਚ ਇਕ ਥਾਂ ਹੈ,
ਜਿੱਥੇ ਉਹ ਇਕੱਲਤਾ ਤੋਂ ਬਚਣ ਲਈ ਕਦੀ ਵੀ ਆ ਸਕਦੇ
ਹਨ, ਉਨ੍ਹਾਂ ਨੂੰ ਹਮੇਸ਼ਾ ਜੀ ਆਇਆਂ ਨੂੰ ਕਿਹਾ ਜਾਏਗਾ।
ਮੈਨੂੰ ਤਾਂ ਉਨ੍ਹਾਂ ਦੀ ਆਮਦ ਨਾਲ ਬੜੀ ਖੁਸ਼ੀ ਹੁੰਦੀ ਅੰਨ੍ਹੇ ।
- ਬਾਨੋ** : ਮਿਹਰਬਾਨੀ ਮਲਿਕਾ।
- ਪਾਰੋ** : ਮਲਿਕਾ ਤੂੰ ਪੂਰੀ ਤਰ੍ਹਾਂ ਜਾਣਦੀ ਏਂ ਕਿ ਇਸ ਪਲ ਸਾਰੀ
ਕਾਇਨਾਤ ਸਾਨੂੰ ਸੁਣ ਰਹੀ ਔ ਅਤੇ ਜਿਰਤਾ ਵੀ ਲੜਜ
ਅਸੀਂ ਥੋਲਦੇ ਆਂ ਉਹ ਦੂਰ ਦਿਆਂ ਸਿਤਾਰਿਆਂ ਵਿਚ ਗੁੰਜਦਾ

- ਪਾਰੋ : ਏ। ਇਸ ਤੋਂ ਇਨਕਾਰ ਕਰਨਾ ਪਖੰਡ ਹੋਵੇਗਾ।
- ਮਲਿਕਾ : ਫਿਰ ਤੁੰ ਸਭਨਾਂ ਦੇ ਸਾਹਮਣੇ ਮੇਰੀ ਬੇਇਜ਼ਤੀ ਕਿਉਂ ਕਰਦੀ ਹੈ? ਮੈਂ ਕਮੀਨੀ ਨਹੀਂ, ਸੰਗਾਉਂ ਹਾਂ। ਮੈਨੂੰ ਇਹੋ ਜਿਹੇ ਕੁੰਡ ਸਾਹਮਣੇ ਆਪਣੇ ਵਿਚਾਰ ਪੇਸ਼ ਕਰਦਿਆਂ ਭਰ ਲਗਦਾ ਹੈ। ਇਸ ਤੋਂ ਵੀ ਵੱਡੀ ਗੱਲ ਹੈ ਕਿ ਜੇ ਤੂੰ ਮੈਨੂੰ ਏਨੀ ਹੀ ਬੁਰੀ ਤੇ ਮਰਖ ਸਮਝਦੀ ਏਂਦਾ ਤੂੰ ਮੈਨੂੰ ਬੁਲਾਇਆ ਹੀ ਕਿਉਂ?
- ਮਲਿਕਾ : ਮੈਂ ਤੈਨੂੰ ਦੱਸਦੀ ਆਂ, ਮੈਂ ਤੈਨੂੰ ਦੱਸਦੀ ਆਂ ਕਿਉਂ, ਮੈਂ ਜਦੋਂ ਕੋਈ ਚੀਜ਼ ਵੱਡੀ ਹੈ ਤਾਂ ਸਭ ਤੋਂ ਵੱਡਾ ਹਿੱਸਾ ਤੈਨੂੰ ਦਿੱਦੀ ਆਂ। ਭਾਵੇਂ ਤੂੰ ਕਿਨੀ ਝਗੜਾਲੂ ਏਂ ਤਾਂ ਵੀ ਮੈਂ ਤੈਨੂੰ ਜ਼ਰੂਰ ਬੁਲਾਉਂਦੀ ਆਂ, ਕਿਉਂਕਿ ਜਦੋਂ ਤੂੰ ਆਉਂਦੀ ਏਂ ਹੋਇਆ ਤੇਰੇ ਨਾਲ ਕੋਈ ਹੁੰਦਾ ਏ- ਮੇਰਾ ਭਾਵ ਛਿੱਕੀ ਤੋਂ ਨਹੀਂ ਏ- ਮੇਰਾ ਮਤਲਬ ਕੋਈ ਕੁੜੀ ਜਿਸਦੀ ਸ਼ਕਲ ਤੇਰੇ ਨਾਲ ਭੈਣਾਂ ਵਾਂਗ ਮਿਲਦੀ ਏ-ਸਿਰਫ ਉਹ ਤੇਰੇ ਨਾਲੋਂ ਜਵਾਨ ਤੇ ਸੁਹਣੀ ਏਂ ਤੇ ਉਹ ਬੜੀ ਬੀਬੀ ਬਣ ਕੇ ਇਕ ਪਾਸੇ ਬੈਠ ਜਾਂਦੀ ਹੈ। ਮੇਰੇ ਵੱਲ ਦੇਖ ਕੇ ਕੁਲਾ ਕੁਲਾ ਮਸਕਰਾਉਂਦੀ ਰਹਿੰਦੀ ਏ ਜਿਸ ਵੇਲੇ ਤੂੰ ਮੂੰਹੋਂ ਨਹੀਂ ਬੋਲਦੀ। ਮੈਂ ਤਾਂ ਉਸ ਨੂੰ ਉਹ ਕੇਵ ਦਾ ਵੱਡਾ ਟੁਕੜਾ ਦਿੱਦੀ ਆਂ ਜਿਹੜਾ ਤੂੰ ਡਕਾਰ ਜਾਨੀ ਏਂ। ਉਸ ਕੁੜੀ ਕਰਕੇ ਹੀ ਤੂੰ ਅੱਜ ਏਥੇ ਆਂ। ਅਤੇ ਇਸ ਨਾਜ਼ਕ ਮੇਕੇ ਤੇ ਮੈਂ ਤੈਨੂੰ ਉਸਦੀ ਰਾਏ ਲੈ ਕੇ ਦੇਣ ਲਈ ਕਹਿ ਰਹੀ ਹਾਂ, ਤੇਰੀ ਨਹੀਂ, ਤੇਰੀ ਰਾਏ ਦੀ ਮੇਰੇ ਲਈ ਕੋਈ ਅਹਿਮੀਅਤ ਨਹੀਂ।
- ਪਾਰੋ : ਮੈਂ ਜਾ ਰਹੀ ਆਂ।
- ਮਲਿਕਾ : ਭਲੀਮਾਣਸ ਹੈ ਕੇ ਬੈਠ ਜਾ, ਮੈਂ ਅਜੇ ਉਹਨੂੰ ਜਾਣ ਨਹੀਂ ਦੇਣਾ ਚਾਹੁੰਦੀ।
- ਪਾਰੋ : (ਪੌੜੀਆਂ ਵੱਲ ਜਾਂਦੀ ਹੋਈ) ਨਹੀਂ, ਬਹੁਤ ਹੋ ਗਈ ਏ ਮੇਰੇ ਨਾਲ। ਮੈਂ ਉਸ ਨੂੰ ਵੀ ਨਾਲ ਲਿਜਾ ਰਹੀ ਆਂ। (ਈਸ਼ਾ ਦਾਖਲ ਹੁੰਦੀ ਏ)
- ਈਸ਼ਾ : ਮਲਿਕਾ, ਤੇਜ਼ ਆ ਗਈ
- ਮਲਿਕਾ : ਰੱਖ ਦਾ ਬੁਕਰ ਅੈ
- ਬਾਨੇ : ਅਸੀਂ ਬਚ ਗਈਆਂ। (ਤੇਜ਼, ਬਾਨ ਨਾਲ ਆਉਂਦੀ ਹੈ। ਉਸਦੀ ਵੇਸ ਭੂਸ਼ਾ ਸ਼ਾਹੀ ਤੇ ਧਾਰਮਿਕ ਦੇ ਵਿਚਕਾਰ ਜਿਹੇ ਹੈ)
- ਤੇਜ਼ : ਮੇਰੀਓ ਪਿਆਰੀਓ ਸਹੇਲੀਓ, ਅੱਜ ਫੇਰ ਮੈਂ ਪੰਡਿਤ ਜਵਾਹਰ ਲਾਲ ਨਹਿਰੂ ਦੀ ਬਹੁਤ ਉਡੀਕ ਕੀਤੀ ਪਰ ਉਹ ਬਾਹਰ ਨਹੀਂ ਆਏ।

- ਮਲਿਕਾ** : ਤੈਨੂੰ ਅਜੇ ਹੋਰ ਬੜੇ ਸਾਲ ਉਛੀਕ ਕਰਨੀ ਪਵੇਗੀ
ਕਿਉਂਕਿ 1965 ਵਿਚ ਪੰਡਿਤ ਨਹਿਰੂ ਹੋਰਾਂ ਦਾ ਦੇਹਾਤ ਹੋ
ਗਿਆ ਸੀ
- ਤੇਜ਼** : ਕੋਈ ਨਹੀਂ ਮੇਰੇ ਕੋਲ ਬਹੁਤ ਵਕਤ ਹੈ।
- ਮਲਿਕਾ** : ਕੋਈ ਹੋਰ ਹੁਦਾ ਤਾਂ ਮੈਨੂੰ ਇਹ ਵਕਤ ਦੀ ਝੜ੍ਹਲ ਖਰਚੀ
ਬੜੀ ਬਚਗਾਨੀ ਲੱਗਣੀ ਸੀ। ਪਰ ਤੇਰੇ ਵਰਗੀ ਸੁਭ ਬੁਝ
ਵਾਲੀ ਅੱਗੜ ਬਾਰੇ ਇਹ ਗੱਲ ਬਿਲਕੁਲ ਨਹੀਂ ਕਹਿ ਸਕਦੀ।
ਤੇਰੇ ਕੋਲ ਲਜ਼ਮੀ ਇਸ ਗੱਲ ਦਾ ਕਾਰਨ ਹੋਵੇਗਾ ਕਿ ਤੂੰ
ਕਿਉਂ ਇਕ ਉਸ ਕੰਢੇ ਨਾਲ ਗੱਲ ਕਰਨੀ ਚਾਹੁੰਦੀ ਹੈ ਜਿਸਨੂੰ
ਜਿਉਂਦੇ ਜੀ ਕਿਸੇ ਨਹੀਂ ਸੁਣਿਆ। ਫਿਲਹਾਲ ਸਾਡਾ ਇਕ
ਕਾਨੂੰਨੀ ਮਸਲਾ ਹੱਲ ਕਰ। ਮੈਨ ਲਓ ਦੁਨੀਆ ਭਰ ਦੇ
ਹਤਿਆਰੇ ਇਸ ਕਮਰੇ ਵਿਚ ਤੇਰੇ ਕੋਲ ਆ ਜਾਣ। ਤੇ ਮੈਨ
ਲਓ ਤੇਰੇ ਕੋਲ ਉਨ੍ਹਾਂ ਤੋਂ ਹੋਸ਼ਾ ਹੋਸ਼ਾ ਛੁਟਕਾਰਾ ਪਾਉਂਦ
ਦਾ ਤਰੀਕਾ ਹੋਵੇ ਤਾਂ ਕੀ ਤੈਨੂੰ ਇਸ ਤਰ੍ਹਾਂ ਕਰਨ ਦਾ ਹੱਕ
ਹੋਵੇਗਾ?
- ਤੇਜ਼** : ਕਿਉਂ ਨਹੀਂ?
- ਮਲਿਕਾ** : ਬਿਲਕੁਲ ਮੇਰੇ ਵਾਲਾ ਨੁਕਤਾ
- ਬਾਨੇ** : ਪਰ ਪਾਰੇ ਏਨੇ ਜਿਆਦਾ ਹਤਿਆਰੇ।
- ਤੇਜ਼** : ਜਿੰਨਾ ਨਹਾਡੇ ਓਨਾ ਪੁੰਨ। ਜਿੰਨੇ ਜਿਆਦਾ ਹੋਣਗੇ ਉਨੇ
ਹੀ ਕਾਨੂੰਨੀ ਤੌਰ ਤੇ ਆਪਾ ਜਾਇਜ਼ ਹੋਵਾਂਗੇ। ਕਿਉਂਕਿ
ਫਿਰ ਇਹ ਮਾਮਲਾ ਨਿੱਜੀ ਨਹੀਂ ਰਹੇਗਾ, ਗੈਰਸ਼ਖਸੀ ਹੋ
ਜਾਵੇਗਾ। ਏਥੋਂ ਤੱਕ ਕਿ ਇਹ ਵੱਜੀ ਰੰਗਤ ਲੈ ਲਵੇਗਾ।
ਇਹ ਲੜਾਈ ਦਾ ਬੁਨਿਆਦੀ ਸਿਧਾਂਡ ਹੈ ਕਿ ਦੁਸ਼ਮਣ
ਇਕ ਥਾਂ ਇਕੱਠੇ ਕਰ ਲਵੇ-ਤੇ ਇੱਕ ਸਮੇਂ ਸਾਰਿਆਂ ਨੂੰ
ਇਕੱਠੇ ਮਾਰ ਦਿਓ। ਕਿਉਂਕਿ ਜੇ ਤੁਹਾਨੂੰ ਕੱਲੇ ਕੱਲੇ ਨੂੰ ਘਰ
ਘਰ ਜਾਂ ਦਫ਼ਤਰ ਦਫ਼ਤਰ ਲੱਭਣਾ ਪਿਆ ਤਾਂ ਤੁਸੀਂ ਥੱਕ
ਜਾਓਗੋ। ਅੱਜ ਨਹੀਂ ਤਾਂ ਕੱਲ੍ਹ ਅਪਣਾ ਕੰਮ ਅੱਧਵਾਟੇ ਹੀ
ਛੱਡ ਦਿਓ। ਮੇਰਾ ਯਕੀਨ ਹੈ ਮਲਿਕਾ ਕਿ ਤੁਹਾਡਾ ਵਿਚਾਰ
ਬਹੁਤ ਵਿਹਾਰਕ ਹੈ। ਮੈਂ ਹੈਰਾਨ ਹਾਂ ਕਿ ਸਾਨੂੰ ਪਹਿਲਾਂ ਕਦੀ
ਇਸ ਦਾ ਖਿਆਲ ਕਿਉਂ ਨਾ ਆਇਆ?
- ਬਾਨੇ** : ਜੇ ਤੁਸੀਂ ਸੋਚਦੀਆਂ ਉੱਕੀ ਕਿ ਇਹ ਕਰਨਾ ਠੀਕ ਹੈ ਤਾਂ.....
- ਤੇਜ਼** : ਹਰ ਤਰ੍ਹਾਂ ਠੀਕ ਹੈ।
- ਪਾਰੇ** : ਅਸੀਂ ਹਤਿਆਰਿਆਂ ਨੂੰ ਮੁਕੱਦਮਾ ਲੜਨ ਦਾ ਵੀ ਪੂਰਾ
ਮੌਕਾ ਦਿਆਂਗੇ, ਮੈਂ ਤਾਂ ਏਹੀ ਸਮਝਦੀ ਹਾਂ। ਤੁਹਾਡਾ ਕੀ
ਖਿਆਲ ਹੈ?

- ਮਲਿਕਾ : ਮੁਕੱਦਮਾ ?
 ਤੇਜ਼ : ਕੀਨਨ। ਤੁਸੀਂ ਕਿਸੇ ਨੂੰ ਮੁਕੱਦਮੇ ਤੋਂ ਬਿਨਾਂ ਨਹੀਂ ਮਾਰ ਸਕਦੇ। ਇਹ ਤਾਂ ਬੜੀ ਬੁਨਿਆਦੀ ਜਿਗੀ ਗੱਲ ਹੈ। ਕਿਸੇ ਸਖਸ ਕੌਲੋਂ ਵੀ ਕਾਨੂੰਨ ਦੀ ਢਕਵੀਂ ਕਾਰਵਾਈ ਤੋਂ ਬਿਨਾਂ ਉਸ ਦੀ ਜ਼ਿੰਦਗੀ, ਆਜ਼ਾਦੀ ਜਾਂ ਜਾਇਦਾਦ ਨਹੀਂ ਥੇਹੀ ਜਾਂ ਸਕਦੀ।
- ਮਲਿਕਾ : ਪਰ ਉਹ ਸਾਡੇ ਕੌਲੋਂ ਤਾਂ ਥੇਹ ਲੈਂਦੇ ਹਨ।
 ਤੇਜ਼ : ਇਹ ਕੋਈ ਦਲੀਲ ਨਹੀਂ। ਤੁਹਾਡੇ ਉੱਤੇ ਕਿਸੇ ਗੱਲ ਦਾ ਦੋਸ਼ ਨਹੁੰ। ਲੱਗਾ। ਜਿਸ ਤੇ ਦੋਸ਼ ਲੱਗਾ ਹੋਵੇ ਉਸ ਆਦਮੀ, ਔਰਤ ਜਾਂ ਬੱਚੇ ਨੂੰ ਜੱਜਾਂ ਸਾਹਮਣੇ ਆਪਣੀ ਸਫ਼ਾਈ ਪੇਸ਼ ਕਰਨ ਦਾ ਅਧਿਕਾਰ ਹੈ। ਏਥੋਂ ਤੱਕ ਕਿ ਪੜ੍ਹਾਅਂ ਪੜ੍ਹੀਆਂ ਨੂੰ ਵੀ। ਤੁਹਾਨੂੰ ਯਾਦ ਹੋਵੇਗਾ ਜਲਪਰਲੇ ਤੋਂ ਪਹਿਲਾਂ ਪਰਮਾਤਮਾ ਨੇ ਨੂੰ ਨੂੰ ਆਪਣੇ ਸਾਥੀ ਪਾਣੀਆਂ ਦੇ ਹੱਕ ਵਿਚ ਬੋਲਣ ਦੀ ਇਜਾਜ਼ਤ ਦਿੱਤੀ। ਹਜ਼ਰਤ ਨੂੰ ਥਥਲਾ ਗਏ। ਤੁਹਾਨੂੰ ਪਤਾ ਹੀ ਹੈ ਕਿਵਰ ਕੀ ਹੋਇਆ।
- ਮਲਿਕਾ : ਪਰ ਜੇ ਉਨ੍ਹਾਂ ਨੂੰ ਜ਼ਰਾ ਵੀ ਸ਼ੱਕ ਪੈ ਗਿਆ ਤਾਂ ਉਹ ਮੇਰੇ ਹੱਥਾਂ ਨਿਕਲ ਜਾਣਗੇ।
 ਤੇਜ਼ : ਇਹੋ ਜਿਹੇ ਮਾਮਲਿਆਂ ਵਿਚ ਇਕ ਸਿੱਧਾ ਜਿਹਾ ਤਗੇਕਾ ਹੁੰਦਾ ਹੈ। ਤੁਸੀਂ ਦੱਸੀਆਂ ਨੂੰ ਤਿੰਨ ਵਾਰ ਬੁਲਾਉਂਦੇ ਹੋ। ਤੁਸੀਂ ਚਾਹੋ ਤਾਂ ਇਹ ਬੁਲਾਉਣ ਦਾ ਅਮਲ ਮਨ ਹੀ ਮਨ ਹੈ ਸਕਦਾ ਹੈ। ਜੇ ਉਹ ਪੇਸ਼ ਨਾ ਹੋਣ ਤਾਂ ਅਦਾਲਤ ਇਕ ਮੁਖਤਾਰ ਨਿਯੁਕਤ ਕਰ ਸਕਦੀ ਹੈ ਜੇ ਦੱਸੀਆਂ ਦੀ ਨੁਮਾਇੰਦਗੀ ਕਰਦਾ ਹੈ। ਮੁਖਤਾਰ ਉਨ੍ਹਾਂ ਦਾ ਮੁਕੱਦਮਾ ਲੜ ਸਕਦਾ ਹੈ ਇਨ ਅੰਬਸੈਂਸੀਆ ਯਾਨੀ ਕਿ ਉਨ੍ਹਾਂ ਦੀ ਗੈਰਹਾਜ਼ਰੀ ਵਿਚ। ਤੇ ਫੈਸਲਾ ਸੁਣਾਇਆ ਜਾ ਸਕਦਾ ਹੈ ਇਨ ਕੌਟਮੋਸ਼ੀਓ। ਯਾਨੀ ਹੁਕਮ-ਅਦੂਲੀ ਦੀ ਵਜ਼ਹ ਕਰਕੇ।
- ਮਲਿਕਾ : ਪਰ ਮੈਂ ਕਿਸੇ ਮੁਖਤਾਰ ਨੂੰ ਨਹੀਂ ਜਾਣਦੀ ਤੇ ਸਾਡੇ ਕੋਲ ਸਿਰਫ਼ ਦਸ ਮਿੰਟ ਨੇ।
 ਤੇਜ਼ : ਜਲਦੀ ਕਰੋ, ਪਾਰੋ ਜਲਦੀ ਕਰੋ।
 ਤੇਜ਼ : ਇਹੋ ਜਿਹੀ ਹੰਗਮੀ ਸਰਤ ਵਿਚ, ਅਦਾਲਤ ਨੂੰ ਇਸ ਗੱਲ ਦੀ ਇਜਾਜ਼ਤ ਹੈ ਕਿ ਉਹ ਪਹਿਲੇ ਹੀ ਰਾਹਗੁਜਰ ਨੂੰ ਵਕੀਲ ਸਫ਼ਾਈ ਦੇ ਤੋਂ ਤੇ ਕੰਮ ਕਰਨ ਦਾ ਹੁਕਮ ਦੇ ਸਕਦੀ ਹੈ। ਈਸ਼ਾ ਨੂੰ ਕਰੋ ਕਿਸੇ ਵੀ ਰਾਹ ਜਾਂਦੇ ਨੂੰ ਲੈ ਆਵੇ। ਕਿਸੇ ਨੂੰ ਵੀ।
- ਮਲਿਕਾ : ਹੰਗਮ-ਬੇਲਾ ?

- ਤੇਜ਼ : ਪੈਰ, ਇਹ ਤਾਂ ਬਹੁਤ ਮੌਟੀ ਛਾਨਣੀ ਲਾਉਣ ਵਰਗੀ ਗੱਲ ਆਂ। ਇਸ ਦੇ ਖਿਲਾਫ਼ ਤਾਂ ਫਿਰ ਅਪੀਲ ਵੀ ਹੋ ਸਕਦੀ ਆਂ
- ਮਲਿਕਾ ਭੇਜ : (ਪ੍ਰਕਾਰਦੀ ਹੈ) ਈਸ਼ਾ! ਪੁਲੀਸ ਸਾਰਜੈਟ ਬਾਰੇ ਕੀ ਖਿਆਲ ਆਂ?
- ਤੇਜ਼ : ਉਹ ਨਹੀਂ ਚਲੇਗਾ। ਉਸ ਨੇ ਤਾਂ ਸਰਕਾਰ ਦਾ ਪੱਖ ਲੈਣ ਦੀ ਸਹੂ ਖਾਪੀ ਹੁੰਦੀ ਹੈ। (ਈਸ਼ਾ ਆਉਂਦੀ ਹੈ) ਹਾਂ ਮਲਿਕਾ ਸਾਹਿਬਾ।
- ਮਲਿਕਾ ਬਾਹਰ ਚੈਣ : ਸਾਡੇ ਸਾਰੇ ਦੇਸਤ, ਮਲਿਕਾ, ਰੱਦੀ ਵਾਲਾ ਆਂ ਤੇ....
- ਈਸ਼ਾ ਮਲਿਕਾ ਪਾਰੇ : ਰੱਦੀ ਵਾਲੇ ਨੂੰ ਭੇਜ
- ਪਾਰੇ : ਤੁਹਾਡੇ ਖਿਆਲ ਵਿਚ ਕੀ ਇਹ ਜਾਇਜ਼ ਲੱਗੇਗਾ ਕਿ ਇਕ ਰੱਦੀ ਵਾਲਾ ਬੰਦਾ ਕਰੋੜਪਤੀਆਂ ਦੀ ਨੁਮਾਇਦਗੀ ਕਰੇ?
- ਤੇਜ਼ : ਸਭ ਤੋਂ ਚੰਗੀ ਚੋਣ। ਅਪਰਾਧੀਆਂ ਦੀ ਨੁਮਾਇਦਗੀ ਆਮ ਤੌਰ 'ਤੇ ਉਹੀ ਕਰਦੇ ਨੇ ਜੋ ਉਨ੍ਹਾਂ ਦੇ ਬਿਲਕੁਲ ਉਲਟ ਹੁੰਦੇ ਨੇ। ਕਾਤਿਲਾਂ ਦੀ ਨੁਮਾਇਦਗੀ ਉਹ ਕਰਦਾ ਹੈ ਜੋ ਕੀਤੀ ਵੀ ਨਹੀਂ ਮਾਰ ਸਕਦਾ। ਬਲਾਤਕਾਰੀਆਂ ਦੀ ਨੁਮਾਇਦਗੀ ਬਹਮਚਾਰੀਆਂ ਦੀ ਸਭਾ ਦਾ ਕੋਈ ਮੌਬਦ ਕਰਦਾ ਥੈ। ਤਜਹਬੇ ਤੋਂ ਪਤਾ ਲਗਦਾ ਹੈ ਕਿ ਸਗੋਂ ਹੋਣ ਦਾ ਇਹ ਸਭ ਤੋਂ ਚੰਗਾ ਤਰੀਕਾ ਹੈ।
- ਮਲਿਕਾ : ਪਰ ਅਸੀਂ ਉਨ੍ਹਾਂ ਨੂੰ ਬਗੀ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਨੂੰ ਬਗੀ ਕਰਨ ਦਾ ਮਤਲਬ ਹੋਵੇਗਾ ਦੁਨੀਆ ਦੀ ਬਰਬਾਦੀ।
- ਤੇਜ਼ : ਇਨਸਾਫ਼ ਤਾਂ ਇਨਸਾਫ਼ ਹੈ, ਮਲਿਕਾ। (ਰੱਦੀ ਵਾਲਾ ਹੇਠਾਂ ਆਉਂਦਾ ਹੈ, ਉਸਦੇ ਪਿੱਛੇ ਹੋਰ ਇਹੋ ਜਿਹੇ ਹੋਰ ਲੋਕ ਹਨ)
- ਰੱਦੀ ਵਾਲਾ : ਆਦਾਬ ਮਲਿਕਾ, ਨਮਸਕਾਰ ਦੇਵੀਓ। ਮੇਰਾ ਦਿਲੀ ਸਤਿਕਾਰ ਕਬਲ ਕਰੋ।
- ਮਲਿਕਾ : ਈਸ਼ਾ ਨੇ ਤੈਨੂੰ ਦੱਸ ਦਿੱਤਾ ਏ?
- ਰੱਦੀ ਵਾਲਾ : ਉਸਨੇ ਮੁਕੱਦਮੇ ਬਾਰੇ ਕੁਝ ਕਿਹਾ ਏ?
- ਮਲਿਕਾ : ਤੈਨੂੰ.... ਮਾਫ਼ ਕਰਨਾ, ਤੁਹਾਨੂੰ ਮੁਖਤਾਰ, ਵਕੀਲ ਸਫ਼ਾਈ ਮੁਕੱਰਰ ਕੀਤਾ ਗਿਆ ਏ।
- ਰੱਦੀ ਵਾਲਾ : ਮੈਨੂੰ ਇਸ ਗੱਲ ਦੀ ਭਿਅੰਕਰ ਖੁਸ਼ੀ ਹੈ। ਮੈਂ ਤਹਿ ਦਿਲੋਂ ਸੁਕਰ ਗੁਜ਼ਾਰ ਹਾਂ।
- ਮਲਿਕਾ : ਤੁਸੀਂ ਜਾਣਦੇ ਓਂ ਕਿ ਇਸ ਮੁਕੱਦਮੇ ਦੇ ਨਤੀਜੇ ਉਤੇ ਕਿੰਨਾ ਕੁਝ ਮੁਨੱਸਰ ਕਰਦਾ ਹੈ?

- ਤੇਜ਼ : ਤੁਸੀਂ ਦੋਬੀਆਂ ਯਾਨੀ ਮੁਦਾਲਿਆਂ ਨੂੰ ਏਨੀ ਚੰਗੀ ਤਰ੍ਹਾਂ
ਜਾਣਦੇ ਹੋ ਕਿ ਇਸ ਮੁਕੱਦਮੇ ਨੂੰ ਉਨ੍ਹਾਂ ਵੱਲੋਂ ਲੜ ਸਕੇ।
- ਰੱਦੀ ਵਾਲਾ : ਮੈਂ ਉਨ੍ਹਾਂ ਨੂੰ ਉਨ੍ਹਾਂ ਦੀਆਂ ਰੂਹਾਂ ਦੇ ਥੱਲੇ ਤੱਕ ਜਾਣਦਾ। ਮੈਂ
ਰੜ ਉਨ੍ਹਾਂ ਦੇ ਕੁੜੇ ਕਰਕਟ ਨੂੰ ਫੇਲਦਾ।
- ਪਾਰੋ : ਉਥੋਂ ਤੈਨੂੰ.... ਨਹੀਂ ਸੱਚ ਤੁਹਾਨੂੰ ਕੀ ਮਿਲਦਾ ?
- ਰੱਦੀ ਵਾਲਾ : ਜਿਆਦਾ ਕਰਕੇ ਛੁੱਲ।
- ਬਾਨੇ : ਇਹ ਸੱਚੀ ਗੱਲ ਹੈ ਤੁਹਾਨੂੰ ਸਾਰੀਆਂ ਨੂੰ ਪਤਾ ਕਿ ਅਮੀਰ
ਆਦਮੀ ਛੁੱਲਾਂ ਵਿਚ ਪਿਰੇ ਰਹਿੰਦੇ ਨੇ।
- ਪਾਰੋ : ਵਾਹ ! ਕਿਨੀ ਮੂਲਕੂਰਤ ਬਾਤ ਐ!
- ਮਲਿਕਾ : ਕੀ ਤੁਸੀਂ ਆਦਾਲਤ ਨੂੰ ਉਨ੍ਹਾਂ ਦੇ ਤਰਫਦਾਰ ਬਣਾਉਣ ਦੀ
ਕੋਸ਼ਿਸ਼ ਕਰ ਰਹੇ ਹੋ ?
- ਰੱਦੀ ਵਾਲਾ : ਨਹੀਂ ਮਲਿਕਾ ਨਹੀਂ।
- ਮਲਿਕਾ : ਅਸੀਂ ਬਿਲਕੁਲ ਨਿਰਪੱਖ ਵਕੀਲ ਸਫ਼ਾਈ ਚਾਹੁੰਦੇ ਆ।
- ਰੱਦੀ ਵਾਲਾ : ਇਸ ਵਿਚ ਕੀ ਸੱਕ ਹੈ, ਮਲਿਕਾ ! ਮੈਨੂੰ ਇਕ ਸੁਝਾਅ ਦੇਣ
ਦੀ ਇਜਾਜ਼ਤ ਦਿਓ।
- ਮਲਿਕਾ : ਤੂੰ ਸਦਾਰਤ ਕਰੋਗਾ ਪਾਰੋ ?
- ਰੱਦੀ ਵਾਲਾ : ਕੀ ਇਸ ਤਰ੍ਹਾਂ ਹੋ ਸਕਦਾ ਹੈ ਕਿ ਮੈਂ ਵਕੀਲ ਦੇ ਤੌਰ
ਤੇ ਬੋਲਣ ਦੀ ਥਾਂ ਮੁਦਾਲੇ ਯਾਨੀ ਦੋਬੀ ਦੇ ਤੌਰ ਤੇ ਹੀ ਬੋਲਾਂ।
ਇਸ ਤਰ੍ਹਾਂ ਇਹ ਜਿਆਦਾ ਮੰਨਣਯੋਗ ਹੋ ਜਾਏਗਾ। ਮੈਂ ਵੀ
ਇਸ ਵਿਚ ਹੋਰ ਖੁੱਬ ਜਾਵੂਂਗਾ।
- ਤੇਜ਼ : ਕਮਾਲ ਦਾ ਬਿਆਲ ਐ। ਤਜਵੀਜ਼ ਮਨਜ਼ੂਰ।
- ਮਲਿਕਾ : ਸਾਨੂੰ ਬਹੁਤਾ ਮਨਾਉਣ ਦਾ ਕੋਸ਼ਿਸ਼ ਵੀ ਨਾ ਕਰੀਂ, ਸਮਝੋ ?
- ਰੱਦੀ ਵਾਲਾ : ਨਿਰਪੱਖ ਰਹਾਂਗਾ, ਮਲਿਕਾ, ਨਿਰਪੱਖ।
- ਤੇਜ਼ : ਕੀ ਤੁਸੀਂ ਆਪਣਾ ਕੇਸ ਤਿਆਰ ਕਰ ਲਿਆ ?
- ਰੱਦੀ ਵਾਲਾ : ਮੈਂ ਕਿੰਨਾ ਕੁ ਅਮੀਰ ਆਂ ?
- ਤੇਜ਼ : ਲੱਖਾਂਪਤੀ, ਕਰੋਤਾਂਪਤੀ
- ਰੱਦੀ ਵਾਲਾ : ਇਹ ਏਨਾ ਪੈਸਾ ਮੈਨੂੰ ਕਿੱਥੋਂ ਮਿਲਿਆ ? ਚੰਗੀ ? ਕਡਲ ?
ਗਾਬਨ ?
- ਮਲਿਕਾ : ਬਹੁਤੀ ਸੰਭਾਵਨਾ ਹੈ ਗਾਬਨ।
- ਰੱਦੀ ਵਾਲਾ : ਮੇਰੀ ਪਤਨੀ ਹੈ ? ਰਖੇਲ ਹੈ ?
- ਮਲਿਕਾ : ਸਭ ਕੁਛ ਹੈ।
- ਰੱਦੀ ਵਾਲਾ : ਠੀਕ ਹੈ, ਮੈਂ ਤਿਆਰ ਹਾਂ।
- ਬਾਨੇ : ਚਾਹ ਪੀਓਗਾ ?
- ਰੱਦੀ ਵਾਲਾ : ਠੀਕ ਰਹੇਗੀ ?
- ਪਾਰੋ : ਹਾਂ। ਆਵਾਜ਼ ਲਈ ਬਹੁਤ ਚੰਗੀ ਹੁੰਦੀ ਹੈ।

- ਤੇਜ਼ੀ ਵਾਲਾ : ਠੀਕ ਹੈ, ਚਾਹ ਪੀਆਂਗਾ
 ਤੇਜ਼ੇ (ਰੱਦੀ ਵਾਲੇ ਦੇ ਨਾਲ ਆਏ ਲੋਕਾਂ ਨੂੰ) ਆਓ ਆਓ, ਸਾਰੇ
 ਬੈਠ ਜਾਓ। ਇਹ ਲੋਕ ਅਦਾਲਤ ਹੈ। (ਉਹ ਸਭ ਪੌੜੀਆਂ
 ਉੱਤੇ ਤੇ ਹੋਰ ਜਿਥੇ ਵੀ ਥਾਂ ਮਿਲਦੀ ਹੈ, ਬੈਠ ਜਾਂਦੇ ਹਨ)
 ਅਪਣੀ ਘੰਟੀ ਮੈਨੂੰ ਦੋ ਦੋ ਮਲਿਕਾ।
- ਮਲਿਕਾ : ਪਰ ਜੇ ਮੈਨੂੰ ਘੰਟੀ ਮਾਰ ਕੇ ਈਸ਼ਾ ਨੂੰ ਬੁਲਾਉਣ ਦੀ ਜ਼ਹੂਰਤ
 ਪਈ ?
- ਤੇਜ਼ੇ : ਈਸ਼ਾ ਏਥੇ ਬੈਠੇਗੀ, ਮੇਰੇ ਲਾਗੇ। ਜੇ ਤੂੰ ਉਹਨੂੰ ਬੁਲਾਉਣਾ
 ਹੋਇਆ ਉਹ ਆਪੇ ਹੀ ਘੰਟੀ ਮਾਰ ਲਏਗੀ ਆਪਣੇ ਲਈ।
 (ਸਾਰਜੈਂਟ ਤੇ ਸਿਪਾਹੀ ਨੂੰ) ਦੱਸੀ ਨੂੰ ਕਟਹਿਰੇ ਵਿਚ ਲੈ ਕੇ
 ਆਓ (ਅਫਸਰ ਦੱਸੀ ਨੂੰ ਕਟਹਿਰੇ ਤੱਕ ਲੈ ਕੇ ਆਉਂਦੇ ਨੇ
 ਜੇ ਕਿ ਇਕ ਬੁਲਾ-ਕੁਰਸੀ ਤੇ ਢੱਬੇ ਦਾ ਬਣਿਆ ਹੋਇਆ ਹੈ।
 ਡੱਬੇ ਉੱਤੇ “ਕੱਚ ਦਾ ਸਾਮਾਨ” ਲਿਖਿਆ ਹੋਇਆ ਹੈ।
 ਰੱਦੀਵਾਲਾ ਡੱਬੇ ਉਪਰ ਖੜਾਉਂਦਾ ਹੈ। ਪਾਰੋਂ ਘੰਟੀ ਮਾਰਦੀ ਹੈ।
 ਮੁਕੱਦਮੇ ਦੀ ਕਾਰਵਾਈ ਬੁਝ੍ਹੀ ਹੁੰਦੀ ਹੈ।) ਵਕੀਲੇ-ਸਫ਼ਾਈ
 ਤੁਸੀਂ ਸਹੁੰ ਚੁੱਕੋ।
- ਰੱਦੀ ਵਾਲਾ : ਮੈਂ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਸਹੁੰ ਖਾਂਦਾ ਹਾਂ
 ਕਿ ਮੈਂ ਜੋ ਕਹਾਂਗਾ ਸੱਚ ਕਹਾਂਗਾ ਤੇ ਸੱਚ ਦੇ ਸਿਵਾਏ
 ਕੁਝ ਨਹੀਂ ਕਹਾਂਗਾ।
- ਤੇਜ਼ੇ : ਬਕਵਾਸ ਬੰਦ। ਤੂੰ ਕੋਈ ਗਵਾਹ ਬੋਲ੍ਹੀ ਹੈ। ਤੂੰ ਵਕੀਲ
 ਸਫ਼ਾਈ ਹੈ ਤੇਰਾ ਫਰਜ਼ ਹੈ ਬੂਠ ਬੋਲਣਾ, ਅਸਲੀਅਤ ਨੂੰ
 ਛੁਪਾਉਣਾ, ਰੋੜਨਾ, ਮੱਹੜਨਾ ਤੇ ਹਰ ਇਕ 'ਤੇ ਤੁਹਮਤ
 ਲਾਉਣੀ।
- ਰੱਦੀ ਵਾਲਾ : ਠੀਕ ਐ। ਮੈਂ ਸਹੁੰ ਚੁੱਕਦਾ ਹਾਂ ਕਿ ਮੈਂ ਕੂਠ ਬੋਲਾਂਗਾ,
 ਅਸਲੀਅਤ ਨੂੰ ਛੁਪਾਵਾਂਗਾ, ਤੋੜਾਂ ਮਰੋੜਾਂਗਾ ਤੇ ਹਰ ਇਕ
 ਤੇ ਤੁਹਮਤ ਲਾਵਾਂਗਾ। (ਪਾਰੋਂ ਬਹੁਤ ਜ਼ੋਰ ਨਾਲ ਘੰਟੀ ਮਾਰਦੀ
 ਹੈ)
- ਤੇਜ਼ੇ : ਚੁੱਪ, ਬੁਰੂ ਕਰੋ।
- ਰੱਦੀ ਵਾਲਾ : ਜੀ ਹਜ਼ੂਰ, ਇਸ ਸਤਿਕਾਰਯੋਗ ਅਦਾਲਤ ਵਿਚ...
 ਮਲਿਕਾ : ਖੁਸ਼ਮਦ ਕਰਨ ਦਾ ਤੈਨੂੰ ਕੋਈ ਵਾਇਦਾ ਨਹੀਂ ਹੋਵੇਗਾ।
 ਏਨਾ ਕਾਫੀ ਹੈ। ਸਫ਼ਾਈ ਦੀ ਸੁਣਵਾਈ ਹੋ ਚੁੱਕੀ ਹੈ। ਹਣ
 ਜਿਵ੍ਹਾ ਕੀਤੀ ਜਾਵੇ।
- ਮਲਿਕਾ : ਤੁਸੀਂ ਜਾਣਦੇ ਹੋ, ਤੁਹਾਡੇ ਉੱਤੇ ਕੀ ਇਲਜ਼ਾਮ ਹੈ ?
 ਰੱਦੀ ਵਾਲਾ : ਇਲਜ਼ਾਮ ? ਮੇਰੇ ਤਾਂ ਪ੍ਰਾਥਮਿਕਾਲ ਵਿਚ ਵੀ ਨਹੀਂ ਆ
 ਸਕਦਾ। ਮੇਰੀ ਜ਼ਿਦਹੀ ਪੁੱਲ੍ਹੀ ਕਿਤਾਬ ਹੈ। ਸਾਰੇ ਲੋਕ ਮੇਰੀਆਂ

ਸਰਗਰਮੀਆਂ ਜਾਣਦੇ ਹਨ। ਮੈਂ ਧਾਰਮਿਕ ਸੰਸਥਾਵਾਂ ਦਾ
 ਬੀਮ ਹਾਂ। ਕਲਾ ਤੇ ਸੱਭਿਆਚਾਰਕ ਸਰਗਰਮੀਆਂ ਦਾ ਇੱਕ
 ਇੱਕ ਸਰਪ੍ਰਸ਼ਤ। ਮੇਰਾ ਦਾਮਨ ਬੇਦਾਗ ਹੈ।
ਮਲਿਕਾ
 ਪਾਰੋ : ਕਿੰਨਾ ਕਰੁਰ ਝੁਠ। ਏਦੀ ਸ਼ਕਲ ਦੇਖੋ।
ਮਲਿਕਾ
 ਮਲਿਕਾ : ਤੁੰ ਉਸ ਦੀ ਬੋਇਜ਼ਤੀ ਨਾ ਕਰ। ਉਹ ਤੈਨੂੰ ਪੁਸ਼ ਕਰਨ ਲਈ
 ਹੀ ਝੁਠ ਥੇਲ ਰਿਹਾ ਹੈ।
ਰੱਦੀ ਵਾਲਾ
 ਤੇਜ਼ : ਚੁੱਪ ਕਰ ਪਾਰੋ, ਤੈਨੂੰ ਗੱਲ ਦੀ ਸਮਝ ਕਦੀ ਨਹੀਂ ਪੈਂਦੀ।
ਰੱਦੀ ਵਾਲਾ
 ਤੇਜ਼ : (ਰੱਦੀ ਵਾਲੇ ਨੂੰ) ਤੁਹਾਡੇ ਸਿਰ ਦੌਲਤ ਦੀ ਪੂਜਾ ਕਰਨ ਦਾ
 ਇਲਜ਼ਾਮ ਹੈ।
ਰੱਦੀ ਵਾਲਾ
 ਰੱਦੀ ਵਾਲਾ : ਦੌਲਤ ਦੀ ਪੂਜਾ ? ਮੈਂ ?
 ਤੇਜ਼ : ਤੁਸੀਂ ਦੇਸ਼ ਮੈਨਦੇ ਹੋ ਜਾਂ ਨਹੀਂ ?
ਰੱਦੀ ਵਾਲਾ
 ਰੱਦੀ ਵਾਲਾ : ਯਾਅਰ ਐਨਰ, ਕਿਉਂ
 ਰੱਦੀ ਵਾਲਾ : ਹਾਂ ਜਾਂ ਨਹੀਂ ?
ਤੇਜ਼
ਮਲਿਕਾ
ਰੱਦੀ ਵਾਲਾ

ਹਾਂ ਜਾਂ ਨਹੀਂ ? ਨਹੀਂ। ਮੈਂ ਦੌਲਤ ਦੀ ਪੂਜਾ ਨਹੀਂ ਕਰਦਾ।
 ਨਹੀਂ ਹਰਿਗਿਜ਼ ਨਹੀਂ। ਬਲਕਿ ਦੌਲਤ ਮੇਰੀ ਪੂਜਾ ਕਰਦੀ ਹੈ।
 ਮੇਰੀ ਆਗਾਧਨਾ ਕਰਦੀ ਹੈ। ਮੇਰਾ ਪਿੱਛਾ ਹੀ ਨਹੀਂ ਫੱਡਦੀ।
 ਇਹ ਲਾਅਨਤੀ ਮੈਨੂੰ ਬਤਾ ਭੰਗ ਕਰਦੀ ਹੈ। ਮੈਂ ਤਾਂ ਏਂਹੀ
 ਕਹਿ ਸਕਦਾ ਹਾਂ।
ਤੇਜ਼
ਮਲਿਕਾ
ਰੱਦੀ ਵਾਲਾ

ਜਹਾਂ ਜਥਾਨ ਸੰਭਾਲ ਕੇ ਗੱਲ ਕਰੋ।
 ਤੁਸੀਂ ਇਹ ਦਸੇ ਦੌਲਤ ਤੁਸੀਂ 'ਕੱਠੀ ਕਿਵੇਂ ਕੀਤੀ ?
 ਜਦੋਂ ਪਹਿਲੀ ਵਾਰ ਦੌਲਤ ਮੇਰੇ ਕੋਲ ਆਈ, ਮੈਂ ਅਜੇ ਮੰਡਾ
 ਜਿਹਾ ਹੀ ਸਾਂ। ਇਕ ਛੋਟਾ ਜਿਹਾ ਘੁੰਗਾਰਾਲੇ ਵਾਲਾਂ ਵਾਲਾ
 ਬੱਚਾ, ਆਪਣੇ ਘਰ ਦਿਆਂ ਦਾ ਲਾਡਲਾ। ਇਹ ਅਚਾਨਕ
 ਮੇਰੇ ਕੋਲ ਆਈ ਇਕ ਸੋਨੇ ਦੀ ਇੱਟ ਦੇ ਰੂਪ ਵਿਚ ਜਿਹੜੀ
 ਮੈਂ ਖੇਡਦਾ ਖੇਡਦਾ ਭੋਲੇ ਭਾ ਇਕ ਕੁੜਾਦਾਨ ਵਿਚੋਂ ਚੁੱਕ
 ਲਿਆਇਆ। ਮੈਂ ਡਰ ਗਿਆ, ਜਿਵੇਂ ਤੁਸੀਂ ਆਪ ਕਲਪਨਾ
 ਕਰ ਸਕਦੇ ਹੋ। ਮੈਂ ਫਟਾ ਫਟ ਇਸ ਤੋਂ ਖਹਿੜਾ ਛੁਡਾਉਣ
 ਦੀ ਕੋਸ਼ਿਸ਼ ਕੀਤੀ। ਮੈਂ ਜੱਦੀ ਬਰਾਨੀ ਜਿਹੀ ਜ਼ਮੀਨ ਥੱਲੇ
 ਇਸਨੂੰ ਦੱਬ ਦਿੱਤਾ। ਪਰ ਮੇਰਾ ਤ੍ਰਾਹ ਕੱਢਣ ਲਈ ਉਹ ਬੈੜੀ
 ਜਿਹੀ ਜ਼ਮੀਨ ਸੌ ਗੁਣਾ ਮਹਿੰਗੇ ਮੁੱਲ ਤੋਂ ਵਿਕ ਗਈ। ਇੱਟ
 ਫਿਰ ਮੇਰੇ ਕੋਲ ਰਹਿ ਗਈ। ਉਸ ਦੌਲਤ ਤੋਂ ਖਹਿੜਾ ਛੁਡਾਉਣ
 ਦੀ ਸਿਰਤੇੜ ਕੋਸ਼ਿਸ਼ ਕਰਦਿਆਂ ਮੈਂ ਚੀਜ਼ਾਂ ਖਰੀਦਣੀਆਂ ਸ਼ੁਰੂ
 ਕਰ ਇੱਤੀਆਂ ਸ਼ਗਾਬ ਦੀ ਡਿਸਟਿਲਰੀ, ਤੇਲ ਦੀ ਗੀਫਾਇਨਰੀ,
 ਥੰਡੂਕਾਂ ਦੀ ਫੈਕਟਰੀ, ਹੁਣ ਮੈਂ ਫਸ ਗਿਆ ਹਾਂ- ਇਹ ਮੇਰੀ
 ਬਦਕਿਸਮਤੀ ਹੈ- ਪਰ ਹੁਣ ਮੈਂ ਰੱਬ ਦਾ ਭਾਣਾ ਮੰਨ ਲਿਆ

- ਮਲਿਕਾ : ਹੈ। ਮੈਨੂੰ ਤੁਹਾਡੀ ਹਮਦਰਦੀ ਦੀ ਲੋੜ ਨਹੀਂ - ਤੁਹਾਡੇ ਤਰਸ ਦੀ ਲੋੜ ਨਹੀਂ। ਮੈਂ ਸਿਰਫ਼ ਤੁਹਾਡੇ ਕੇਲੇ ਸਾਂਥੇ ਮਨੁੱਖੀ ਮੌਲ ਮਿਲਾਪ ਦੀ ਮੰਗ ਕਰਦਾ ਹਾਂ.... (ਰੋਣਾ ਸ਼ੁਰੂ ਕਰ ਦਿੰਦਾ ਹੈ)
- ਤੋਜ਼ ਰੱਦੀ ਵਾਲਾ : ਮੈਨੂੰ ਇਸ ਤੋਂ ਇੜਰਾਜ਼ ਹੈ। ਇਹ ਕਮੀਨਾ ਅਦਾਲਤ ਦੇ ਜਜ਼ਬਿਆਂ ਨਾਲ ਬੇਡਣਾ ਦੀ ਕੋਸ਼ਿਸ਼ ਕਰ ਰਿਹਾ ਹੈ।
- ਮਲਿਕਾ : ਅਦਾਲਤ ਦੇ ਕਈ ਜਜ਼ਬਾਤ ਨਹੀਂ ਹੁੰਦੇ।
- ਤੋਜ਼ ਰੱਦੀ ਵਾਲਾ : ਹਰ ਕੋਈ ਜਾਣਦਾ ਹੈ ਗਾਰੀਬ ਆਪਣੀ ਗਾਰੀਬੀ ਲਈ ਆਪ ਜਿੰਮੇਵਾਰ ਹਨ। ਇਸ ਲਈ ਇਸ ਦੇ ਸਿੱਟੇ ਵੀ ਉਨ੍ਹਾਂ ਨੂੰ ਆਪ ਹੀ ਭੁਗਤਣੇ ਪੈਂਦੇ ਹਨ। ਇਸ ਤਰ੍ਹਾਂ ਅਮੀਰ ਵੀ ਆਪਣੀ ਅਮੀਰੀ ਦੀ ਸਜ਼ਾ ਆਪ ਹੀ ਭੁਗਤਦੇ ਹਨ।
- ਮਲਿਕਾ : ਆਪਣੇ ਹੰਡੂ ਪੁੰਡੇ। ਤੁਸੀਂ ਸਾਨੂੰ ਧੋਖਾ ਨਹੀਂ ਦੇ ਸਕਦੇ। ਜੇ ਤੁਸੀਂ, ਜਿਵੇਂ ਕਿ ਤੁਸੀਂ ਛਗਮਾਇਆ, ਆਪਣੀ ਦੌਲਤ ਹੱਥ ਏਨੇ ਹੀ ਪਰੋਸਾਨ ਓਂ ਤਾਂ ਤੁਸੀਂ ਆਪਣੇ ਹੱਥੋਂ ਇਕ ਵੀ ਧੋਖਾ ਛੱਡਣ ਨੂੰ ਤਿਆਰ ਕਿਉਂ ਨਹੀਂ ਹੁੰਦੇ?
- ਰੱਦੀ ਵਾਲਾ : ਮੈਂ?
- ਫੇਰੀ ਵਾਲਾ : ਤੁਸੀਂ ਹੱਥੋਂ ਮੋਈ ਮੱਖੀ ਨਹੀਂ ਛੱਡਦੇ।
- ਮਦਾਹੀ : ਤੁਸੀਂ ਗੁੰਗੇ ਬੇਲੇ ਨੂੰ ਵੀ ਇਕ ਪੈਸਾ ਦੇਣ ਨੂੰ ਤਿਆਰ ਨਹੀਂ ਹੁੰਦੇ।
- ਰੱਦੀ ਵਾਲਾ : ਮੈਂ ਪੈਸਾ ਦੇਣ ਨੂੰ ਤਿਆਰ ਨਹੀਂ ਹੁੰਦਾ ਕਿੱਢੀ ਵੱਡੀ ਤੁਹਮਤ। ਕਿਨੀ ਵੱਡਾ ਅਨਿਆ। ਇਸ ਸਤਿਕਾਰ ਯੋਗ, ਉੱਚੀ ਸ਼ਾਨ ਵਾਲੀ ਮਹਾਨ ਅਦਾਲਤ ਸਾਹਮਣੇ ਮੈਨੂੰ ਕਹੇ ਜਾਣ ਕਾਲੇ ਕਿਰੋਜ਼ ਜਿਹੇ ਲਾਡਜ਼। ਮੈਂ ਪੈਸਾ ਛੱਡਣ ਨੂੰ ਤਿਆਰ ਨਹੀਂ? ਮੈਂ ਤਾਂ ਪੈਸਾ ਖਰਚਣ ਤੋਂ ਆਪਣਾ ਪੁਰਾ ਸਮਾਂ ਖਰਚ ਕਰ ਦਿੰਦਾ ਹਾਂ। ਜੇ ਮੇਰੇ ਕੋਲ ਨਸਵਾਰੀ ਬੂਟ ਹੋਣ, ਮੈਂ ਨਾਲੇ ਖਰੀਦਣ ਤੁਰ ਪੈਂਦਾ। ਜੇ ਮੇਰੇ ਕੋਲ ਮੌਟਰ ਸਾਈਕਲ ਹੋਵੇ ਮੈਂ ਕਾਰ ਲੈਣ ਤੁਰ ਪੈਂਦਾ। ਜੇ ਮੇਰੇ ਕੋਲ ਇਕ ਪਤਨੀ ਹੋਵੇ ਮੈਂ
- ਤੋਜ਼ ਰੱਦੀ ਵਾਲਾ : (ਘੰਟੀ ਵਜਾਉਂਦੀ ਹੈ) ਐਰਡਰ, ਐਰਡਰ
ਮੈਂ ਇਕ ਫੁੱਲਾਂ ਦਾ ਗੁਲਦਸਤਾ ਲੈਣ ਲਈ ਜਾਵਾ ਨੂੰ ਜਹਾਜ਼ ਭੇਜਿਆ। ਮੈਂ ਖਜੂਰਾਂ ਦੀ ਇਕ ਟੈਕਰੀ ਲੈਣਲਈ ਮਿਸਰ ਨੂੰ ਸਟੋਮਰ ਭੇਜਿਆ। ਆਈਸਕਰੀਮ ਦਾ ਇਕ ਕੇਨ ਖਰੀਦਣ ਵਾਸਤੇ ਮੈਂ ਨਿਊਯੋਰਕ ਨੂੰ ਆਪਣਾ ਵਿਸੇਸ਼ ਨੁਮਾਇਦਾ ਭੇਜਿਆ। ਮੈਂ ਕੁਝ ਵੀ ਕਰੀ ਜਾਵਾਂ, ਦੌਲਤ ਮੇਰਾ ਪਹਿੜਾ ਨਹੀਂ ਛੱਡਦੀ।
- ਪਰੋ : ਇਹ ਠੀਕ ਕਹਿ ਰਿਹਾ ਹੈ।

- SIK**
- ਰੱਦੀ ਵਾਲਾ : ਆਹ! ਦੇਖਿਆ ?ਆਖਰਕਾਰ ਏਥੇ ਕੋਈ ਹੈ, ਜੇ ਮੈਨੂੰ ਸਮਝਦਾ ਏਂ। ਕੋਈ ਹੈ, ਜੇ ਸਿਰਫ ਖੁਬਸੂਰਤ ਹੀ ਨਹੀਂ ਸੋ ਬੇਮਿਸ਼ਾਲ ਤੌਰ
ਤੇ ਕੋਮਲ-ਦਿਲ ਤੇ ਅਕਲਮੰਦ ਵੀ ਹੈ।
- ਮਲਿਕਾ : ਮੈਨੂੰ ਇਤਰਾਜ਼ ਹੈ।
- ਤੇਜ਼ੇ : ਇਤਰਾਜ਼ ਨਾਮਨਜ਼ੂਰ।
- ਰੱਦੀ ਵਾਲਾ : ਮੈਂ ਭੁਹਾਡੇ ਲਈ ਛੁੱਲ ਭੇਜਣੇ ਚਾਹੁੰਦਾ ਹਾਂ, ਪਿੱਸ-ਪ੍ਰੰਗ ਬਗੀ ਹੋ ਗਿਆ ਹਾਂ। ਭੁਹਾਨੂੰ ਕਿਹੜੇ ਛੁੱਲ ਪਸੰਦ ਨੇ?
- ਪਾਰੋ : ਗੁਲਾਬ।
- ਰੱਦੀ ਵਾਲਾ : ਆਉਣ ਵਾਲੇ ਪੰਜਾਂ ਸਾਲਾਂ ਦੌਰਾਨ ਭੁਹਾਨੂੰ ਹਰ ਸਵੇਰ ਗੁਲਾਬ ਦੇ ਛੁੱਲਾਂ ਦੀ ਭਰੀ ਟੋਕਰੀ ਪਹੁੰਚਿਆ ਕਰੇਗੀ। ਪੈਸੇ ਦੀ ਮੇਰੇ ਲਈ ਕੋਈ ਅਹਿਮੀਅਤ ਨਹੀਂ ਹੈ।
- ਪਾਰੋ : ਤੇ ਰਜਨੀਗੀਧਾ।
- ਰੱਦੀ ਵਾਲਾ : ਮੈਂ ਇਹ ਨਾਂ ਨੈਟ ਕਰ ਲਵਾਂਗਾ (ਆਪਣੇ ਬਹੁਤ ਸਰੋਦੀ ਅੰਦਾਜ਼ ਵਿਚ) ਦੇਵੇਓਂ ਤੇ ਸੱਜਣੇ, ਇਹ ਮੁਹਤਰਮਾ ਬਹੁਤ ਸਾਡੇ ਬੁਡ ਵਾਲੀ ਹੈ। ਮੁਰਖ ਨਹੀਂ ਹੈ, ਇਸ ਨੌ ਦੁਨੀਆ ਦੇਖੀ ਹੈ ਤੇ ਇਹ ਜਾਣਦੀ ਹੈ ਕੀ ਕੀ ਹੈ। ਜੇ ਮੈਂ ਗੁੰਗੇ ਬੇਲੇ ਨੂੰ ਇਕ ਰੁਪਿਆ ਦੇ ਦਿਆਂ, ਵੀਹ ਰੁਪਏ ਦੇ ਦਿਆਂ, ਵੀਹ ਲੱਖ ਰੁਪਏ ਦੇ ਦਿਆਂ ਮੇਰੇ ਚਾਲੀ ਜਰਬੇ ਹਜ਼ਾਰ ਚਾਲੀ ਹਜ਼ਾਰ ਲੱਖ ਰੁਪਿਆਂ ਦੀ ਦੇਲਤ ਨੂੰ ਇਕ ਚਿੱਥ ਵੀ ਨਹੀਂ ਪਏਗਾ, ਜਿਸ ਦੇਲਤ ਤੋਂ ਮੈਂ ਏਨਾ ਪੀੜਿਤ ਹਾਂ। ਠੀਕ ਹੈ ਨਾ ਮੁਹਤਰਮਾ?
- ਪਾਰੋ : ਠੀਕ।
- ਤੇਜ਼ੇ : ਕਾਰਵਾਈ ਅੱਗੇ ਤੋਰੋ
- ਰੱਦੀ ਵਾਲਾ : ਸਟਾਕ ਐਕਸਚੇਂਜ਼ ਦੀ ਮਿਸਾਲ ਲਓ। ਜੇ ਤੁਸੀਂ ਸਟਾਕ ਖਰੀਦਦੇ ਹੋ ਤਾਂ ਉਹ ਸਾਲ ਦੀ ਡੋਰੀ ਦੇ ਲਾਡੂ ਵਾਂਗ ਇਕ ਦਮ ਛੁਬ ਜਾਂਦਾ ਹੈ। ਪਰ ਜੇ ਮੈਂ ਇਕ ਸਟਾਕ ਖਰੀਦਦਾ ਹਾਂ ਤਾਂ ਉਹ ਘੁਕਦਾ ਹੈ ਤੇ ਬਾਜ਼ ਵਾਂਗ ਉਪਰ ਚੜ੍ਹ ਜਾਂਦਾ ਹੈ। ਜੇ ਮੈਂ 33 ਰੁਪਏ ਦਾ ਖਰੀਦਦਾ ਹਾਂ....
- ਪਰਚਨ ਵਾਲਾ : ਤਾਂ ਉਹ ਹਜ਼ਾਰ ਦਾ ਹੋ ਜਾਂਦਾ ਹੈ।
- ਰੱਦੀ ਵਾਲਾ : ਵੀਹ ਹਜ਼ਾਰ ਦਾ ਹੋ ਜਾਂਦਾ ਹੈ। ਇਸ ਤਰ੍ਹਾਂ ਮੈਂ ਆਪਣੀਆਂ ਬਾਰਾਂ ਹਵੇਲੀਆਂ ਖਰੀਦੀਆਂ 20 ਕੇਠੀਆਂ, 234 ਫਾਰਮ ਖਰੀਦੇ। ਬਾਰਾਂ ਰਖਣਾਂ ਰੱਖੀਆਂ।
- ਭੁਲੋਰਨ : ਉਹ ਸਾਰੀਆਂ ਰੋਜ਼ ਭੁਹਾਡੇ ਨਾਲ ਹਰ ਪਲ ਬੇਵਹਾਈ ਕਰਦੀਆਂ ਹੋਣਗੀਆਂ।
- ਰੱਦੀ ਵਾਲਾ : ਉਹ ਮੇਰੇ ਨਾਲ ਬੇਵਹਾਈ ਕਿਵੇਂ ਕਰ ਸਕਦੀਆਂ ਹਨ? ਜਿਨ੍ਹਾਂ ਨਾਲ ਰਲ ਕੇ ਉਹ ਮੰਨੇ ਨਾਲ ਬੇਵਹਾਈ ਕਰ

- SIKH
- ਪਾਰੋ ਸਕਦੀਆਂ ਹਨ, ਉਹ ਵੀ ਮੇਰੇ ਖਰੀਦੇ ਹੋਏ ਹਨ -ਉਨ੍ਹਾਂ ਦੇ ਜਿਸਮ ਤੋਂ ਰੁਹਾਂ ਵੀ। ਇਹ ਤਾਂ ਇਸ ਤਰ੍ਹਾਂ ਹੀ ਹੈ ਜਿਵੇਂ ਕੋਈ ਮੇਰੇ ਪੈਰ ਦੇ ਅੰਗੂਠੇ ਨਾਲ ਰਲ ਕੇ ਮੇਰੇ ਨਾਲ ਬੇਵਡਾਈ ਕਰੇ। ਤੂੰ ਨਾ ਸੁਣ, ਧਾਰੋ, ਇਹ ਗੱਲਾਂ। ਤੂੰ ਅਜੇ ਕੁਆਹੀ ਹੈ।
- ਬਾਨੋ ਕੀ ਨਾ ਸੁਣ੍ਹਾਂ?
- ਰੱਦੀ ਵਾਲਾ ਮੈਂ ਕਿਸੇ ਨਾਲ ਈਰਥਾ ਕਰਨ ਦੇ ਯੋਗ ਨਹੀਂ ਹਾਂ। ਮੈਂ ਸਾਗੀਆਂ ਅੰਤਰਾਂ ਹਾਸਲ ਕੀਤੀਆਂ ਹਈਆਂ ਹਨ ਜਾਂ ਹਾਸਲ ਕਰ ਸਕਦਾ ਹਾਂ, ਇੱਕ ਹੀ ਗੱਲ ਆਂ। ਮੱਟੀਆਂ ਨੂੰ ਮੈਂ ਮੱਛੀਆਂ ਦੇ ਅਚਾਰ ਨਾਲ ਹਾਸਲ ਕਰ ਸਕਦਾ ਹਾਂ, ਪਤਲੀਆਂ ਨੂੰ ਮੱਤੀਆਂ ਨਾਲ
- ਮਲਿਕਾ ਸੌ ਤੁਸੀਂ ਸਮਝਦੇ ਹੋ ਕਿ ਕੋਈ ਵੀ ਔਰਤ ਇਖ਼ਲਾਕ ਵਾਲੀ ਨਹੀਂ ਹੈ।
- ਰੱਦੀ ਵਾਲਾ ਜਿਉਂ ਪੌੜੀ ਤੋਂ ਹਿੜਦੀਆਂ ਭੱਬਿਆਂ ਦੀਆਂ ਡਾਰਾਂ ਮੇਰੇ ਪਿੱਛੇ ਭਜਦੀਆਂ ਇਉਂ ਸੁੰਦਰ ਨਾਰਾਂ ਆਪਸ ਵਿਚ ਮਿਲਾ ਦਿਆਂ ਇਖ਼ਲਾਕ ਤੇ ਸੋਨਾ ਮੇਰੇ ਵਰਗਾ ਕੀਮੀਆਗਰ ਕਿਹੜਾ ਹੋਣਾ ਅੱਗ ਬਲੇ ਵਿਦਰੋਹ ਦੀ, ਵਿਚ ਮੇਤੀ ਪਾਵਾਂ ਅਗਨੀ ਭੜਕੇ ਅਣਖ ਦੀ ਸੂਟ ਨੋਟ ਬੁਸ਼ਾਵਾਂ ਮੇਰੀ ਇਕ ਗਲਵੱਕੜੀ ਹੈ ਹਾਰ ਹਜ਼ਾਰਾਂ ਮੇਰੀ ਇਕ ਮੁਸਕਾਣ ਵਿਚ ਨੇ ਮੇਟਰ ਕਾਰਾਂ ਹੀਰੇ ਦੇਖ ਸੁਹਾਗ ਆਪਟਾ ਭੁੱਲਣ ਨਾਰਾਂ।
- ਪਾਰੋ ਤੁਸੀਂ ਕੁਝ ਜਿਆਦਾ ਹੀ ਦੂਰ ਨਹੀਂ ਜਾ ਰਹੇ ?
- ਮਲਿਕਾ ਦੇਖ ਲਉ ਪੈਸਾ ਕਿੱਥੋਂ ਤੱਕ ਲੈ ਜਾਂਦਾ ਹੈ।
- ਰੱਦੀ ਵਾਲਾ ਇਸ ਵਿਚ ਕੀ ਸੱਕ ਹੈ। ਜਦੋਂ ਤੁਹਾਡੇ ਕੌਲ ਪੈਸਾ ਨਹੀਂ ਹੁੰਦਾ, ਕੋਈ ਤੁਹਾਡੇ ਤੇ ਯਕੀਨ ਨਹੀਂ ਕਰਦਾ, ਕੋਈ ਤੁਹਾਡਾ ਇਤਥਾਰ ਨਹੀਂ ਕਰਦਾ, ਕੋਈ ਤੁਹਾਨੂੰ ਪਸੰਦ ਨਹੀਂ ਕਰਦਾ। ਕਿਉਂਕਿ ਧਨਵਾਨ ਹੋਣ ਦਾ ਮਤਲਬ ਹੈ ਗੁਣਵਾਨ ਹੋਣਾ, ਨੇਕ ਹੋਣਾ, ਸੁਹਣਾ ਹੋਣਾ, ਹਾਜ਼ਰ ਜਵਾਬ ਹੋਣਾ। ਗਰੀਬ ਹੋਣ ਦਾ ਮਤਲਬ ਹੈ ਬਦਸੂਰਤ ਹੋਣਾ, ਬੇਰਿਗ ਹੋਣਾ, ਮੂਰਖ ਹੋਣਾ ਤੇ ਬੇਅਰਥ ਹੋਣਾ।
- ਮਲਿਕਾ ਬੱਸ ਆਖਰੀ ਸਵਾਲ, ਮੰਨ ਲਉ ਤੁਹਾਨੂੰ ਉਹ ਤੇਲ ਦੇ ਖੂਹ ਮਿਲ ਜਾਣ, ਜਿਨ੍ਹਾਂ ਦੀ ਤੁਸੀਂ ਤਲਾਸ਼ ਕਰ ਰਹੇ ਹੋ, ਤਾਂ ਤਸੀਂ ਕੀ ਕਰੋਗੇ ?
- ਰੱਦੀ ਵਾਲਾ ਮੈਂ ਸੰਗ ਕਰਾਂਗਾ। ਮੈਂ ਸਾਰੇ ਸੰਸਾਰ ਨੂੰ ਜਿੱਡ ਲਵਾਗਾ।
- ਮਲਿਕਾ ਤੁਸੀਂ ਸਫ਼ਾਈ ਦੀਆਂ ਦਲੀਲਾਂ ਸੁਣ ਲਈਆਂ ਹਨ, ਜਿਹੋ ਜਿਹੀਆਂ ਵੀ ਹਨ, ਮੈਂ ਇਸ ਲਈ ਸਜ਼ਾ ਦੇ ਫੈਸਲੇ ਦੀ ਮੈਗ ਕਰਦੀ ਹਾਂ।

- ਗੱਦੀ ਵਾਲਾ : ਤੁਸੀਂ ਕੀ ਕਹਿ ਰਹੇ ਹੋ ? ਸਜ਼ਾ ? ਮੇਰੇ ਲਈ ? ਮੈਂ ਕੋਈ ਮੁਜ਼ਗਿਮ
ਨਹੀਂ ਹੋ ਸਕਦਾ। ਮੈਨੂੰ ਕਦੀ ਸਜ਼ਾ ਨਹੀਂ ਮਿਲ ਸਕਦੀ।
- ਤੇਜ਼ : ਮੈਂ ਭੁਗਾਨੂੰ ਚੁੱਪ ਕਰਨ ਦਾ ਹੁਕਮ ਦਿੰਦੀ ਹੈ।
- ਗੱਦੀ ਵਾਲਾ : ਮੈਂ ਕਦੀ ਚੁੱਪ ਨਹੀਂ ਹੁੰਦਾ।
- ਤੇਜ਼ : ਚੁੱਪ! ਇਹ ਕਾਨੂੰਨ ਦੀ ਮੰਗ ਹੈ।
- ਗੱਦੀ ਵਾਲਾ : ਮੈਂ ਕਾਨੂੰਨ ਹਾਂ। ਜੋ ਵੀ ਮੈਂ ਕਹਿੰਦਾ ਹਾਂ, ਉਹ ਕਾਨੂੰਨ ਬਣ
ਜਾਂਦਾ ਹੈ। ਜਦੋਂ ਮੈਂ ਛੁੱਡ ਦਿਖਾਵਾਂ ਤਾਂ ਤੁਸੀਂ ਮੁਸਕਰਾਓ
ਇਹੋ ਸਲੀਕਾ ਹੈ, ਆਦਰ ਨਾਲ ਆਪਣੇ ਬੱਲ੍ਹੁ ਛੁਗਾਓ ਇਹ
ਹੀ ਸਲੀਕਾ ਹੈ-ਇਹ ਸਲੀਕੇ ਤੋਂ ਵੀ ਵੱਧ ਹੈ-ਇਹ ਇਕ
ਪਿਆਰਾ ਕੌਮੀ ਅਧਿਕਾਰ ਹੈ, ਵਿਧਾਨ ਵੱਲੋਂ ਪ੍ਰਦਾਨ ਕੀਤਾ
ਗਿਆ।
- ਤੇਜ਼ : ਇਹ ਅਦਾਲਤ ਦੀ ਹੱਤਕ ਹੈ। ਮੁਕੱਦਮਾ ਮਤਮ।
- ਮਲਿਕਾ : ਤੇ ਫੈਸਲਾ ?
- ਸਾਰੇ : ਕਸੂਰਵਾਰ।
- ਤੇਜ਼ : ਸਜ਼ਾ ਦਾ ਹੱਕਦਾਰ।
- ਮਲਿਕਾ : ਹੁਣ ਮੈਨੂੰ ਮੁਕੰਮਲ ਅਧਿਕਾਰ ਹੈ ਕਿ ਮੈਂ ਸਜ਼ਾ ਦੇਵਾਂ ?
- ਸਾਰੇ : ਹਾਂ।
- ਮਲਿਕਾ : ਮੈਨੂੰ ਅਧਿਕਾਰ ਹੈ ਕਿ ਇਨ੍ਹਾਂ ਨੂੰ ਮਤਮ ਕਰ ਦੇਵਾਂ ?
- ਸਾਰੇ : ਹਾਂ।
- ਤੇਜ਼ : ਅਦਾਲਤ ਮੁਲਤਵੀ ਕੀਤੀ ਜਾਂਦੀ ਹੈ।
- ਮਲਿਕਾ : (ਗੱਦੀ ਵਾਲੇ ਨੂੰ) ਮੁਖਾਰਕ ਗੱਦੀ ਵਾਲੇ! ਤੂੰ ਆਪਣੀ ਸ਼ਾਨਦਾਰ
ਸਫ਼ਾਈ ਪੇਸ਼ ਕੀਤੀ, ਬਿਲਕੁਲ ਨਿਰਪੱਖ।
- ਗੱਦੀ ਵਾਲਾ : ਜੇ ਮੈਨੂੰ ਪਹਿਲਾਂ ਪਤਾ ਲੱਗ ਜਾਂਦਾ ਤੇ ਮੈਂ ਇਸ ਨਾਲੋਂ ਵੀ
ਧਿਹਤਰ ਕਰ ਸਕਦਾ ਸਾਂ। ਮੈਂ ਛੋਟਾ ਜਿਹਾ ਭਾਸ਼ਨ ਠਿਆਰ
ਕਰ ਸਕਦਾ ਸਾਂ ਜਿਸ ਤਰ੍ਹਾਂ ਮੈਂ ਉਦੋਂ ਕਰਦਾ ਸੀ ਜਦੋਂ ਮੈਂ
ਕੱਪੜੇ ਧੋਣ ਵਾਲਾ ਜਾਂਦੂ ਮਾਰਕਾ ਪਾਊਡਰ ਵੇਚਦਾ ਹੁੰਦਾ
ਸੀ।
- ਤੇਜ਼ : ਉਸ ਦੀ ਕੋਈ ਲੋੜ ਨਹੀਂ ਸੀ। ਤੂੰ ਮੈਕੇ ਤੇ ਹੀ ਬੜਾ ਚੰਗਾ
ਕੰਮ ਕੀਤਾ। ਤੂੰ ਬਿਲਕੁਲ ਉਹੀ ਲਗਦਾ ਸੈਂ ਤੇ ਤੇਰਾ ਅੰਦਾਜ਼
ਗਜ਼ ਕੁਮਾਰ ਨਾਲ ਮਿਲਦਾ ਸੀ। ਮੈਨੂੰ ਉਮੀਦ ਹੈ ਤੇਰਾ
ਭਵਿੱਖ ਬਹੁਤ ਸ਼ਾਨਦਾਰ ਹੋਵੇਗਾ। ਅੱਛਾ ਮਲਿਕਾ ਅਲਵਿਦਾ।
ਮੈਂ ਥਾਨੇ ਨੂੰ ਵੀ ਨਾਲ ਲੈ ਕੇ ਜਾ ਰਹੀ ਹਾਂ।
- ਪਾਰੇ : ਮੈਂ ਜ਼ਰਾ ਦਹਿਆ ਦੇ ਕੰਢੇ ਸੈਰ ਕਰਾਂਗੀ (ਡਿੱਕੀ ਨੂੰ) ਡਿੱਕੀ
ਤੁੰ ਆ ਗਿਆ ਵਾਪਿਸ ? ਤੇਰੇ ਕੌਨ ਚੋਂ ਤਾਂ ਮੂਨ ਨਿਕਲ
ਹੋਹਾ ਏ। ਫੇਰ ਕਿਸੇ ਕੱਤੇ ਨਾਲ ਲੜਾਈ ਕਰਕੇ ਆਇਆ ਏ ?

ਮਲਿਕਾ	(ਰੱਦੀ ਵਾਲੇ ਨੂੰ) ਸੁਣ, ਇਹਨੂੰ ਸਹੀ ਸਲਾਮਤ ਘਰ ਪਹੁੰਚਾ ਦੇਈ, ਠੀਕ ਅੰਤੇ ? ਇਹ ਸਾਰਾ ਕੁਝ ਰਾਹ ਵਿਚ ਗੁਆ ਜਾਂਦੀ ਐ। ਅਜੀਬੇ ਗਰੀਬ ਥਾਵਾਂ 'ਤੇ। ਕਿਤਾਬ ਮੀਟ ਵਾਲੇ ਦੀ ਦੁਕਾਨ 'ਤੇ ਥਾਗੀਜ਼ ਮੰਦਰ ਵਿਚ।
ਰੱਦੀ ਵਾਲਾ	(ਭੁਕਦਾ ਹੈ ਤੇ ਆਪਣੀ ਬਾਂਹ ਉਸ ਵੱਲ ਕਰਦਾ ਹੈ) ਆਓ ਮੈਡਮ।
ਰੱਦੀ ਵਾਲਾ	ਮਲਿਕਾ, ਮੇਰਾ ਗੀਤ ਯਾਦ ਹੈ ?
ਮਲਿਕਾ	ਓ, ਹਾਂ, ਤੇਜ਼, ਲਹਿਰ ਇਕ ਮਿੰਟ (ਗਵਈਏ ਨੂੰ) ਹਾਂ, ਸ਼ੁਰੂ ਕਰ।
ਗਵੱਈਆ	(ਗਾਊਂਦਾ ਹੈ) ਜੁਗਨੀ ਉਹਦੇ ਮੂੰਹੋਂ ਫੱਬੇ ਜਿਹਨੂੰ ਅੱਗ ਇਸ਼ਕ ਦੀ ਲੱਗੇ
ਪਾਰੇ	ਅੱਛਾ, ਜੁਗਨੀ ? ਇਹ ਤਾਂ ਮੈਨੂੰ ਸਾਰੀ ਆਉਂਦੀ ਐ... (ਗਾਊਂਦੀ ਹੈ) ਜੁਗਨੀ ਉਹਦੇ ਮੂੰਹੋਂ ਫੱਬੇ ਜਿਹਨੂੰ ਅੱਗ ਇਸ਼ਕ ਦੀ ਲੱਗੇ ਭਾਵੋਂ ਕਾਲਿਓਂ ਹੋ ਗਏ ਬੱਗੇ ਉਹਦੇ ਅੰਦਰ ਭਾਂਬੜ ਦੱਬੇ ਓ ਵੀਰ ਮੇਰਿਆ ਵੇ ਸੁਗਨੀ ਸੁਹਣੀ ਆਂ
ਗਵੱਈਆ	ਓ ਸਭਨਾਂ ਦੇ ਮਨਮੇਹਣੀ ਆਂ
ਤੇਜ਼	ਲਉ, ਮੇਰੀ ਜਿੰਦਗੀ ਬਣ ਗਈ (ਦੁਬਾਰਾ ਪੌੜੀਆਂ 'ਤੇ ਪ੍ਰਗਟ ਹੁੰਦੀ ਆਂ) ਜੁਗਨੀ ਜਿੱਧਰ ਝਾਡੀ ਮਾਰੇ ਖਿੜਦੇ ਹੁੱਲ ਚਮਕਦੇ ਤਾਰੇ ਕਰਦੇ ਅੱਲ੍ਹਾ ਵੱਲ ਇਸ਼ਾਰੇ ਰੱਬਾ ਰੋਗ ਇਸ਼ਕ ਦੇ ਭਾਰੇ ਓ ਵੀਰ ਮੇਰਿਆ ਵੇ ਜੁਗਨੀ ਮਹਿਰਮ ਆਂ ਉਹਦੀ ਤੱਕਟੀ ਦੇ ਵਿਚ ਮੱਲ੍ਹਮ ਆਂ (ਬਾਨੇ ਦੁਬਾਰਾ ਆਉਂਦੀ ਤੇ ਸਾਰਿਆਂ ਨਾਲ ਰਲ ਕੇ ਇਕ ਬੰਦ ਗਾਊਂਦੀ ਹੈ) ਜੁਗਨੀ ਹੱਸ ਹੱਸ ਤੀਰ ਚਲਾਉਂਦੀ ਮੁੜ ਕੇ ਆਪੇ ਮਲਮਾਂ ਲਾਉਂਦੀ
	ਮੁਖੜਾ ਮੌਜ਼ ਕੇ ਰਾਤਾਂ ਪਾਉਂਦੀ ਬਿਰਹੋਂ ਸਹਿੰਦੀ ਹਿਜਰ ਹੈਢਾਉਂਦੀ

- ਉ ਵੀਰ ਮੋਰਿਆ ਜੁਗਨੀ ਛੇੜਦੀ ਏ
ਨਿੱਤ ਲੁਕਣ ਮੀਟੀ ਖੇਡਦੀ ਏ
ਤੇਜ਼ੇ : ਏਨਾ ਮਜ਼ਾ ਕਦੇ ਨਹੀਂ ਆਇਆ
(ਉਹ ਨੱਚਦੇ ਨੱਚਦੇ ਚਲੇ ਜਾਂਦੇ ਹਨ)
- ਈਸ਼ਾ : ਮਲਿਕਾ ਸਾਹਿਬਾ, ਤੁਸੀਂ ਹੁਣ ਕੁਝ ਚਿਰ ਸੋਂ ਲਵੇ
ਮਲਿਕਾ : ਮੰਨ ਲਉ ਉਹ ਆ ਗਏ ਈਸ਼ਾ ?
ਈਸ਼ਾ : ਮੈਂ ਬਾਹਰ ਖੜ੍ਹੀ ਹੋ ਕੇ ਦੇਖਦੀ ਰਹਾਂਗੀ।
ਮਲਿਕਾ : ਸਾਥਾਸ਼ ਜੀਉਂਦੀ ਰਹਿ। ਅਚਮੁੱਚ ਮੈਂ ਬਹੁਤ ਥੱਕ ਗਈ ਹਾਂ।
(ਮੁਸਕਰਾਉਂਦੀ ਹੈ) ਤੂਂ ਆਪਣੀ ਜਿੰਦਗੀ ਵਿਚ ਕੋਈ ਮੁਕੱਦਮਾ
ਏਦਾਂ ਖੁਸ਼ੀ ਖੁਸ਼ੀ ਮੁੱਕਦਾ ਦੇਖਿਆ ?
- ਈਸ਼ਾ : ਲੇਟ ਜਾਓ ਤੇ ਆਪਣੀਆਂ ਅੱਖਾਂ ਬੰਦ ਕਰ ਲਓ।
(ਮਲਿਕਾ ਆਰਾਮ-ਕੁਰਸੀ 'ਤੇ ਲੇਟ ਜਾਂਦੀ ਹੈ ਤੇ ਅੱਖਾਂ ਬੰਦ
ਕਰ ਲੋਂਦੀ ਹੈ। ਈਸ਼ਾ ਪੱਥੰਨ ਭਾਰ ਜੁਰ ਕੇ ਬਾਹਰ ਜਾਂਦੀ ਹੈ।
ਉਸੇ ਪਲਾ ਪਿਆਰਾ ਮਲਕੜੇ ਮਲਕੜੇ ਆਉਂਦਾ ਹੈ। ਉਸਦੇ
ਹੱਥ ਵਿਚ ਸੌਰੰਗਾ ਦੂਪੱਟਾ ਹੈ। ਉਹ ਆਰਾਮ-ਕੁਰਸੀ ਦੇ ਕੌਲ
ਖੜ੍ਹਾ ਹੈ, ਸੁੱਡੀ ਹੋਈ ਅੱਰਤ ਨੂੰ ਕੇਮਲਤਾ ਨਾਲ ਦੇਖਦਾ
ਹੋਇਆ। ਫਿਰ ਗੋਡਿਆਂ ਭਾਰ ਥੰਠ ਜਾਂਦਾ ਹੈ, ਉਸਦਾ ਹੱਥ
ਆਪਣੇ ਹੱਥ ਵਿਚ ਲੈਂਦਾ ਹੈ)
- ਮਲਿਕਾ : (ਅੱਖਾਂ ਬੰਦ ਕੀਤਿਆਂ ਹੀ) ਤੂਂ ਹੈ, ਅਮਰ ?
ਪਿਆਰਾ : ਮੈਂ ਪਿਆਰਾ ਹਾਂ
ਮਲਿਕਾ : ਮੇਰੇ ਨਾਲ ਬੁਨ ਨਾ ਬੇਲ ਅਮਰ। ਮੈਂ ਤੇਰੇ ਹੱਥ ਪਛਾਣਦੀ ਹਾਂ।
ਤੂਂ ਹਮੇਸ਼ਾਂ ਗੱਲਾਂ ਉਲਟਾਉਂਦਾ ਕਿਉਂ ਰਹਿੰਦਾ ਏ? ਸੱਚ
ਕਹਿ ਦੇ ਨਾ ਤੂੰ ਉਗੀ ਹੈ।
- ਪਿਆਰਾ : ਹਾਂ ਮੈਂ ਉਹੀ ਆਂ।
ਮਲਿਕਾ : ਜੇ ਤੂੰ ਮੈਨੂੰ ਆਸੂ ਕਹਿ ਕੇ ਬੁਲਾਵੇਂ ਤਾਂ ਤੇਰਾ ਕੀ ਘਟ
ਜਾਇਗਾ?
- ਪਿਆਰਾ : ਆਸੂ, ਮੈਂ ਉਹੀ ਆਂ।
ਮਲਿਕਾ : ਤੂਂ ਮੈਨੂੰ ਕਿਉਂ ਛੱਡ ਗਿਆ ਸੌਂ ਅਮਰ? ਕੀ ਏਨੀ ਪਿਆਰੀ
ਐ ਤੇਰੀ ਨਿਮੀ?
- ਪਿਆਰਾ : ਨਹੀਂ ਤੂੰ ਉਹਦੇ ਨਾਲੋਂ ਹਜ਼ਾਰ ਗੁਣਾ ਵਧ ਪਿਆਰੀ ਏ।
ਮਲਿਕਾ : ਪਰ ਉਹ ਮੇਰੇ ਨਾਲੋਂ ਚਲਾਕ ਸੀ।
ਪਿਆਰਾ : ਮੁਰਖ ਸੀ।
ਮਲਿਕਾ : ਤਾਂ ਫਿਰ ਕੀ ਇਹ ਉਸਦੀ ਰੂਹ ਸੀ ਜੋ, ਤੇਨੂੰ ਖਿੱਚ ਕੇ ਲੈ
ਗਈ ਸੀ? ਜਦ ਤੂੰ ਉਸ ਦੀਆਂ ਅੱਖਾਂ ਵਿਚ ਝਾਕਦਾ ਸੌਂ ਤਾਂ

- | | |
|----------------|--|
| ਪਿਆਰਾ
ਮਲਿਕਾ | ਤੇਨੂੰ ਕੋਈ ਹੋਰ ਹੀ ਜਹਾਨ ਦਿਸਦਾ ਸੀ, ਸਾਇਦ।
ਮੈਨੂੰ ਭੁਛ ਨਹੀਂ ਦਿਸਦਾ ਸੀ। |
| | ਇਸ ਤਰ੍ਹਾਂ ਹੀ ਕਰਦੇ ਨੇ ਮਰਦ। ਉਹ ਤੁਹਾਨੂੰ ਇਸ ਲਈ
ਓਥਰੂਡ ਜਜ਼ਬਾਤੀ ਉੱਚ, ਪਰ ਪਹਿਲਾਂ ਹੀ ਮੌਕਾ ਮਿਲਣ ਤੋਂ
ਉਹ ਤੁਹਾਨੂੰ ਕਿਸੇ ਆਮ ਜਿਹੀ, ਅਹਿਸਾਸਾਂ ਤੋਂ ਸੱਪਣੀ,
ਬੇਰੂਹ ਐਹਤ ਦੀ ਬਾਤ ਛੁੱਡ ਜਾਂਦੇ ਹਨ। ਇਸ ਤਰ੍ਹਾਂ ਹੀ
ਕਿਉਂ ਹੈਦਾ ਹੈ ਅਮਰ ? ਕਿਉਂ ? |
| ਪਿਆਰਾ
ਮਲਿਕਾ | ਮਲਿਕਾ
ਮੈਨੂੰ ਪਤਾ ਉਹ ਕੋਈ ਅਮੀਰ ਨਹੀਂ ਸੀ। ਜਦ ਮੈਂ ਸਬਜ਼ੀ ਦੀ
ਦਕਾਨ ਤੇ ਦੇਖਿਆ, ਉਹ ਮੇਰੇ ਦੇਖਦੇ ਦੇਖਦੇ ਸਬ ਤੋਂ ਸੁਹਣਾ
ਖਰਬੁਜਾ ਖਰੀਦ ਕੇ ਲੈ ਗਈ ਸੀ, ਜਿਸ 'ਤੇ ਮੇਰੀ ਨਜ਼ਰ ਸੀ,
ਉਦੋਂ ਮੈਂ ਦੇਖਿਆ ਸੀ ਪਿਆਰੇ ਦੇਸਤ, ਉਹਦੀ ਕਮੀਜ਼ ਦੇ
ਕਛ ਬਿਲਕੁਲ ਛਿੱਜੇ ਹੋਏ ਸਨ। |
| ਪਿਆਰਾ
ਮਲਿਕਾ | ਹਾਂ, ਉਹ ਗਰੀਬ ਸੀ
ਗਰੀਬ “ਸੀ” ? ਕੀ ਉਹ ਮਰ ਗਈ ਹੈ ? ਜੇ ਤੂੰ ਮੇਰੇ ਕੋਲ ਹੁਣ
ਇਸ ਲਈ ਆਇਆ ਏਂ ਕਿ ਉਹ ਮਰ ਗਈ ਏਂ ਤਾਂ ਤੂੰ ਚਲਾ
ਜਾ। ਮੈਂ ਸਾਹਿਆ ਦੇ ਉਤਾਰ ਨਹੀਂ ਪਹਿਨਣੇ। ਮੈਂ ਤੈਨੂੰ
ਅਪਨਾਉਣ ਤੋਂ ਇਨਕਾਰ ਕਰਦੀ ਆਂ.... |
| ਪਿਆਰਾ
ਮਲਿਕਾ | ਨਹੀਂ ਉਹ ਬਿਲਕੁਲ ਜਿਉਂਦੀ ਜਾਗਦੀ ਆਂ।
ਤੇਰੇ ਹੱਥ ਅਜੇ ਤੱਕ ਉਹੋ ਜਿਹੇ ਹਨ, ਅਮਰ। ਤੇਰੀ ਛੁਹ
ਜਵਾਨ ਤੇ ਨਿੱਗਰ ਹੈ। ਸਿਝੜ ਤੇਰਾ ਏਹੋ ਹਿੱਸਾ ਮੇਰੇ ਨਾਲ
ਰਿਹਾ ਹੈ। ਬਾਕੀ ਹਿੱਸਾ ਮੈਥੋਂ ਬਹੁਤ ਦੂਰ ਚਲਾ ਗਿਆ ਹੈ।
ਮੈਨੂੰ ਪਤਾ ਏਂ ਤਾਂ ਹੀ ਤੂੰ, ਜਦੋਂ ਮੈਂ ਜਾਗਦੀ ਹੁੰਦੀ ਆਂ, ਮੇਰੇ
ਕੋਲ ਨਹੀਂ ਆਉਂਦਾ। ਤੂੰ ਸਿਆਣਾ ਹੋ ਗਿਆ ਏਂ। |
| ਪਿਆਰਾ
ਮਲਿਕਾ | ਹਾਂ ਮੈਂ ਬੁੱਢਾ ਹੋ ਗਿਆ ਹਾਂ।
ਪਰ ਮੈਂ ਨਹੀਂ, ਮੈਂ ਜਵਾਨ ਹਾਂ ਕਿਉਂਕਿ ਮੈਂ ਜਵਾਨੀ ਹੈਢਾਈ
ਨਹੀਂ ਤੇਰੇ ਵਾਂਗ। ਇਹ ਅਜੇ ਤਕ ਮੇਰੇ ਕੋਲ ਹੈ ਸੱਜੀ ਅਤੇ
ਸੁਹਣੀ ਹੋਸ਼ਾ ਵਾਂਗ। ਪਰ ਜਦੋਂ ਤੂੰ ਬਾਗਦਾਰੀ ਵਿਚ ਨਿੰਮੀ
ਨਾਲ ਘੁੰਮਦਾ ਏਂ, ਮੈਨੂੰ ਪੱਕਾ ਪਤਾ |
| ਪਿਆਰਾ
ਮਲਿਕਾ | ਹੁਣ ਉਥੇ ਕੋਈ ਬਾਗਦਾਰੀ ਨਹੀਂ ਰਹੀ।
ਕੀ ਅਜੇ ਬਾਗ ਹੈ ? ਮੈਂ ਮੁੜ ਕੇ ਕਦੀ ਦੇਖਣ ਨਹੀਂ ਗਈ।
ਪਰ ਮੈਂ ਸੱਚਦੀ ਹਾਂ, ਜੇ ਉਹ ਤੁਰ ਸਕਦੇ ਤਾਂ ਦਰਮਤ ਜੁਰੂਰ
ਗਿਲਾਨੀ ਨਾਲ ਉਸ ਦਿਨ ਉਥੋਂ ਚਲੇ ਜਾਂਦੇ ਜਿਸ ਦਿਨ ਤੂੰ
ਨਿੰਮੀ ਨਾਲ ਪਹਿਲੇ ਦਿਨ ਉਥੇ ਗਿਆ ਸੈਂ। |

- ਪਿਆਰਾ : ਉਹ ਚਲੇ ਗਏ, ਬਹੁਤ ਥੋੜ੍ਹੇ ਬਚੇ ਨੇ।
 ਮਲਿਕਾ : ਤੂੰ ਉਸ ਨੂੰ ਨਾਲ ਲੈ ਕੇ ਫਿਲਮ ਦੇਖਣ ਵੀ ਜਾਂਦਾ ਏ, ਮੇਰਾ ਪਿਆਲ ਹੈ।
- ਪਿਆਰਾ : ਅੱਜਕਲ ਸਿਨਮਾਂ ਹਾਲ 'ਚ ਕੋਈ ਫਿਲਮਾਂ ਦੇਖਣ ਨਹੀਂ ਜਾਂਦਾ।
 ਮਲਿਕਾ : ਫਿਲਮ ਤੋਂ ਮੁਕਦਿਆਂ ਹੀ, ਅਮਰ, ਮੈਂ ਪਹਿਲੀ ਵਾਰ ਤੇਰੀ ਬਾਹੋਂ ਵਿਚ ਬਾਹੋਂ ਪਾਈ ਸੀ। ਬੜੀ ਠੰਡੀ ਹਵਾ ਵਗਦੀ ਸੀ ਤੇ ਰਾਤ ਵੀ ਕਾਢੀ ਹੋ ਗਈ ਸੀ। ਮੈਂ ਉਸ ਸੜਕ ਤੇ ਦੁਬਾਰਾ ਕਦਮ ਨਹੀਂ ਰੱਖੇ। ਮੈਂ ਦੂਜੇ ਰਸਤਿਓਂ ਆਉਂਦੀ ਜਾਂਦੀ ਹਾਂ। ਦੂਜੇ ਰਸਤੇ ਵਿਚ ਬਰਸਾਤ ਦੇ ਦਿਨੋਂ ਪਾਣੀ ਖੜਾ ਹੁੰਦਾ। ਬੰਦਾ ਤਿਲਕ ਵੀ ਸਕਦਾ। ਮੈਂ ਅਕਸਰ ਤਿਲਕ ਜਾਂਦੀ ਆਂ। ਉ ਮੇਰੀ ਜਾਨ, ਮੈਨੂੰ ਮਾਫ਼ ਕਰ ਦੇ।
- ਪਿਆਰਾ : ਨਹੀਂ, ਕਦੀ ਨਹੀਂ। ਮੈਂ ਤੈਨੂੰ ਕਦੀ ਮਾਫ਼ ਨਹੀਂ ਕਰਾਂਗੀ। ਇਹ ਕਿਨੀ ਕਮੀਨੀ ਗੱਲ ਹੋ ਨਿਮੀ ਨੂੰ ਵੀ ਉਨ੍ਹਾਂ ਧਾਹਾਂ ਤੇ ਲੈ ਕੇ ਜਾਣਾ ਜਿੱਥੋਂ ਆਪਾਂ ਇਕੱਠੇ ਗਏ ਸੀ।
- ਪਿਆਰਾ : ਕੁਝ ਵੀ ਹੈ, ਮੈਂ ਕਸਮ ਪਾਂਦਾ ਹਾਂ, ਮਲਿਕਾ....
 ਮਲਿਕਾ : ਕਸਮ ਨਾ ਖਾ। ਮੈਨੂੰ ਪਤਾ ਤੂੰ ਕੀ ਕੀਤਾ। ਤੂੰ ਉਹਨੂੰ ਉਹੀ ਛੁੱਲ ਦਿੱਤੇ। ਤੂੰ ਉਹਨੂੰ ਉਹੀ ਸੈਟ ਲੱਕ ਕੇ ਦਿੱਤੇ। ਪਰ ਕੀ ਉਸ ਨੇ ਕੁਝ ਸੰਭਾਲਿਆ? ਮੇਰੇ ਕੌਲ ਅਜੇ ਤੱਕ ਤੇਰੇ ਦਿੱਤੇ ਸਾਰੇ ਛੁੱਲ ਨੇ। ਸੈਟ ਦੀਆਂ ਸੀਜ਼ੀਆਂ ਨੇ ਉਸੇ ਤਰ੍ਹਾਂ। ਨਹੀਂ, ਮੈਂ ਜੀਉਂਦੇ ਜੀ ਤੈਨੂੰ ਕਦੀ ਮਾਫ਼ ਨਹੀਂ ਕਰਾਂਗੀ।
- ਪਿਆਰਾ : ਮੈਂ ਤੈਨੂੰ ਹਮੇਸ਼ਾ ਪਿਆਰ ਕੀਤਾ ਸੀ ਮਲਿਕਾ।
 ਮਲਿਕਾ : ਕੀਤਾ ਸੀ? ਕੀ ਤੂੰ ਵੀ ਮਰ ਚੁੱਕਾ ਏ?
- ਪਿਆਰਾ : ਨਹੀਂ। ਮੈਂ ਤੈਨੂੰ ਪਿਆਰ ਕਰਦਾ ਹਾਂ। ਮੈਂ ਤੈਨੂੰ ਹਮੇਸ਼ਾ ਪਿਆਰ ਕਰਾਂਗਾ।
- ਮਲਿਕਾ : ਹਾਂ, ਮੈਨੂੰ ਪਤਾ ਏ। ਮੈਨੂੰ ਉਸੇ ਪਲ ਪਤਾ ਲੱਗ ਗਿਆ ਸੀ, ਜਦੋਂ ਤੂੰ ਚਲਾ ਗਿਆ ਸੈਂਅਮਰ? ਤੇ ਮੈਨੂੰ ਇਹ ਵੀ ਪਤਾ ਲੱਗ ਗਿਆ ਸੀ ਕਿ ਇਸ ਨੂੰ ਹੁਣ ਕੁਝ ਵੀ ਬਦਲ ਨਹੀਂ ਸਕਦਾ। ਨਿਮੀ ਬੇਸ਼ੱਕ ਉਸਦੌਆਂ ਬਾਹਾਂ ਵਿਚ ਹੈ ਪਰ ਉਹ ਮੈਨੂੰ ਪਿਆਰ ਕਰਦਾ ਹੈ। ਮੈਨੂੰ ਪਤਾ ਹੈ ਤੂੰ ਉਸਨੂੰ ਕਦੀ ਪਿਆਰ ਨਹੀਂ ਕੀਤਾ। ਤੇਰਾ ਕੀ ਪਿਆਲ ਹੈ ਮੈਂ ਇਸ ਛਜੂਲ ਕਹਾਣੀ ਤੇ ਯਕੀਨ ਕਰ ਲਿਆ ਸੀ ਕਿ ਨਿਮੀ ਹੱਡੀਆਂ ਦੇ ਡਾਕਟਰ ਨਾਲ ਦੌੜ ਗਈ ਐ? ਬਿਲਕੁਲ ਨਹੀਂ ਕਿਉਂਕਿ ਤੂੰ ਉਸਨੂੰ ਪਿਆਰ ਨਹੀਂ ਕਰਦਾ ਸੈਂ, ਇਸ ਲਈ ਤੁਸੀਂ ਇਕੱਠ ਰਹੋ। ਤੇ ਉਸ ਤੋਂ ਬਾਅਦ, ਜਦੋਂ ਉਹ ਵਾਪਸ ਆਈ, ਤਾਂ ਮੈਂ

- ਮੁਣਿਆ ਉਹ ਕਿਸੇ ਪਟਵਾਰੀ ਨਾਲ ਚਲੀ ਗਈ। ਮੈਨੂੰ
ਪਤਾ ਸੀ, ਇਹ ਗੱਲ ਵੀ ਸੱਚੀ ਨਹੀਂ ਹੋ ਸਕਦੀ। ਤੂੰ ਉਸ
ਕੋਲੋਂ ਕਦੀ ਖਹਿੜਾ ਨਹੀਂ ਛੁਡਾ ਸਕਦਾ, ਅਮਰ, ਕਦੀ
ਨਹੀਂ ਕਿਉਂਕਿ ਤੂੰ ਉਸ ਨੂੰ ਪਿਆਰ ਨਹੀਂ ਕਰਦਾ।
- ਪਿਆਰਾ : ਮੈਨੂੰ ਤੇਰੀ ਹਮਦਰਦੀ ਦੀ ਲੜ ਹੈ, ਮਲਿਕਾ, ਤੇਰੇ ਪਿਆਰ
ਦੀ ਲੋੜ ਹੈ, ਮੈਨੂੰ ਕਦੀ ਭੁੱਲੀਂ ਨਾ।
- ਮਲਿਕਾ : ਅਲਵਿਦਾ, ਅਮਰ, ਅਲਵਿਦਾ, ਹੁਣ ਮੇਰਾ ਹੱਥ ਛੱਡ ਦੇ ਤੇ
ਪਿਆਰੇ ਨੂੰ ਰੜਾ ਦੇ।
(ਪਿਆਰਾ ਉਸਦਾ ਹੱਥ ਛੱਡਦਾ ਹੈ ਤੇ ਇਕ ਪਲ ਬਾਅਦ ਫਿਰ
ਢੜ ਲੈਂਦਾ ਹੈ। ਮਲਿਕਾ ਅੱਖਾਂ ਥੋਲਦੀ ਹੈ) ਪਿਆਰੇ, ਤੂੰ ਹੋ ?
ਉਹ ਚਲਾ ਗਿਆ ?
- ਪਿਆਰਾ : ਹਾਂ, ਮਲਿਕਾ।
- ਮਲਿਕਾ : ਮੈਂ ਉਸ ਦੇ ਜਾਣ ਦੀ ਆਵਾਜ਼ ਵੀ ਨਹੀਂ ਸੂਣੀ। ਉਸ ਨੂੰ
ਪਤਾ ਹੈ ਜਦੋਂ ਜਾਈਦਾ ਇਸੇ ਤਰ੍ਹਾਂ ਜਾਈਦਾ। ਇਹ (ਉਹ
ਸੌਰੰਗਾ ਦੂਪੱਟਾ ਦੇਖਦੀ ਹੈ) ਤੇਨੂੰ ਕਿੱਥੇ ਮਿਲਿਆ ?
- ਪਿਆਰਾ : ਅਲਮਾਰੀ ਵਿਚ ਪਿਆ ਸੀ, ਇਕ ਸੀਸੇ ਦੇ ਪਿੱਛੇ।
- ਮਲਿਕਾ : ਏਥੇ ਨਾਲ ਇਕ ਜਾਮਨੀ ਰੰਗ ਦਾ ਬੈਲਾ ਵੀ ਸੀ ?
- ਪਿਆਰਾ : ਹਾਂ।
- ਮਲਿਕਾ : ਤੇ ਇਕ ਬੱਚੀ ਦਾ ਕਸੀਦੇ ਵਾਲਾ ਛੱਬਾ ?
- ਪਿਆਰਾ : ਨਹੀਂ ਮਲਿਕਾ।
- ਮਲਿਕਾ : ਉਹ ਹੁਣ ਫਰ ਗਏ ਨੇ। ਉਹ ਮਰਨ ਤੋਂ ਫਰਦੇ ਬਰ ਕੰਬ
ਰਹੇ ਹਨ। ਤੂੰ ਦੇਖ ਹੁਣ ਉਹ ਕੀ ਕਰ ਰਹੇ ਐਂ। ਉਹ
ਚਪ-ਚਾਪ ਸਾਰੀਆਂ ਚੀਜ਼ਾਂ ਮੌਜ਼ ਰਹੇ ਨੇ, ਜਿਹੜੀਆਂ ਉਨ੍ਹਾਂ
ਨੂੰ ਚੁਗਾਈਆਂ ਸਨ। ਮੈਂ ਕਦੀ ਅਲਮਾਰੀਆਂ ਨਹੀਂ ਖੁਲਦੀ
ਉਸ ਬੁੱਢੀ ਅੰਰਤ ਕਰਕੇ ਜੋ ਸੀਸੇ ਵਿਚ ਰਹਿੰਦੀ ਹੈ। ਪਰ
ਮੌਰੀਆਂ ਅੱਖਾਂ ਬਹੁਤ ਤੇਜ਼ ਹਨ। ਅਲਮਾਰੀ ਵਿਚ ਕੀ ਹੈ,
ਇਹ ਦੇਖਣ ਲਈ ਮੈਨੂੰ ਉਸਨੂੰ ਪੱਲੂਣ ਦੀ ਲੋੜ ਨਹੀਂ ਪੈਂਦੀ।
ਅੱਜ ਸਵੇਰੇ ਤੱਕ ਉਹ ਅਲਮਾਰੀ ਖਾਲੀ ਸੀ। ਤੇ ਹੁਣ ਦੇਖ
ਲੈ। ਇਕ ਛੋਟੀ ਜਿਹੀ ਬੱਚੀ ਦੇ ਕਸੀਦੇ ਵਾਲੇ ਛੱਬੇ ਦਾ ਮੈਨੂੰ
ਬੜਾ ਵਿਗੋਚਾ ਰਿਹਾ। ਇਹ ਛੱਬਾ ਉਨ੍ਹਾਂ ਨੇ ਉਦੋਂ ਚੁਗਾਇਆ
ਸੀ ਜਦੋਂ ਮੈਂ ਅਜੇ ਛੋਟੀ ਜਿਹੀ ਬੱਚੀ ਸਾਂ ਉਹ ਉਨ੍ਹਾਂ ਵਾਪਸ
ਨਹੀਂ ਮੌਜ਼ਿਆ ? ਤੈਨੂੰ ਪੱਕਾ ਪਤਾ ਏ ਨਾ ?
- ਪਿਆਰਾ : ਕਿਹੋ ਜਿਹਾ ਹੈ ਉਹ ?
- ਮਲਿਕਾ : ਗੱਤੇ ਦਾ ਬਣਿਆ, ਹੱਤੇ ਰੰਗ ਦਾ, ਆਸੇ ਪਾਸੇ ਗੋਟਾ ਬੰਨਿਆ
ਹੋਇਆ। ਉਹ ਮੈਂ ਦੀਵਾਲੀ ਵਾਲੇ ਦਿਨ ਖਰੀਦਿਆ ਸੀ

- ਜਦ ਮੈਂ ਸੱਤਾਂ ਸਾਲਾਂ ਦੀ ਸੀ। ਉਨ੍ਹਾਂ ਨੇ ਉਸ ਤੋਂ ਅਗਲੇ
ਦਿਨ ਹੀ ਚੁਗ ਲਿਆ ਸੀ ਮੇਰਾ ਛੱਬਾ। ਜਦੋਂ ਵੀ ਮੈਨੂੰ
ਉਸਦਾ ਚੇਤਾ ਆਉਂਦਾ ਮੈਂ ਰੋ ਰੋ ਕੇ ਅੱਖਾਂ ਸੁਜਾ ਲੈਂਦੀ।
ਇਕ ਸਾਲ ਤਾਂ ਉਹਦਾ ਮੈਨੂੰ ਬਹੁਤ ਹੀ ਹੋਨਵਾ ਰਿਹਾ।
- ਪਿਆਰਾ : ਉਹ ਓਥੇ ਨਹੀਂ ਹੈ ਮਲਿਕਾ।
- ਮਲਿਕਾ : ਅੰਗੂਠੇ ਤੇ ਪਾਉਣ ਵਾਲੇ ਛੱਲੇ ਉਤੇ ਸਤਰੰਗ ਮੁਲੰਮਾ ਸੀ।
ਉਨ੍ਹਾਂ ਨੇ ਛੱਲਾ ਵੀ ਰੱਖ ਲਿਆ ਸੀ। ਮੈਂ ਵੀ ਕਸ਼ ਖਾ ਲਈ
ਸੀ ਕਿ ਮੈਂ ਹੋਰ ਛੱਲਾ ਨਹੀਂ ਪਹਿਨਾਂਗੀ। ਇਹ ਦੇਖ ਮੌਰੀਆਂ
ਉਗਲੀਆਂ....
- ਪਿਆਰਾ : ਉਨ੍ਹਾਂ ਨੇ ਛੱਲਾ ਵੀ ਰੱਖ ਲਿਆ?
- ਮਲਿਕਾ : ਇਹ ਵੀ ਚੰਗਾ ਹੀ ਹੋਇਆ। ਹੁਣ ਕੋਈ ਵੀ ਗੱਲ ਮੇਰੇ ਦਿਲ
ਵਿਚ ਉਨ੍ਹਾਂ ਲਈ ਤਰਗ ਨਹੀਂ ਜਗਾਏਗੀ। ਮੇਰੀ ਗਰਦਨ
ਦੁਆਲੇ ਸੁਨਹਿਰੀ ਦੂਪੱਟਾ ਪਾ ਦੇ ਪਿਆਰੇ। ਮੈਂ ਚਾਹੁੰਦੀ ਹਾਂ
ਉਹ ਇਸਨੂੰ ਪਹਿਨਿਆ ਹੋਇਆ ਦੇਖਣ। ਉਹ ਇਹਨੂੰ ਅਸਲੀ
ਸਮਝਣਗੇ।
- (ਈਸ਼ਾ ਉਤੇਜਿਤ ਅੰਦਰ ਆਉਂਦੀ ਹੈ)
- ਈਸ਼ਾ : ਉਹ ਆ ਗਏ, ਮਲਿਕਾ, ਤੁਸੀਂ ਠੀਕ ਹੀ ਕਹਿੰਦੇ ਸੀ-ਇਹ
ਤਾਂ ਪੂਰਾ ਜਲੂਸ ਹੈ। ਸੜਕ ਕਾਗਾਂ ਅਤੇ ਜੀਪਾਂ ਨਾਲ ਭਰੀ
ਹੋਈ ਹੈ।
- ਮਲਿਕਾ : ਮੈਂ ਉਨ੍ਹਾਂ ਦਾ ਸੁਆਗਤ ਕਰਾਂਗੀ। (ਪਿਆਰਾ ਉਸ ਨੂੰ ਇਕੱਲੀ
ਛੱਡਣ ਤੋਂ ਬਿਜਕਸਾ ਹੈ) ਫਿਰਕ ਨਾ ਕਰ। ਭਰਨ ਵਾਲੀ
ਕੋਈ ਗੱਲ ਨਹੀਂ, ਪਿਆਰੇ। (ਪਿਆਰਾ ਬਾਹਰ ਜਾਂਦਾ ਹੈ)
ਈਸ਼ਾ ਤੂੰ ਤੇਲ ਤੇ ਪਾਣੀ ਘੱਲ ਦਿੱਤੇ ਸੀ?
- ਜੀ, ਮਲਿਕਾ ਇਹ ਲਉ।
- ਮਲਿਕਾ : (ਬੇਤਲ ਵੱਲ ਆਲੋਚਨਾਤਮਕ ਦ੍ਰਿਸ਼ਟੀ ਨਾਲ ਦੇਖਦੀ
ਹੋਈ) ਈਸ਼ਾ ਇਸ ਵਿਚ ਚਾਹ ਵਾਲੇ ਪਾਣੀ ਦੀ ਰਹਿੰਦੀ
ਪੂੰਹਦ ਵੀ ਪਾ ਦੇ। (ਈਸ਼ਾ ਉਸ ਤਰਲ ਨੂੰ ਹਿਲਾਉਂਦੀ ਹੈ)
ਅੱਛਾ ਇਕ ਹੋਰ ਗੱਲ ਕੁੱਲੀਂ ਨਾ। ਮੈਂ ਬੇਲੀ ਹੱਣ ਦੀ ਅੱਕਟਿੰਗ
ਕਰਾਂਗੀ। ਮੈਂ ਸੁਣਨਾ ਚਾਹੁੰਦੀ ਆਂ ਉਹ ਕੀ ਸੋਚਦੇ ਨੇ।
- ਅੱਛਾ, ਮਲਿਕਾ। (ਮੋਕ-ਅਪ ਨੂੰ ਅੰਤਿਮ ਛੋਗਾਂ ਦਿੰਦੀ
ਹੋਈ) ਮੈਂ ਉਨ੍ਹਾਂ 'ਤੇ ਤਰਸ ਨਹੀਂ ਖਾਣਾ ਚਾਹੁੰਦੀ। ਪਰ ਘੱਟ
ਤੋਂ ਘੱਟ ਮੈਂ ਬੇਇਨਸਾਫ਼ੀ ਨਹੀਂ ਕਰਨਾ ਚਾਹੁੰਦੀ। (ਈਸ਼ਾ
ਉਪਰ ਜਾਂਦੀ ਤੇ ਬਾਹਰ ਨਿਕਲ ਜਾਂਦੀ ਹੈ। ਜਦੋਂ ਹੀ ਮਲਿਕਾ
ਇਕੱਲੀ ਰਹਿ ਜਾਂਦੀ ਹੈ, ਉਹ ਇੱਟ ਨੂੰ ਧੱਕਦੀ ਹੈ। ਚੋਰ
ਦਰਵਾਜ਼ਾ ਖੁਲ੍ਹੇ ਜਾਂਦਾ ਹੈ। ਗਲੀ ਵਿਚ ਹਾਰਨਾਂ ਦਾ ਬੰਦਿਆਂ

- ਈਸ਼ਾ** : ਦੀਆਂ ਆਵਾਜ਼ਾਂ ਤੇ ਕਾਰਾਂ ਦੇ ਇੱਜਣਾਂ ਦਾ ਵਧ ਰਿਹਾ ਸ਼ੋਰ ਹੈ) (ਸਟੋਜ ਤੇ) ਆਓ, ਪ੍ਰਧਾਨ ਜੀ, ਆਓ, ਅਸੀਂ ਤੁਹਾਨੂੰ ਹੀ ਉਡੀਕ ਰਹੋ ਸਾਂ, ਪ੍ਰਧਾਨ ਜੀ, ਏਪਰ ਦੀ, (ਪ੍ਰਧਾਨ ਜੀ ਦੇ ਪਿੱਛੇ ਪਿੱਛੇ ਹੋਰ ਪ੍ਰਧਾਨ ਆਉਂਦੇ ਹਨ। ਉਹ ਸਾਰੇ ਇੱਕੋ ਜਿਹੇ ਸ਼ਕਲ ਤੇ ਇੱਕੋ ਜਿਹੇ ਪਹਿਰਾਵੇ ਵਾਲੇ ਹਨ। ਸਾਰਿਆਂ ਦੇ ਮੁੜਹਾਂ ਵਿਚ ਲੰਮੇ ਸਿਗਾਰ ਹਨ) ਮਲਿਕਾ ਨੂੰ ਘੱਟ ਸੁਣਦਾ ਹੈ, ਸਾਹਿਬਾਨ। ਤੁਹਾਨੂੰ ਬਹੁਤ ਹੀ ਉੱਚੀ ਬੋਲਣਾ ਪਵੇਗਾ। (ਉਹ ਐਲਾਨ ਕਰਦੀ ਹੈ) ਬੋਰਡ ਆਫ ਝਾਇਰੈਕਟਰ ਦੇ ਪ੍ਰਧਾਨ ਪਧਾਰ ਹੋ ਹਨ।
- ਪ੍ਰਧਾਨ** : ਮੁਹਤਤਮਾ, ਜਦੋਂ ਅੱਜ ਸਵੇਰੇ ਤੁਹਾਨੂੰ ਦੇਖਿਆ ਸੀ ਤਾਂ ਮੈਨੂੰ ਪੁੜਕ ਗਈ ਸੀ ਕਿ ਅਸੀਂ ਇਕ ਵਾਰ ਫੇਰ ਮਿਲਾਂਗੇ। (ਮਲਿਕਾ ਕੁਝ ਵੀ ਨਾ ਸਮਝਣ ਦੇ ਭਾਵ ਨਾਲ ਮੁਸਕਰਾਉਂਦੀ ਹੈ, ਪ੍ਰਧਾਨ ਆਪਣੀ ਗੱਲ ਜਾਰੀ ਰੱਖਦਾ ਹੈ, ਹੋਰ ਉੱਚੀ ਬੋਲਦਾ ਹੈ) ਤੁਹਾਡਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਸਾਡੇ 'ਤੇ ਵਿਸ਼ਵਾਸ ਕੀਤਾ। ਤੁਸੀਂ ਪ੍ਰਵੇ ਯਕੀਨ ਨਾਲ ਆਪਣੀ ਯੋਜਨਾ ਸਾਡੇ ਹੱਥਾਂ ਵਿਚ ਸੌਂਪ ਸਕਦੇ ਹੋ।
- ਦੂਜਾ ਪ੍ਰਧਾਨ** : ਜਗ ਹੋਰ ਉੱਚੀ ਬੋਲੋ। ਬੁਢ੍ਹੀ ਕੁਝ ਜ਼ਿਆਦਾ ਹੀ ਚੁਬਾਰੇ ਚੜ੍ਹੀ ਲਗਦੀ ਆ
- ਪ੍ਰਧਾਨ** : ਮੇਰੇ ਕੋਲ ਇਕ ਮੁੜ ਹੈ, ਮੁਹਤਤਮਾ ਇਹਦੇ ਵਿਚ....
ਦੂਜਾ ਪ੍ਰਧਾਨ : ਹੋਰ ਉੱਚੀ,
- ਤੌਸਰਾ ਪ੍ਰਧਾਨ** : (ਬਹੁਤ ਉੱਚੀ ਆਵਾਜ਼ ਵਿਚ) ਕੀ ਇਹ ਗੱਲ ਸੱਚੀ ਹੈ ਕਿ ਤੁਹਾਨੂੰ ਤੇਲ.... (ਮਲਿਕਾ ਉਸ ਵੱਲ ਖਾਲੀ ਅੱਖਾਂ ਨਾਲ ਦੇਖਦੀ ਹੈ। ਉਹ ਜਿੰਨੀ ਵੀ ਉੱਚੀ ਬੋਲ ਸਕਦਾ ਹੈ, ਬੋਲਦਾ ਹੈ) ਲੱਭ ਪਿਆ ਹੈ ? (ਮਲਿਕਾ ਸਿਰ ਹਿਲਾ ਕੇ ਮੁਸਕਰਾਉਂਦੀ ਤੇ ਹੇਠਾਂ ਵੱਲ ਇਸ਼ਾਰਾ ਕਰਦੀ ਹੈ ਪ੍ਰਧਾਨ ਇਕ ਅਸ਼ਟਾਮ ਤੇ ਪੈਂਨ ਫੜਾਉਂਦਾ ਹੈ) ਏਥੇ ਦਸਤਖਤ ਕਰ ਦਿਓ।
- ਮਲਿਕਾ** : ਇਹ ਕੀ ਹੈ ? ਮੇਰੇ ਕੋਲ ਐਨਕਾਂ ਨਹੀਂ ਹਨ।
ਪ੍ਰਧਾਨ : ਤੁਹਾਡਾ ਕੌਨਟੈਕਟ ਹੈ। (ਉਹ ਪੈਂਨ ਦੇਂਦਾ ਹੈ)
- ਮਲਿਕਾ** : ਮਿਹਰਬਾਨੀ।
- ਤੌਸਰਾ ਪ੍ਰਧਾਨ** : (ਸਾਧਾਰਣ ਆਵਾਜ਼ ਵਿਚ) ਇਹ ਹੋ ਕੀ ?
ਪ੍ਰਧਾਨ : ਬਾਜ਼ਦਾਅਵਾ, ਇਸ ਨਾਲ ਇਹਦੇ ਸਾਰੇ ਹੱਕ ਮੁੜਮ ਹੋ ਜਾਣਗੇ (ਦਸਤਖਤ ਕੀਤਾ ਕਾਗਜ਼ ਮਲਿਕਾ ਤੋਂ ਫੜਦਾ ਹੈ) ਮਿਹਰਬਾਨੀ (ਦੂਜੇ ਪ੍ਰਧਾਨ ਨੂੰ ਕਾਗਜ਼ ਫੜਾਉਂਦਾ ਹੈ) ਗਵਾਹੀ (ਦੂਜੇ ਪ੍ਰਧਾਨ ਗਵਾਹੀ ਪਾਉਂਦਾ ਹੈ ਤੇ ਪ੍ਰਧਾਨ ਦਾ ਕਾਗਜ਼ ਤੌਜੇ ਪ੍ਰਧਾਨ ਨੂੰ ਫੜਾਂਦਾ ਹੈ ?) (ਨੈਟਰੀ ਦੇ ਤੌਰ ਤੇ ਤਸਦੀਕ

ਕਰੋ)। (ਕਾਗਜ਼ ਤਸਦੀਕ ਕੌਤਾ ਜਾਂਦਾ ਹੈ, ਪ੍ਰਧਾਨ ਮਲਿਕਾ ਵੱਲ ਮੁੰਹ ਕਰਕੇ ਉੱਚੀ ਉੱਚੀ ਬੇਲਦਾ ਹੈ) ਮੁਸਾਰਕ ਕਬੂਲ ਕਰੋ, ਮੁਹਤਭਾ, ਤੇ ਹੁਣ। (ਕਾਗਜ਼ 'ਚ ਲਪੇਟੀ ਸੋਨੇ ਦੀ ਇੱਟ ਇਖਾਊਂਦਾ ਹੈ) ਜੇ ਤੁਸੀਂ ਤੇਲ ਦਾ ਖ਼ਹ ਦਿਖਾ ਦਿਓ ਤਾਂ ਇਹ ਪੈਕਟ ਤੁਹਾਡਾ।

ਮਲਿਕਾ	:	ਕੀ ਹੈ ਇਹ ?
ਪ੍ਰਧਾਨ	:	ਸੁਧ ਸੋਨਾ, ਖਰਾ, ਚੌਵੀ ਕੈਰਟ। ਤੁਹਾਡੇ ਲਈ।
ਮਲਿਕਾ	:	— ਮਿਹਰਬਾਨੀ (ਇੱਟ ਪਕਬਦੀ ਹੈ) ਕਾਫੀ ਭਾਰਾ ਹੈ।
ਦੂਸਰਾ ਪ੍ਰਧਾਨ	:	(ਸਾਧਾਰਣ ਆਵਾਜ਼ ਵਿਚ) ਇਹ ਸੋਨੇ ਦੀ ਇੱਟ ਇਸ ਨੂੰ ਦੇਣੀ ਅੰ ?
ਪ੍ਰਧਾਨ	:	ਚਿੰਡਾ ਨਾ ਕਰੋ। ਜਾਣ ਲੱਗੇ ਚੁੱਕ ਲਿਜਾਵਾਂਗੇ। (ਉਹ ਉੱਚਾ ਬੱਲਕੇ ਚੇਰ ਦਰਵਾਜ਼ੇ ਵੱਲ ਇਸ਼ਾਰਾ ਕਰਦਿਆਂ ਮਲਿਕਾ ਨੂੰ ਪੁੱਛਦਾ ਹੈ) ਇਹ ਹੈ ਰਸਤਾ ?(ਹੌਲੀ) ਬੁੜੀਏ ?
ਮਲਿਕਾ	:	ਇਹ ਹੈ ਰਸਤਾ (ਦੂਜਾ ਪ੍ਰਧਾਨ ਪਹਿਲਾ ਘੁਸਣ ਦੀ ਕੋਸ਼ਿਸ਼ ਕਰਦਾ ਹੈ। ਪ੍ਰਧਾਨ ਉਸਨੂੰ ਪਿਛਾਂਹ ਖਿੱਚ ਲੈਂਦਾ ਹੈ)
ਪ੍ਰਧਾਨ	:	ਇਕ ਮਿੰਟ, ਪ੍ਰਧਾਨ ਜੀ ਤੁਸੀਂ ਮੇਰੇ ਪਿੱਛੇ ਆਓ, ਜੇ ਤੁਸੀਂ ਬੁਰਾ ਨਾ ਮਨਾਓ ਤਾਂ। ਦੂਜੀ ਗੱਲ ਇਹ ਸਿਗਾਰ ਬੁਝਾਊਂਦੇ ਪੈਣਗੇ, ਤੁਹਾਨੂੰ ਪਤਾ, ਇਹ ਤੇਲ ਦਾ ਮਾਮਲਾ ਹੈ। (ਪਰ ਜਦੋਂ ਹੋਣਾਂ ਉਭਰਨ ਲੱਗਦਾ ਹੈ, ਮਲਿਕਾ ਅੱਗੇ ਆ ਜਾਂਦੀ ਹੈ)
ਮਲਿਕਾ	:	ਸਿਰਫ਼ ਇਕ ਮਿੰਟ....
ਪ੍ਰਧਾਨ	:	ਦੱਸੋ
ਮਲਿਕਾ	:	ਤੁਹਾਡੇ ਵਿਚੋ ਕੋਈ ਮੇਰਾ ਕਸੀਦੇ ਵਾਲਾ ਡੱਬਾ ਲੈ ਕੇ ਆਇਆ ?
ਪ੍ਰਧਾਨ	:	ਕਸੀਦੇ ਵਾਲਾ ਡੱਬਾ ?(ਉਹ ਇਕ ਹੋਰ ਉਤਾਰਲੇ ਪ੍ਰਧਾਨ ਨੂੰ ਪਿਛਾਂਹ ਖਿੱਚਦਾ ਹੈ) ਕਾਹਲੇ ਨਾ ਪਵੇ
ਮਲਿਕਾ	:	ਜਾਂ ਅੰਗੂਠੇ 'ਚ ਪਾਊਣ ਵਾਲਾ ਸੁਨਹਿਰੀ ਛੱਲਾ ?
ਪ੍ਰਧਾਨ	:	ਮੈਂ ਨਹੀਂ।
ਸਾਰੇ ਪ੍ਰਧਾਨ	:	ਅਸੀਂ ਨਹੀਂ।
ਮਲਿਕਾ	:	ਬਹੁਤ ਅਡਸੋਸ ਦੀ ਗੱਲ ਅੰ।
ਪ੍ਰਧਾਨ	:	ਹੁਣ ਅਸੀਂ ਹੇਠਾਂ ਜਾ ਸਕਦੇ ਹਾਂ ?
ਮਲਿਕਾ	:	ਹਾਂ, ਹੁਣ ਤੁਸੀਂ ਹੇਠਾਂ ਜਾ ਸਕਦੇ ਹੋ। ਪੈਰ ਮੌਬਾਲ ਕੇ ਰੱਖਣਾ। (ਉਹ ਬਹੁਤ ਉਤਾਰਲ ਨਾਲ ਹੇਠਾਂ ਉਤਰਦੇ ਹਨ। ਜਦੋਂ ਉਹ ਕਾਫੀ ਹੇਠਾਂ ਜਾ ਚੁੱਕੇ ਹੋਣਗੇ, ਈਸ਼ਾ ਆਊਂਦੀ ਹੈ ਤੇ ਦੂਸਰੇ ਪੂਰ ਦਾ ਐਲਾਨ ਕਰਦੀ ਹੈ।)

ਈਸਾ : ਮਲਿਕਾ, ਖਾਣਾ ਲੱਭਣ ਵਾਲੇ ਆ ਗਏ
 ਮਲਿਕਾ : ਓ ਮੇਰੇ ਪਰਮਾਤਮਾ ਕਿਨੇ ਕੁ ਨੇ ?
 ਈਸਾ : ਪੁਰੇ ਦਾ ਪੂਰਾ ਛੈਲੀਗੇਸ਼ਨ ਹੈ ਰਾਣੀ ਸਾਹਿਬਾ।
 ਮਲਿਕਾ : ਬਜ ਦੇ ਉਨ੍ਹਾਂ ਨੂੰ (ਖਾਣਾਂ ਲੱਭਣ ਵਾਲਾ ਨੱਕ ਦੀ ਸੇਧੇ ਝੁਕਿਆ
 ਆਉਂਦਾ ਹੈ)
 ਈਸਾ : ਆਓ, ਜੀ।
 ਖਣਿਜ ਵਪਾਰੀ : (ਹਵਾ ਨੂੰ ਸੁਹੀਏ ਕੁੱਤੇ ਵਾਂਗ ਸੁੰਘਦਾ ਹੋਇਆ) ਮੈਨੂੰ ਗੋਧ ਆ
 ਰਹੀ ਹੈ-ਉਹ ਕੋਣ ਹੈ ?
 ਈਸਾ : ਮਲਿਕਾ ਸਾਹਿਬਾ ਹਨ। ਬਹੁਤ ਉੱਚੀ ਸੁਣਦੇ ਨੇ, ਬਹੁਤ
 ਉੱਚੀ।
 ਖਣਿਜ ਵਪਾਰੀ : ਅੱਛੀ ਗੱਲ ਐ (ਸਾਰੇ ਖਣਿਜ-ਵਪਾਰੀ ਵੀ ਇਕੋ ਜਿਹੇ
 ਹਨ-ਭਗਕੀਲੇ ਕੱਪੜੇ, ਲੰਮੇ ਨੱਕ, ਸਿਰਾਂ ਤੇ ਟੋਪੀਆਂ। ਵੱਡੇ
 ਖਣਿਜ-ਵਪਾਰੀ ਦੇ ਪਿੱਛੇ ਉਹ ਜਮਘਟਾ ਲਾਈ ਖੜੇ ਹਨ।
 ਉਹ ਇਕੱਠੇ ਸੁੰਘ ਰਹੇ ਹਨ। ਵੱਡਾ ਖਣਿਜ-ਵਪਾਰੀ ਸੁੰਘਣ ਦੇ
 ਮਾਮਲੇ ਵਿਚ ਸਭ ਤੋਂ ਜ਼ਿਆਦਾ ਪ੍ਰਤਿਭਾਸ਼ੀਲ ਹੈ। ਉਹ ਏਧਰ
 ਉਧਰ ਨੱਕ ਘੁਮਾਉਂਦਾ ਗੀਧ ਦੇ ਪਿੱਛੇ ਜਾਂਦਾ ਹੈ ਤੇ ਅੱਖੀਰ
 ਮੇਜ਼ 'ਤੇ ਪਈ ਬੇਤਨ ਤੱਕ ਪਹੁੰਚ ਜਾਂਦਾ ਹੈ। ਅਧਾਰੇ ਲਈ
 ਇਕ ਗਲਾਸ ਭਰਦਾ ਹੈ, ਇੱਕ ਘੁੱਟ ਵਿਚ ਚੜ੍ਹਾ ਜਾਂਦਾ ਹੈ। ਬੜੀ
 ਬੜੀ ਸੰਭੁਸ਼ਟਤਾ ਨਾਲ ਫਕਾਰ ਮਾਰਦਾ ਹੈ ਬਾਕੀ ਵੀ ਉਸਦੇ
 ਕੌਲ ਆਉਂਦੇ ਹਨ ਤੇ ਉਸ ਵਾਂਗ ਹੀ ਕਰਦੇ ਹਨ। ਉਹ ਸਾਰੇ
 ਇਕੱਠੇ ਫਕਾਰ ਮਾਰਦੇ ਹਨ !)

ਸਾਰੇ ਖਣਿਜ-ਵਪਾਰੀ : ਤੇਲ ?

ਵੱਡਾ ਖਣਿਜ-ਵਪਾਰੀ : ਤੇਲ।

ਮਲਿਕਾ : ਤੇਲ।

ਖਣਿਜ-ਵਪਾਰੀ : ਸੁਰਾਗ ? ਚਬੱਚੇ ?

ਮਲਿਕਾ : ਛੁਮ, ਬੱਬ, ਪੁਹ

ਦੂਜਾ ਖਣਿਜ-ਵਪਾਰੀ : ਖਾਸ ਖੁਸ਼ੀ

ਵੱਡਾ ਖਣਿਜ-ਵਪਾਰੀ : ਚੈਨਲ ਨੰ: 5, ਆਬੇ-ਹਯਾਤ, ਬਿਨਾਂ ਸੱਕ-ਸਭ ਤੋਂ ਸਾਫ,

ਦੂਰਲੱਭ (ਪੀਂਦਾ ਹੈ) 60 ਗਾੜਾਪਨ ਕੱਢਦਾ। ਸੁਧਾ ਗੈਸਲੀਨ।

ਕਿਸ ਤਰ੍ਹਾਂ ਲੱਭਿਆ ? ਧਮਾਕਾ ? ਵਰਮਾ ?

ਮਲਿਕਾ : ਉਗਲੀ

ਖਣਿਜ-ਵਪਾਰੀ : (ਇਕ ਨਾਲ ਇਕ ਦਸਤਾਵੇਜ਼ ਕੱਢਦਾ ਹੈ) ਦਸਤਖਤ ਕਰੋ -
 ਪਲੀਜ਼

ਮਲਿਕਾ : ਇਹ ਕੀ ਹੈ ?

ਖਣਿਜ-ਵਪਾਰੀ : ਪ੍ਰਫਿਟ ਵੰਡਣ ਦਾ ਐਗੀਮੈਟ
 (ਮਲਿਕਾ ਦਸਤਖਤ ਕਰ ਦਿੱਦੀ ਹੈ)

- ਖਣਿਸ-ਵਪਾਰੀ** : (ਦਸਤਾਵੇਜ਼ ਨੂੰ ਜੇਬ ਵਿਚ ਪਾਉਂਦਾ ਹੋਇਆ) ਪਾਗਲਖਾਨੇ
ਵਿਚ ਭਰਤੀ ਹੋਣ ਦੀ ਅਰਜੀ। ਏਧਰ ਹੇਠਾਂ ?
- ਮਲਿਕਾ** : ਹੇਠਾਂ (ਸਾਰੇ ਖਣਿਸ-ਵਪਾਰੀ ਸੁੰਘਦੇ ਸੁੰਘਦੇ ਹੇਠਾਂ ਜਾਂਦੇ ਹਨ)
(ਈਸ਼ਾ ਆਉਂਦੀ ਹੈ)
- ਈਸ਼ਾ** : ਪ੍ਰੈਸ ਦੇ ਬੰਦੇ ਆਏ ਹਨ
- ਮਲਿਕਾ** : ਬਾਕੀ ਦੀ ਮਹੀਨੀ ਵੀ ਪਹੁੰਚ ਗਈ। ਅੰਦਰ ਲਿਜਾਓ
ਉਨ੍ਹਾਂ ਨੂੰ।
- ਈਸ਼ਾ** : ਲਕ ਸੰਪਰਕ ਸਲਾਹਕਾਰ (ਉਹ ਆਉਂਦੇ ਹਨ, ਸਾਰੇ ਆਕਾਰਾਂ
ਨੁਹਾਰਾਂ ਦੇ, ਨੌਜਲੇ ਸੂਟਾਂ ਵਿਚ) ਮਲਕਾ ਜੀ ਬਹੁਤ ਥੋੜੇ ਹਨ,
ਤੁਹਾਨੂੰ ਬਹੁਤ ਉੱਚੀ ਬੇਲਣਾ ਪਵੇਗਾ।
- ਪਹਿਲਾ ਪੱਤਰਕਾਰ** : ਇਹ ਕਹਿਣ ਦੀ ਲੋੜ ਨਹੀਂ ਕਿ ਏਨੀ ਬੁਖਸੂਰਤ ਤੇ ਦਿਲਕਸ਼
ਅੰਰਤ ਨੂੰ ਮਿਲ ਕੇ ਬਹੁਤ ਬੁਬੀ ਹੋਈ।
- ਦੂਜਾ** : ਉੱਚੀ ਬੱਲ, ਉਹਨੂੰ ਸੁਣਦਾ ਨਹੀਂ
- ਪਹਿਲਾ ਪੱਤਰਕਾਰ** : ਜਗ ਮੁੰਹ ਤਾਂ ਦੇਧ (ਉੱਚੀ ਆਵਾਜ਼ ਵਿਚ) ਮੁਹਤਰਮਾ
ਅਸੀਂ ਪੈਸ ਵਾਲੇ ਹਾਂ। ਤੁਸੀਂ ਸਾਡੀ ਸਕਤੀ ਜਾਣਦੇ ਹੋ।
ਅਸੀਂ ਕਦਰਾਂ ਕੀਮਤਾਂ ਸਥਾਪਿਤ ਕਰਦੇ ਹਾਂ, ਅਸੀਂ ਮਿਆਰ
ਬਣਾਉਂਦੇ ਹਾਂ। ਤੁਹਾਡਾ ਸਾਰਾ ਭਵਿੱਖ ਸਾਡੇ 'ਤੇ ਨਿਰਭਰ
ਕਰਦਾ ਹੈ।
- ਮਲਿਕਾ** : ਤੁਹਾਡਾ ਕੀ ਹਾਲ ਚਾਲ ਐ?
- ਪਹਿਲਾ ਪੱਤਰਕਾਰ** : ਬੁੱਢੀ ਕੰਜਗੀ ਕੋਲੋ ਕਿੰਨੇ ਲਈਏ? ਓਹੀ ਤੀਗ?
- ਦੂਸਰਾ** : ਚਾਲੀ
- ਤੌਸਰਾ** : ਸੱਠ
- ਪਹਿਲਾ ਪੱਤਰਕਾਰ** : ਚਲੋ-ਪੰਜ਼ਤਰ (ਇਕ ਫਾਰਮ ਭਰ ਕੇ ਮਲਿਕਾ ਨੂੰ ਪੇਸ਼ ਕਰਦਾ
ਹੈ) ਮਲਿਕਾ ਸਾਹਿਬਾ, ਏਥੇ ਦਸਤਖਤ ਕਰੋ। ਇਹ ਕੋਨ੍ਕਟ
ਸਚਮੁਚ ਤੁਹਾਨੂੰ ਬਹੁਤ ਵੱਡਾ ਮੌਕਾ ਮਹੱਈਆ ਕਰੇਗਾ।
- ਮਲਿਕਾ** : ਰਸਤਾ ਇਹ ਹੈ
- ਪਹਿਲਾ ਪੱਤਰਕਾਰ** : ਕਾਹਦਾ ਰਸਤਾ?
- ਮਲਿਕਾ** : ਤੇਲ ਦੇ ਖੂਹ ਦਾ।
- ਪਹਿਲਾ ਪੱਤਰਕਾਰ** : ਸਾਨੂੰ ਤੇਲ ਦਾ ਖੂਹ ਦੇਖਣ ਦੀ ਲੋੜ ਨਹੀਂ।
- ਮਲਿਕਾ** : ਦੇਖਣ ਦੀ ਲੋੜ ਨਹੀਂ?
- ਪਹਿਲਾ ਪੱਤਰਕਾਰ** : ਨਹੀਂ ਨਹੀਂ। ਸਾਨੂੰ ਲਿਖਣ ਲਈ ਦੇਖਣ ਦੀ ਲੋੜ ਨਹੀਂ
ਹੁੰਦੀ। ਅਸੀਂ ਕਲਪਨਾ ਕਰ ਸਕਦੇ ਹਾਂ। ਤੇਲ ਦਾ ਖੂਹ ਤੇਲ
ਦਾ ਖੂਹ ਹੀ ਹੁੰਦਾ ਹੈ। ਜੇ ਕੁਝ ਸਾਨੂੰ ਦੁਨੀਆਂ ਵਿਚ ਜਾਨਣਾ
ਜ਼ਰੂਰੀ ਹੈ, ਉਹ ਕੁਝ ਅਸੀਂ ਜਾਣਦੇ ਅਂਹੋਂ (ਕੁਕਦਾ ਹੈ)
- ਮਲਿਕਾ** : ਪਰ ਜੋ ਤੁਸੀਂ ਦੇਖਗੇ ਨਹੀਂ ਤਾਂ ਤੁਹਾਨੂੰ ਯਕੀਨ ਕਿਵੇਂ

- ਹੋਵੇਗਾ ਕਿ ਤੇਲ ਹੈ ?
- ਪਹਿਲਾ ਪੱਤਰਕਾਰ :** ਜੇ ਤੇਲ ਹੈ, ਤਾਂ ਬਹੁਤ ਹੀ ਵਧੀਆ ਗੱਲ ਹੈ, ਜੇ ਨਹੀਂ ਤਾਂ ਤਦ ਤੱਕ ਹੋ ਜਾਵੇਗਾ ਜਦ ਤੱਕ ਅਸੀਂ ਆਪਣੀ ਕਾਰਵਾਈ ਮੁੰਬਲ ਕਰਾਂਗੇ। ਤੁਸੀਂ ਸਾਡੇ ਪੇਸ਼ੇ ਦੀ ਚਮਤਕਾਰੀ ਸ਼ਕਤੀ ਨੂੰ ਕਾਛੀ ਘਟਾ ਕੇ ਵੇਖਦੇ ਓਂ, ਸ੍ਰੀ ਮਤੀ ਜੀ। (ਮਲਿਕਾ ਬਾਗਲ ਵਾਪਸ ਦੌੰਦੀ ਹੋਈ ਸਿਰ ਝਟਕਦੀ ਹੈ) ਮੈਂ ਤੁਹਾਨੂੰ ਚਿਤਾਵਨੀ ਦੇਂਦਾ ਹਾਂ ਕਿ ਜੇ ਤੁਸੀਂ ਜ਼ਰੂਰ ਹੀ ਸਾਡੇ ਨੱਕ ਨੂੰ ਤੇਲ ਵਿਚ ਭਿਉਣਾ ਚਾਹੁੰਦੇ ਓਂ ਤਾਂ ਵਿਰ ਤੁਹਾਨੂੰ 10 ਪ੍ਰਤੀਸ਼ਤ ਹੋਰ ਦੇਣੇ ਪੈਣਗੇ।
- ਮਲਿਕਾ :** ਕੋਈ ਗੱਲ ਨਹੀਂ, ਮੈਨੂੰ ਇਹ ਸੌਦਾ ਪੁੱਗਦਾ ਹੈ। (ਉਹ ਦਸਤਖਤ ਕਰਦੀ ਹੈ। ਉਹ ਚੌਰ ਦਰਵਾਜ਼ੇ ਵੱਲ ਨੂੰ ਚੱਲ ਪੈਂਦੇ ਹਨ)
- ਦੂਜਾ :** (ਉਤਰਦਾ ਹੋਇਆ) ਦੇਖੋ ਮੁਹਰਮਾ, ਅਸੀਂ ਇਕ ਲੋਡੀ ਨੂੰ ਕਿਸੇ ਗੱਲੋਂ ਇਨਕਾਰ ਨਹੀਂ ਕਰ ਸਕਦੇ।
- ਤੀਸਰਾ :** ਖਾਸ ਕਰਕੇ ਤੁਹਾਡੇ ਵਰਗੀ ਲੇਡੀ ਨੂੰ (ਤੀਸਰਾ ਉਤਰਨ ਲੋਗ ਪੈਂਦਾ ਹੈ)
- ਚੂਸਰਾ :** (ਉਤਰਦਾ ਹੋਇਆ ਸ਼ਾਨ ਨਾਲ) ਮੈਡਮ ਇਹ ਸੌਚਣ ਦੀ ਗੱਲ ਨਹੀਂ ਕਿ ਤੇਲ ਦੇ ਚਸ਼ਮਿਆਂ ਦੀਆਂ ਵੀ ਜ਼ਰੂਰ ਤੇਲ-ਪਰੀਆਂ ਹੋਣਗੀਆਂ ਜਿਵੇਂ ਸਮੰਦਰਾਂ ਵਿਚ ਜਲ-ਪਰੀਆਂ ਹੁੰਦੀਆਂ। ਮੈਂ ਇਹ ਗੱਲ ਕਿਸੇ ਲੋਖ ਵਿਚ ਵੀ ਵਰਤ ਸਕਦਾ ਹਾਂ, ਕਾਪੀ ਰਾਈਟ ਮੇਨਾ ਹਿਆ। (ਪੱਤਰਕਾਰ ਹੇਠਾਂ ਉਤਰਦੇ ਹਨ। ਜਦੋਂ ਦੂਜਾ ਦਿਸਣੋਂ ਹਟ ਜਾਂਦਾ ਹੈ ਤਾਂ ਪਹਿਲਾ ਸੌਨੇ ਦੀ ਇੱਟ ਚੁਰਾ ਲੈਂਦਾ ਹੈ ਤੇ ਮਲਿਕਾ ਵੱਲ ਚੁਮਣ ਭੇਜਦਾ ਹੈ। ਮਲਿਕਾ ਵੀ ਜਵਾਬ ਵਿਚ ਇਸ ਤਰ੍ਹਾਂ ਹੀ ਕਰਦੀ ਹੈ। ਸਟੇਜ ਤੋਂ ਪਰੇ ਬੜਾ ਉੱਚਾ ਸ਼ੇਰ ਹੈ। ਈਸ਼ਾ ਅੰਦਰ ਆਉਂਦੀ ਹੈ, ਤਿੰਨ ਔਰਤਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ ਜੋ ਕਿ ਉਸਦੀ ਕੋਈ ਪਰਵਾਹ ਨਹੀਂ ਕਰਦੀਆਂ। ਉਹ ਔਰਤਾਂ, ਲੰਮੀਆਂ, ਪਤਲੀਆਂ ਤੇ ਇਸ ਤਰ੍ਹਾਂ ਭਾਵ-ਹੀਣ ਹਨ ਜਿਵੇਂ ਮੌਮ ਦੀਆਂ ਬਣੀਆਂ ਹੋਣ। ਉਹ ਪੱਤੀਆਂ ਤੇ ਮਾਰਚ ਕਰਦੀਆਂ ਆਉਂਦੀਆਂ ਹਨ-ਸਿੱਧੀਆਂ ਤਣੀਆਂ ਬੇਧਿਆਨ, ਪਰ ਲਗਾਤਾਰ ਬੋਲਦੀਆਂ)
- ਈਸ਼ਾ :** ਪਲੀਜ਼, ਠਹਿਰੇ, ਰੁਕੋ, ਪਲੀਜ਼ ਰੁਕੋ ਤੁਹਾਡਾ ਏਥੇ ਕੋਈ ਕੰਮ ਨਹੀਂ। ਅਸੀਂ ਨਹੀਂ ਚਾਹੁੰਦੇ ਤੁਸੀਂ ਆਵੇ। (ਮਲਿਕਾ ਨੂੰ) ਇਹ ਕੁਝ ਉਪਰੀਆਂ ਜਨਾਨੀਆਂ ਆ ਰਹੀਆਂ ਨੇ...
- ਮਲਿਕਾ :** ਆਉਣ ਦੇ ਈਸ਼ਾ, (ਐਰਤਾਂ ਆਉਂਦੀਆਂ ਹਨ, ਆਲੋ ਦੁਆਲੇ ਤੋਂ ਪੂਰੀ ਤਰ੍ਹਾਂ ਬੇਖਬਰ) ਤੁਸੀਂ ਕੌਣ ਓਂ ਜੀ?

- ਪਹਿਲੀ ਅੰਰਤ : ਅਸੀਂ ਦੂਜੀਆਂ ਵਿਚ ਸਭ ਤੋਂ ਸ਼ਕਤੀਸ਼ਾਲੀ ਪ੍ਰੇਜ਼ਰ ਗਰੁਪ ਹਾਂ। ਸਭ ਤੋਂ ਤਾਕਤਵਰ ਦਬਾਅ ਵਾਲੀ ਮੰਡਲੀ।
- ਦੂਸਰੀ ਤੀਸਰੀ : ਸਭ ਤੋਂ ਉਪਰਲੇ ਦਰਜੇ ਦੀ ਸੰਚਾਲਕ ਸ਼ਕਤੀ।
- ਪਹਿਲੀ : ਸਭ ਸੂਮੇਲਾਂ ਦਾ ਸਰਚਸਮਾ। ਮੇਨ ਸਪਹਿਗ ਆਫ ਐਲ ਕੰਬੀਨੇਸ਼ਨਜ਼
- ਪਹਿਲੀ : ਸਾਡੀ ਸਹਾਇਤਾ ਬਿਨਾਂ ਕੁਝ ਵੀ ਸਿਰੇ ਨਹੀਂ ਚੜ੍ਹਦਾ। ਏਹੀ ਖੂਹ ਹੈ, ਮੈਡਮ?
- ਮਲਿਕਾ ਪਹਿਲੀ : ਸਿਗਾਰਟਾਂ ਬੁਝਾ ਦਿਓ ਗਰਲਜ਼। ਅਸੀਂ ਕੋਈ ਧਮਾਕਾ ਨਹੀਂ ਕਰਨਾ ਚਾਹੁੰਦੀਆਂ। ਮੈਂ ਤਾਂ ਅਜੇ ਨਵੇਂ ਨਵੇਂ ਆਈ ਲੈਸਿਜ਼ ਲਗਵਾਏ ਨੇ।
(ਉਹ ਹੇਠਾਂ ਜਾਂਦੀਆਂ ਹਨ, ਅਜੇ ਵੀ ਗੱਲਾਂ ਕਰ ਰਹੀਆਂ-ਮਲਿਕਾ ਚੌਰ ਦਰਵਾਜ਼ਾ ਬੰਦ ਕਰਨ ਜਾਂਦੀ ਹੈ। ਉਹ ਦਰਵਾਜ਼ਾ ਬੰਦ ਕਰਨ ਲੱਗਦੀ ਹੈ ਤਾਂ ਉਪਰਲੀਆਂ ਪੱਤੀਆਂ ਤੇ ਬੜਾ ਸ਼ੇਰਗੁੱਲ ਹੈ।)
- ਈਸ਼ਾ : ਮਲਿਕਾ
(ਇਕ ਆਦਮੀ ਸਾਹੇ ਸਾਹ ਦੌਬਿਆ ਆਉਂਦਾ ਹੈ)
- ਆਦਮੀ : ਇਕ ਮਿੰਟ ਠਹਿਰੇ, ਇਕ ਮਿੰਟ ਠਹਿਰੇ
(ਉਹ ਚੌਰ ਦਰਵਾਜ਼ੇ ਵੱਲ ਅਹੁਲਦਾ ਹੈ)
- ਮਲਿਕਾ ਆਦਮੀ : ਠਹਿਰੇ, ਕੌਣ ਹੋ ਤੁਸੀਂ?
- ਮੈਨੂੰ ਬੜੀ ਜਲਦੀ ਹੈ, ਮਾਫ ਕਰਨਾ, ਇਹ ਮੇਰਾ ਇਕ ਇਕ ਮੈਕਾ ਹੈ.... ਮੇਰੀ ਸੋਨੇ ਦੀ ਇੱਟ ਕਿੱਥੇ ਗਈ? ਉਨ੍ਹਾਂ ਚੁਰਾਲੀ (ਉਹ ਚੌਰ ਦਰਵਾਜ਼ੇ ਵੱਲ ਵਧਦੀ ਹੈ, ਪਰ ਉਹ ਬੰਦ ਹੋ ਚੁੱਕਾ ਹੈ।) ਚਲੋ ਚੰਗਾ ਹੋਇਆ, ਉਹ ਆਪਣਾ ਦੇਵਤਾ ਵੀ ਨਾਲ ਲੈ ਗਏ। (ਈਸ਼ਾ ਆ ਕੇ ਦੇਖਦੀ ਹੈ ਤੇ ਹੋਰਾਨ ਹੁੰਦੀ ਹੈ ਕਿ ਸਟੇਜ ਖਾਲੀ ਹੈ, ਸਿਰਫ ਮਲਿਕਾ ਹੈ। ਹੌਲੀ ਹੌਲੀ ਦਿੱਸ ਵਿਚ ਰੋਸ਼ਨੀ ਪਸਰਦੀ ਜਾਂਦੀ ਹੈ, ਪਹਿਲਾਂ ਮੱਧਮ ਫਿਰ ਵੱਧਦੀ ਜਾਂਦੀ ਹੈ। ਜਾਪਦਾ ਹੈ ਜਿਵੇਂ ਕੈਧਾਂ ਵੀ ਬ੍ਰਹਮੰਡੀ ਵਿਸਮਾਦ ਦੀ ਖਾਮੀ ਰੱਸ਼ਨੀ ਨਾਲ ਦਮਕ ਰਹੀਆਂ ਹਨ। ਸਿਰਫ ਬੰਦ ਚੌਰ ਦਰਵਾਜ਼ੇ ਲਾਗੇ ਇਕ ਪਰਛਾਵਾਂ ਹੈ)
- ਈਸ਼ਾ ਮਲਿਕਾ : ਇਹ ਕੀ ਹੋਇਆ? ਉਹ ਚਲੇ ਗਏ? ਉਹ ਲੋਪ ਹੋ ਗਏ?
- ਈਸ਼ਾ ਉਹ ਭਾਹ ਫਣ ਕੇ ਉਡ ਗਏ। ਉਹ ਦੂਸ਼ਟ ਸਨ, ਦੁਸ਼ਟਤਾ ਉਡ ਪੁੱਛ ਗਈ। (ਪਿਆਰਾ ਆਉਂਦਾ ਹੈ। ਉਸਦੇ ਪਿੱਛੇ ਪਿੱਛੇ ਆਮ ਲੋਕ ਹਨ, ਸਾਰੇ ਦੇ ਸਾਰੇ। ਜਹਾਨ ਦੀ ਨਵੀਂ ਰੱਸ਼ਨੀ ਹੁਣ ਪੂਰੀ ਤਰ੍ਹਾਂ ਪ੍ਰਤੱਖ ਹੈ। ਇਹ ਉਨ੍ਹਾਂ ਦੇ ਚਿਹਰਿਆਂ ਤੋਂ ਛੁੱਟ ਰਹੀ ਹੈ।)

ਪਿਆਰਾ	: ਓ ਮਲਿਕਾ।
ਪਾਲਿਸ਼ ਵਾਲਾ	: ਮਲਿਕਾ ਸਭ ਕੁਝ ਬਦਲ ਗਿਆ ਹੈ, ਹੁਣ ਅਸੀਂ ਸਾਹ ਲੈ ਸਕਦੇ ਅਨੋਂ। ਹੁਣ ਅਸੀਂ ਦੇਖ ਸਕਦੇ ਅਨੋਂ। (ਸਾਰੇ ਗਾਉਂਦੇ ਹਨ)
ਪਿਆਰਾ	: ਅਰਜ਼ ਨੀਲਾ, ਪੌਣ ਨਿਰਮਲ ਹੋ ਗਈ।
ਈਸ਼ਾ	: ਜਿੰਦਗੀ ਫਿਰ ਮੁਬਾਰਤ ਹੋ ਗਈ।
ਡੱਦੀ ਵਾਲਾ	: ਖੁੱਲ੍ਹੇ ਗਏ ਪੰਖੇਰੂਆਂ ਦੇ ਪਿੰਜਰੇ
ਛੁੱਲਾਂ ਵਾਲੀ	: ਟੁਟ ਗਏ ਜਿੰਦਾਂ ਨੂੰ ਲੱਗੇ ਜਿੰਦਰੇ
ਡੱਦੀ ਵਾਲਾ	: ਫਿਰ ਹਵਾ ਸ਼ੀਸ਼ੇ ਦੇ ਵਾਂਗ੍ਰੰਦੀ ਸਾਡੀ ਹੈ
ਛੁੱਲਾਂ ਵਾਲੀ	: ਪੱਤਿਆਂ ਤੇ ਧੂਪ ਦਾ ਮੇਲ ਮਿਲਾਪ ਹੈ
ਈਸ਼ਾ	: (ਗੁੰਗੇ ਥੋਲੇ ਵਾਸਤੇ ਉਲਥਾ ਕਰਦੀ ਹੋਈ) ਫਿਰ ਸੁਨੇਹੇ ਦਿਲ ਦੀ ਅੱਗ ਦੇ ਜਾਣਗੇ
ਸਾਰਜੈਂਟ	: ਹੁਣ ਜੋ ਮਿਲਦੇ ਨੇ ਸੜਕ ਤੇ ਅਜਨਥੀ ਆ ਮੁਹਾਰੇ ਕੌਲ ਖਿਚਦੀ ਦੇਸਤੀ
ਪਾਲਿਸ਼ ਵਾਲਾ	: ਇਸ਼ਕ ਦੀ ਮਲਿਕਾ ਹੁਸਨ ਦੀ ਰਾਣੀਏ ਤੇਰੇ ਕੀਤੇ ਨੂੰ ਹਮੇਸ਼ਾ ਜਾਣੀਏ
ਪਹਿਲੀ ਆਵਾਜ਼	: ਮਲਿਕਾ ਅਸੀਂ ਪਸੂਆਂ ਪੰਛੀਆਂ ਦਾ ਪਿਆਰ ਹਾਂ
ਦੂਜੀ ਆਵਾਜ਼	: ਮਲਿਕਾ ਸਾਵੇ ਸਾਵੇ ਰੰਗ ਦੀ ਸਰਨਾਰ ਹਾਂ
ਤੀਜੀ ਆਵਾਜ਼	: ਮਲਿਕਾ ਥੰਦੇ ਤੇ ਕੁਦਰਤ ਦੇ ਵਿਚ ਵਿਚਕਾਰ ਹਾਂ
ਪਹਿਲੀ ਆਵਾਜ਼	: ਇਸ਼ਕ ਦੀ ਮਲਿਕਾ ਹੁਸਨ ਦੀ ਰਾਣੀਏ ਤੇਰੇ ਕੀਤੇ ਨੂੰ ਹਮੇਸ਼ਾ ਜਾਣੀਏ ਹਾਂ ਕਿ ਮੁੜ ਕਾਇਮ ਸਫ਼ਾਰਤ ਹੋ ਗਈ ਜਿੰਦਗੀ ਫਿਰ ਮੁਬਾਰਤ ਹੋ ਗਈ
ਦੂਜੀ ਆਵਾਜ਼	: ਅਸੀਂ ਤੇਰੇ ਥੰਦਿਆਂ ਦੇ ਦੋਸਤ ਹਾਂ ਅਸੀਂ ਤੇਰੀ ਦੋਸਤੀ ਦੇ ਦੋਸਤ ਹਾਂ
ਪਹਿਲੀ ਆਵਾਜ਼	: ਤੇਰੇ ਸਦਕੇ ਹੋਏ ਹਾਂ ਆਜ਼ਾਦ ਸਭ ਤੈਨੂੰ ਰੱਖਾਂਗੇ ਹਮੇਸ਼ਾ ਯਾਦ ਸਭ
ਦੂਜੀ ਆਵਾਜ਼	: ਨਾ ਰਹ ਬਿੱਲੀ ਮਲਾਈਆਂ ਤੋਂ ਬਿਨਾਂ
ਤੀਜੀ ਆਵਾਜ਼	: ਨ ਕੋਈ ਕੁੱਤਾ ਰਹ ਨਾਂ ਤੋਂ ਬਿਨਾਂ (ਆਵਾਜ਼ਾਂ ਮੱਧਮ ਹੋ ਜਾਂਦੀਆਂ ਹਨ। ਆਵਾਜ਼ਾਂ ਦਾ ਨਵਾਂ ਕੁੱਡ ਸੁਣਦਾ ਹੈ)
ਪਹਿਲੀ ਆਵਾਜ਼	: ਐ ਦਿਲਾਂ ਦੀ ਸਲਤਨਤ ਦੀਏ ਰਾਣੀਏ ਤੇਰੇ ਕੀਤੇ ਨੂੰ ਹਮੇਸ਼ਾ ਜਾਣੀਏ ਹਾਂ ਅਸੀਂ ਛੁੱਲਾਂ ਦੇ ਦੋਸਤ ਮੁੱਢ ਤੋਂ ਕੁਝ ਨਾ ਮੁਰਝਾਵਣ ਦਿਆਂਗੇ ਅੱਜ ਤੋਂ

	(ਇਕ ਪਲ ਲਈ ਮੱਚ ਸੰਗੀਤ ਨਾਲ ਗੁੰਜ ਉਠਦਾ ਹੈ। ਫਿਰ ਗੁੰਗਾ ਥੋਲਾ ਥੋਲਦਾ ਹੈ। ਉਸ ਦੀ ਆਵਾਜ਼ ਸਭ ਤੋਂ ਸੁਹਣੀ ਹੈ)
ਗੁੰਗਾ ਥੋਲਾ	: ਉਦਾਸੀ ਉਡ ਗਈ ਹੈ ਪੰਖ ਲਾ ਕੇ ਨਵੀਂ ਪਰਭਾਤ ਨੇ ਜਦ ਨੈਣ ਥੋਲੇ ਹਨੇਰੇ ਚੌਂ ਤੁਰੇ ਚਾਨਣ ਦੇ ਹਸ਼ਮ ਯੁਗਾਂ ਦੇ ਗੁੰਗਾ ਥੋਲੇ ਸਿਰਖ ਥੋਲੇ
ਪਹਿਲਾ ਪ੍ਰਮੀ	: ਅਸੀਂ ਤੇਰੇ ਆਸ਼ਕ ਹਾਂ ਸਦੀਆਂ ਪੁਰਾਣੇ ਵਿਛੜ ਤੈਥੇ ਭਟਕੇ ਬਹੁਤ ਜੀ ਕਿਆਣੇ
ਦੂਜਾ	: ਅਸੀਂ ਹੁਣ ਨਹੀਂ ਹਾਂ ਨਿਸੱਤੇ ਨਿਤਾਣੇ
ਤੀਜਾ	: ਅਸੀਂ ਹੁਣ ਨਹੀਂ ਕੋਈ ਨਿਰਥਲ ਨਿਮਾਣੇ
ਪਹਿਲਾ	: ਅਸੀਂ ਅੱਜ ਤੋਂ ਹੱਥ ਘੁੱਟ ਕੇ ਫੜਾਂਗੇ ਉਨ੍ਹਾਂ ਦਾ ਜਿਨ੍ਹਾਂ ਨੂੰ ਮੁਹੱਥਰ ਕਰਾਂਗੇ ਤੁਹਾਡੇ ਲਈ ਹੋਰ ਸੁਹਣੇ ਬਣਾਂਗੇ ਤੇ ਪਹਿਨਾਂਗੇ ਪਹਿਰਨ ਤੇਰੇ ਲਈ ਸਹਾਣੇ ਲਿਆਏ ਹਾਂ ਯਾਦਾਂ ਦੀ ਬਿਲਮਿਲ ਤਿਰੇ ਲਈ ਲਿਆਏ ਹਾਂ ਸ਼ੀਸੇ ਜਿਹਾ ਦਿਲ ਤਿਰੇ ਲਈ
ਮਲਿਕਾ	: ਬਹੁਤ ਦੇਰ ਕਰ ਦਿੱਤੀ (ਉਹ ਉਨ੍ਹਾਂ ਨੂੰ ਪਾਸੇ ਹਟਾਉਂਦੀ ਹੈ। ਉਹ ਆਪਣਾ ਖਰਬੂਜਾ ਉਠਾਉਂਦੇ ਤੇ ਲੱਪ ਹੋ ਜਾਂਦੇ ਹਨ। ਲੋਕਾਂ ਦੇ ਕੂੰਡ ਚੌਂ ਆਵਾਜ਼ਾਂ ਫਿਰ ਸੁਲਦੀਆਂ ਹਨ ਤੇ ਸੰਗੀਤ ਮਰ ਜਾਂਦਾ ਹੈ।) ਬਹੁਤ ਦੇਰ, ਬਹੁਤ ਦੇਰ ?
ਪਿਆਰਾ	: ਬਹੁਤ ਦੇਰ ਮਲਿਕਾ ?
ਈਸ਼ਾ	: ਬਹੁਤ ਦੇਰ ਕਾਹਦੇ ਲਈ ?
ਮਲਿਕਾ	: ਮੈਂ ਕਹਿੰਦੀ ਹਾਂ - ਉਨ੍ਹਾਂ ਲਈ ਬਹੁਤ ਦੇਰ। ਉਸ ਦੀਵਾਲੀ ਦੀ ਰਾਤ ਜਦੋਂ ਦੀਵੇ ਇਕ ਪ੍ਰਾਮੰਸ਼ ਗੀਤ ਗਾਉਂਦੇ ਸਨ, ਉਦੋਂ ਦੇਰ ਨਹੀਂ ਸੀ ਹੋਈ। ਉਸ ਤੋਂ ਛੇ ਸਾਲ ਬਾਅਦ ਹੇਲੀ ਵਾਲੇ ਦਿਨ ਜਦੋਂ ਨਿਗਾਹਾਂ ਹੀ ਕੱਪੜੇ ਰੰਗ ਦਿੰਦੀਆਂ ਸਨ, ਉਦੋਂ ਵੀ ਦੇਰ ਨਹੀਂ ਸੀ ਹੋਈ। ਉਸ ਤੋਂ ਦਸ ਸਾਲ ਬਾਅਦ ਲੋਹੜੀ ਵਾਲੀ ਰਾਤ ਜਦੋਂ ਚਿਹਰੇ ਦਿਲ ਦੀ ਅੱਗ ਨਾਲ ਮਘਦੇ ਸਨ, ਉਦੋਂ ਵੀ ਦੇਰ ਨਹੀਂ ਸੀ ਹੋਈ- ਉਦੋਂ ਇਨ੍ਹਾਂ ਕੁਝ ਨਾ ਕਿਹਾ, ਕੁਝ ਨਾ ਕੀਤਾ, ਹੁਣ..... ਈਸ਼ਾ ਤੇ ਪਿਆਰੇ ਹੁਣ ਤੁਸੀਂ ਜਲਦੀ ਕਰੋ- ਹੁਣੋ ਇਸੇ ਪਲ ਇਕ ਦੂਸਰੇ ਨੂੰ ਬਾਹਾਂ ਵਿਚ ਲੈ ਲਵੋ।
ਈਸ਼ਾ	: ਤਹਾਡਾ ਮਤਲਬ...?
ਪਿਆਰਾ	: ਕੀ ਕਿਹਾ ਤੁਸੀਂ...?
ਈਸ਼ਾ	: ਪਰ ਮਲਿਕਾ...

ਮਲਿਕਾ : ਤੁਹਾਨੂੰ ਤਿੰਨ ਘੰਟੇ ਹੋ ਗਏ ਨੇ ਇਕ ਦੂਸਰੇ ਨੂੰ ਮਿਲਦਿਆਂ, ਜਾਣਦਿਆਂ, ਪਿਆਰ ਕਰਦਿਆਂ, ਇਕ ਦੂਜੇ ਨੂੰ ਬਾਹਾਂ ਵਿਚ ਘੁੱਟ ਲਵੇ ਜਨਦੀ (ਪਿਆਰਾ ਇਜਕਦਾ ਹੈ) ਦੇਖੋ ਇਹ ਇਜਕਦਾ ਨੈ, ਕੰਬਦਾ ਹੈ, ਮੁਸ਼ੀ ਇਸ ਨੂੰ ਡਰਾਉਂਚੀ ਹੈ- ਕਿੰਨੀ ਮਰਦਾਂ ਵਰਗੀ ਗੱਲ ਹੈ, ਈਸਾ ਤੂੰ ਜਲਦੀ ਕਰ, ਉਸ ਨੂੰ ਬਾਹਾਂ ਵਿਚ ਲੈ ਲੈ। ਇਕ ਦੂਜੇ ਨੂੰ ਪਿਆਰ ਕਰਨ ਵਾਲਿਆਂ ਵਿਚ ਇਕ ਪਲ ਦੀ ਦੇਰੀ ਦੀ ਵਿੱਥ ਪੈ ਜਾਂਦੇ ਤਾਂ ਉਹ ਵਧਣ ਲੱਗ ਪੈਂਦੀ ਹੈ - ਉਹ ਇਕ ਮਹੀਨਾ ਬਣ ਜਾਂਦੀ ਹੈ, ਇਕ ਸਾਲ ਬਣ ਜਾਂਦੀ ਹੈ, ਇਕ ਸਤੀ ਬਣ ਜਾਂਦੀ ਹੈ, ਫਿਰ ਬਹੁਤ ਦੇਰ ਹੋ ਜਾਂਦੀ ਹੈ। ਅਜੇ ਸਮਾਂ ਫ਼ਹ ਲੈ ਉਸ ਨੂੰ ਹੋ ਜਾਵਣਗੇ ਚਿੱਟੇ ਜੇ ਕਰ ਵਾਲ ਨਛੋਰੇ ਇਕ ਪਲ ਹੋਰ ਸਹਿਹ ਮੇਰੇ ਵਿਚ ਹੋ ਜਾਵੇਗੀ ਇਕ ਵਿਚਾਰੀ ਪਾਗਲ ਹੋਰ ਆਵੇ, ਆਵੇ, ਸਾਰੇ ਆਵੇ, ਇਕ ਦੂਜੇ ਦੇ ਕੋਲ (ਉਹ ਇਕ ਦੂਜੇ ਦੇ ਕੋਲ ਜਾ ਕੇ ਇਕ ਦੂਜੇ ਨੂੰ ਬਾਹਾਂ ਵਿਚ ਲੈ ਲੈਂਦੇ ਹਨ।)

ਮੈਂ ਤੇਰੇ ਸਦਕੇ ਮੈਂ ਤੇਰੇ ਵਾਗੀ
ਮੈਂ ਤੇਰੇ ਘੋਲੀ, ਮੈਂ ਬਲਿਹਾਰੀ

ਅਜੇ ਸਮਾਂ ਹੈ ਫੇਹ ਲੈ ਮੈਨੂੰ
ਕਹਿ ਕੁਛ ਮੈਂਹੋ, ਮੇਰ ਲੈ ਮੈਨੂੰ
ਕਾਲ ਦੇ ਮੁਖ ਤੌ, ਥੋਹ ਲੈ ਮੈਨੂੰ
ਉਮਰ ਨ ਥੀਤੇ ਸਾਰੀ

ਪਰਤੀ ਹੇਠ ਲੁਕੇ ਸਾਂ ਯੁਗ ਯੁਗ
ਤੈਨੂੰ ਦੇਖਣ ਆਏ ਉਗ ਉਗ
ਫਿਰ ਛੁਪ ਜਾਂਗੇ, ਉਮਰਾਂ ਪੁਰਾ ਪੁਰਾ
ਫਿਰ ਕਥ ਦੀਦ ਤਿਹਾਰੀ

ਡਾਲੀ ਕੋਲ ਗੁਲਾਬ ਨ ਹੋਵੇ
ਜੇ ਨੈਣਾਂ ਵਿਚ ਭਾਬ ਨ ਹੋਵੇ
ਦੁਖ ਦਾ ਕੋਈ ਹਿਸਾਬ ਨ ਹੋਵੇ
ਆਵਾਹਾਉਣ ਮੁਆਰੀ

ਤੇਰੀ ਦੀਦ ਸਵੇਰਾ ਮੇਰਾ
ਤੇਰਾ ਹਿਜਰ ਹਨੁੰਗ ਮੇਰਾ
ਤੇਰੀ ਯਾਦ ਬਨੇਰਾ ਮੇਰਾ
ਜਗ ਜਗ ਰਾਤ ਗੁਜਾਰੀ

ਮੈਂ ਤੇਰੇ ਸਦਕੇ, ਮੈਂ ਤੇਰੇ ਵਾਰੀ
ਮੈਂ ਤੇਰੇ ਘੱਲੀ, ਮੈਂ ਤੇਰੇ ਬਲਿਹਾਰੀ

- ਮਲਿਕਾ : ਜੇ ਅੱਜ ਤੋਂ ਤੀਹ ਸਾਲ ਪਹਿਲਾਂ ਨੂੰ ਇਹ ਕਰਨ ਦੀ ਚੁਰਅਤ ਕਰ ਲੈਂਦਾ ਤੇ ਮੈਂ ਅੱਜ ਤੋਂ ਕਿੰਨੀ ਵੱਖਰੀ ਹੋਣਾ ਸੀ। ਉਗ੍ਗੂਗੇ ਬੇਲੇ, ਸ਼ਾਂਤ ਹੋ ਜਾ, ਤੇਰੇ ਸ਼ਬਦ ਸਾਡੀਆਂ ਅੱਖਾਂ ਚੁੱਪਿਆ ਰਹੇ ਹਨ। ਈਸ਼ਾ ਕੈਲ ਅਜੇ ਵਿਹਲ ਨਹੀਂ ਉਨ੍ਹਾਂ ਦਾ ਅਨੁਵਾਦ ਕਰਨ ਦੀ। (ਉਹ ਇਕ ਦੂਜੇ ਨੂੰ ਫੇਰ ਥਾਹਾਂ ਵਿਚ ਲੈਂਦੇ ਹਨ) ਖੋਰ, ਜਿਵੇਂ ਵੀ ਹੋਇਆ, ਅਸੀਂ ਦੁਨੀਆਂ ਨੂੰ ਬਚਾ ਲਿਆ ਹੈ। ਤੁਸੀਂ ਦੇਖਿਆ, ਇਹ ਕਿੰਨੀ ਸੌਖੀ ਜਿਹੀ ਗੱਲ ਸੀ। ਇਸ ਦੁਨੀਆਂ ਦੀ ਹਾਲਤ ਕਦੀ ਵੀ ਏਨੀ ਬੁਰੀ ਨਹੀਂ ਹੋਈ ਕਿ ਕੋਈ ਸਿਆਣੀ ਅੱਗੜ ਉਸ ਨੂੰ ਇਕ ਸ਼ਾਮ ਵਿਚ ਠੀਕ ਨਾ ਕਰ ਸਕੇ। ਸਿਰਫ਼ ਏਨੀ ਗੱਲ ਹੈ ਕਿ ਅੱਗੇ ਤੋਂ ਏਨੀ ਦੇਰ ਨਾ ਕਰਨੀ। ਚੀਜ਼ਾਂ ਦੇ ਕਾਲੀਆਂ ਗਿਆਹ ਹੋਣ ਦੀ ਇੱਤਜ਼ਾਰ ਨਾ ਕਰਨੀ ਅਗਲੀ ਵੇਰ। ਜਿਸ ਪਲ ਕੁਝ ਇਹੋ ਜਿਹਾ ਦਿਖਾਈ ਦੇਵੇ ਮੈਨੂੰ ਉਸ ਪਲ ਦੱਸਣਾ।
- ਰੱਦੀ ਵਾਲਾ : ਜ਼ਰੂਰ ਦੱਸਾਂਗੇ ਮਲਿਕਾ, ਉਸੇ ਪਲ ਦੱਸਾਂਗੇ।
- ਮਲਿਕਾ : (ਅਪਣੀ ਜੈਕਟ ਪਾਉਂਦੀ ਹੈ - ਉਸ ਦੀ ਆਵਾਜ਼ ਦਾ ਲਹਿਜਾ ਵਿਹਾਰੀ ਹੋ ਜਾਂਦਾ ਹੈ)
- ਮਲਿਕਾ : ਈਸ਼ਾ, ਦੇਖ ਮਾਲੀ ਨੇ ਸੁਪਨਿਆਂ ਨੂੰ ਪਾਣੀ ਪਾ ਦਿੱਤਾ?
- ਈਸ਼ਾ : ਜੀ ਮਲਿਕਾ
- ਮਲਿਕਾ : ਈਸ਼ਾ, ਦੇਖ ਪੰਛੀਆਂ ਦੀਆਂ ਅੱਖਾਂ ਨਮ ਤਾਂ ਨਹੀਂ?
- ਈਸ਼ਾ : ਨਹੀਂ, ਮਲਿਕਾ
- ਮਲਿਕਾ : ਈਸ਼ਾ, ਦੇਖ ਕੋਈ ਬੇਸੁਰੇ ਲੋਕ ਤਾਂ ਨਹੀਂ ਬੈਠੇ?
- ਈਸ਼ਾ : ਨਹੀਂ, ਮਲਿਕਾ
- ਮਲਿਕਾ : ਈਸ਼ਾ, ਹਵਾ ਨੂੰ ਕਹਿ ਰੁੱਖਾਂ ਦਾ ਸਾਜ਼ ਵਜਾਉਣਾ ਸ਼ੁਰੂ ਕਰੋ।
- ਈਸ਼ਾ : ਜੀ ਮਲਿਕਾ। (ਈਸ਼ਾ ਆਲਾਪ ਲੈਂਦੀ ਹੈ ਤੇ ਉਸ ਦੀ ਆਵਾਜ਼ ਵਿਚ ਸਭ ਦਾ ਆਲਾਪ, ਰੁੱਖਾਂ ਦਾ ਗੀਤ ਤੇ ਕਾਇਨਾਤ ਦਾ ਸੰਗੀਤ ਸ਼ਾਮਲ ਹੋ ਜਾਂਦਾ ਹੈ)

(ਪਰਦਾ)

ਇਕ ਪੁਰਸੂ ਸਾਮਰਹ-

ਕੁਛ ਤੇ ਵੈਸੇ ਹੀ ਹੋ ਰੋਗੀ ਗੁਲ ਰੁਖਸਾਰ ਕੀ ਬਾਤ
ਅੰਨ ਕੁਛ ਖੂਨ ਜਿਗਰ ਹਮ ਭੀ ਮਿਲਾ ਦੇਂਦੇ ਹੋ

ਇਸ ਨਾਟਕ ਦਾ ਪੰਜਾਬੀ ਰੂਪ ਕਰਦਿਆਂ ਸੁਰਜੀਤ ਪਾਤਰ ਨੇ ਵੀ ਕੁਝ ਇਸ ਤਰ੍ਹਾਂ ਹੀ ਕੀਤਾ ਹੈ।

ਸ਼ਹਿਰ ਮੇਂਦੇ ਦੀ ਪਾਤਾਲ ਅੰਤ ਯਾਂ ਜੀਵਾਦੂ ਦੇ ਫਰਾਸੀਸੀ ਨਾਟਕ ਮੇਡ ਵੁਮਨ ਆਫ ਸ਼ੋਈਂਡੇ ਦਾ
ਅਨੁਵਾਦ ਨਹੀਂ ਸਲਕਿ ਅਨੇਕ ਥਾਂਈਂ ਇਹ ਰੁਪਾਂਤਰ ਦੀ ਸੀਮਾ ਨੂੰ ਵੀ ਪਾਰ ਕਰਕੇ
ਪੁਨਰ-ਸਿਰਜਣਾ ਬਣ ਜਾਂਦਾ ਹੈ। ਪੰਜਾਬੀ ਰੂਪ ਵਿਚ ਸ਼ਾਮਲ ਕਿਨ੍ਹੇ ਹੀ ਗੀਤ ਤੇ ਸੇਵਾਦ ਸਾਨੂੰ
ਸੁਰਜੀਤ ਪਾਤਰ ਦੀ ਮੌਜੂਦਗੀ ਦਾ ਅਹਿਸਾਸ ਕਰਵਾਉਂਦਾ ਹੈ।

ਮੇਰੀ ਖੁਦਕੁਝੀ ਦੇ ਰਾਹ ਵਿਚ ਸੇਅਂ ਹੀ ਅੜਚਨਾ ਨੇ

ਮੇਰਾ ਰਾਜਦਾਨ ਸੀਸ਼ਾ
ਮੇਰਾ ਕਦਰਦਾਨ ਸੀਸ਼ਾ
ਮੈਨੂੰ ਆਖਦਾ ਏ ਸ਼ਹਟੀ
ਇਕ ਨੇਜਵਾਨ ਸੀਸ਼ਾ
ਇਹੋ ਤਾਂ ਮੁਸ਼ਕਲਾਂ ਨੇ

ਇਕ ਰਾਤ ਹੋਈ ਮੇਰੀ
ਜੀਵਨ ਦੇ ਨਾਲ ਅਣਬਣ
ਮੈਂ ਮਰਨ ਤੁਰੀ ਤਾਂ ਲੱਗ ਪਈ
ਪਾਜ਼ਬ ਮੇਰੀ ਛਣਕਣ
ਸ਼ਾਂਹੋਂ ਪਕੜ ਬਿਠਾਇਆ
ਟੁੱਟ ਪੈਣੇ ਕੋਛਣਾਂ ਨੇ

ਕਣਕ ਅਤੇ ਭੁਖਿਆਂ ਦੇ ਰਾਹ ਵਿਚ ਕੌਣ ਖਲੋਤਾ ? ਦੱਲਾ
ਪਾਣੀ ਤੇ ਸ੍ਰੋਕਿਆਂ ਦੇ ਰਾਹ ਵਿਚ ਕੌਣ ਖਲੋਤਾ ? ਦੱਲਾ
ਆਸ਼ਕ ਤੇ ਮਾਸ਼ਕ ਦੇ ਰਾਹ ਵਿਚ ਕੌਣ ਖਲੋਤਾ ? ਦੱਲਾ
ਤੱਬ ਤੇ ਮੇਰੀ ਰੂਹ ਦੇ ਰਾਹ ਵਿਚ ਕੌਣ ਖਲੋਤਾ ? ਦੱਲਾ

ਇਸ ਨਾਟਕ ਨੇ ਵਿਸੇ, ਪਹੁੰਚ ਤੇ ਕਿਰਦਾਰਾਂ ਨੂੰ ਨਵੇਂ ਵਿਸ਼ਵ ਚਿਤਕਾਂ ਦੇ ਲਿਉਜ਼ ਅਤੇ ਗਾਠਗੇ ਦੇ
ਚਿੰਨ ਨਾਲ ਜੋੜ ਕੇ ਪਕ੍ਖਿਆਂ ਇਸ ਦੇ ਕਈ ਹੋਰ ਪਾਸਾਰ ਰੰਸਨ ਹੋਏ ਹਨ।

